

ਮੋਹਰਾਂ ਉੱਤੇ ਪ੍ਰਸ਼ਨ ਅਤੇ ਉੱਤਰ



[ਇੱਕ ਭਾਈ ਪਰਾਈ ਭਾਖਿਆ ਬੋਲਦਾ ਹੈ ਅਤੇ ਕੋਈ ਹੋਰ ਭਾਈ ਉਸਦਾ ਅਨੁਵਾਦ ਕਰਦਾ ਹੈ।—ਸੰਪਾ.]

ਸਾਡੇ ਸੁਰਗੀ ਪਿਤਾ, ਅਸੀਂ ਯਕੀਨਨ ਹੀ ਇਸ ਸਮੇਂ ਲਈ ਤੇਰੇ ਧੰਨਵਾਦੀ ਹਾਂ ਕਿ ਅਸੀਂ ਪਰਮੇਸ਼ੁਰ ਦੇ ਵਚਨ ਦੇ ਦੁਆਲੇ ਸੰਗਤੀ ਕਰ ਸਕਦੇ ਹਾਂ, ਪਰਮੇਸ਼ੁਰ ਦੀ ਹਜ਼ੂਰੀ ਵਿੱਚ। ਅਸੀਂ ਬੜੇ ਹੀ ਧੰਨਵਾਦੀ ਹਾਂ ਕਿ ਤੁਸੀਂ ਇਸ ਸਵੇਰ, ਸਾਡੀ ਸਹਾਇਤਾ ਕਰਨ ਲਈ, ਅਤੇ ਸਾਨੂੰ ਬਰਕਤ ਦੇਣ ਲਈ ਸਾਡੇ ਨਾਲ ਹੋ। ਅਸੀਂ ਤੁਹਾਡੇ ਕੋਲੋਂ ਆਪਣੇ ਪਾਪਾਂ ਦੀ ਮਾਫੀ ਮੰਗਦੇ ਹਾਂ, ਤਾਂ ਕਿ ਸਾਡੇ ਦੀਵੇ ਤੇਲ ਨਾਲ ਭਰੇ ਰਹਿਣ, ਅਤੇ ਸਾਫ-ਸੁਥਰੇ ਅਤੇ ਜਲਦੇ ਰਹਿਣ, ਤਾਂ ਕਿ ਤੁਸੀਂ ਆਪਣੇ ਮਹਾਨ ਨਾਮ ਨੂੰ ਆਦਰ ਦੇਣ ਲਈ ਸਾਨੂੰ ਇਸਤੇਮਾਲ ਕਰੋ। ਅਸੀਂ ਇਹ ਬੇਨਤੀ ਪਰਮੇਸ਼ੁਰ ਦੇ ਪਿਆਰੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ। ਆਮੀਨ।

ਤੁਸੀਂ ਬੈਠ ਸਕਦੇ ਹੋ।

2 ਮੈਂ ਬਸ ਅੰਦਰ ਆ ਰਿਹਾ ਸੀ ਜਦੋਂ ਮੈਂ ਉਸ ਸੰਦੇਸ਼ ਨੂੰ ਸੁਣਿਆ ਜਿਹੜਾ ਚੱਲ ਰਿਹਾ ਸੀ। ਇਸ ਲਈ ਮੈਂ...ਇਹ ਸੱਚ ਹੈ ਕਿ ਸਾਨੂੰ ਇਹਦੀ ਲੋੜ ਹੈ ਕਿ ਸਾਡੇ ਦੀਵੇ ਭਰੇ ਰਹਿਣ, ਅਸੀਂ ਆਪਣੇ ਵਿੱਚ ਰੱਖੀਏ...ਤੁਸੀਂ ਜਾਣਦੇ ਹੋ, ਕਿ ਜਦ...ਜਦੋਂ ਤੁਸੀਂ ਅਪਣਾ ਦੀਵਾ ਬਾਲਦੇ ਹੋ, ਤਾਂ ਤੁਸੀਂ ਉਹ ਕਰਦੇ ਨਹੀਂ ਰਹਿ ਸਕਦੇ ਜੋ ਤੁਸੀਂ ਪਹਿਲਾਂ ਕੀਤਾ ਸੀ, ਹੁਣ। ਸਮਝੋ? ਕਿਉਂਕਿ, ਉਹ ਅੱਗ, ਜਿਹੜੀ ਤੇਲ ਦੇ ਬਲਣ ਨਾਲ ਪੈਦਾ ਹੋ ਰਹੀ ਹੈ, ਕਾਰਬਨ ਬਣਾਉਂਦੀ ਹੈ। ਇਹੀ ਕਾਰਨ ਹੈ ਕਿ ਸਫਾਈ...ਤੁਹਾਨੂੰ ਆਪਣਾ ਦੀਵਾ ਸਾਫ ਰੱਖਣਾ ਪੈਂਦਾ ਹੈ, ਕਿਉਂਕਿ ਬੱਤੀ ਦੇ ਉੱਤੇ ਕਾਰਬਨ ਇਕੱਠਾ ਹੋ ਜਾਂਦਾ ਹੈ। ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਮੇਰੀ ਉਮਰ ਦੇ ਹਨ, ਜਦੋਂ ਅਸੀਂ ਕੋਲੇ ਦੇ ਤੇਲ ਵਾਲੇ ਲੈਂਪ ਵਰਤਦੇ ਹੁੰਦੇ ਸੀ, ਸਮਝੋ, ਉਹ...ਇਸ—ਇਸ—ਇਸ ਦੇ ਸੀਰ ਤੇ ਕਾਰਬਨ ਜਮਾਂ ਹੋ ਜਾਂਦਾ ਸੀ, ਜਿੱਥੇ ਬੱਤੀ ਜਲਦੀ ਹੁੰਦੀ ਸੀ, ਇਸਲਈ ਇਹ ਰੋਸ਼ਨੀ ਵਿੱਚ ਵਿਘਨ ਪਾਉਂਦੀ ਸੀ। ਇਸ ਲਈ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਉਸ ਸਾਰੇ ਕਾਰਬਨ ਨੂੰ ਸਾਫ ਕਰ ਦਿਓ, ਤਾਂ ਕਿ ਅਸੀਂ, “ਮਸੀਹ ਵਿੱਚ ਮਹਾਨ ਸੱਚੇ ਦੀ ਬੁਲਾਹਟ ਦੇ ਵੱਲ, ਅਗਾਂਹ ਨਿਸ਼ਾਨੇ ਵੱਲ ਵੱਧਦੇ ਜਾਈਏ।”

3 ਹੁਣ, ਜਿਉਂ-ਜਿਉਂ ਇਹ ਈਸਟਰ ਦੀ ਰੁੱਤ ਨੇੜੇ ਆ ਰਹੀ ਹੈ, ਬਾਹਰ ਅਤੇ ਅੰਦਰ, ਬਹੁਤ ਹੀ ਸੁੰਦਰ ਸਵੇਰ ਹੈ।

4 ਅਤੇ—ਅਤੇ ਜੇ ਅੱਜ ਰਾਤ, ਪਰਮੇਸ਼ੁਰ ਦੀ ਮਰਜ਼ੀ ਹੋਈ, ਤਾਂ ਅਸੀਂ ਆਖਰੀ ਮੋਹਰ ਤੇ ਆ ਰਹੇ ਹਾਂ। ਅਤੇ ਇਹ ਬੜੀ ਰਹੱਸਮਈ ਮੋਹਰ ਹੈ, ਬਹੁਤ, ਬਹੁਤ ਜਿਆਦਾ, ਕਿਉਂਕਿ ਲਿਖਤਾਂ ਵਿੱਚ ਕਿਤੇ ਵੀ ਇਨ੍ਹਾਂ ਦਾ ਜਿਕਰ ਵੀ—ਨਹੀਂ ਕੀਤਾ ਗਿਆ ਹੈ ਕਿਤੇ ਵੀ ਨਹੀਂ, ਕੋਈ ਚਿਨ੍ਹ ਨਹੀਂ, ਕੋਈ ਚੀਜ਼ ਨਹੀਂ ਜਿਸ ਨੂੰ ਫ਼ਤਿਆ ਜਾ ਸਕੇ। ਇਹ ਤਾਂ ਸਿੱਧੀ ਹੀ ਸੁਰਗ ਤੋਂ ਆਉਣੀ ਹੈ।

5 ਅਤੇ ਇਹ—ਇਹ—ਇੱਕ ਤਰ੍ਹਾਂ ਨਾਲ ਮੇਰੇ ਲਈ ਬੜਾ ਹੀ ਤਨਾਵ ਵਾਲਾ ਸਮਾਂ ਹੈ। ਸਾਰਾ ਹਫ਼ਤਾ ਹੀ, ਮੇਰੇ ਨਾਲ ਇਸੇ ਤਰ੍ਹਾਂ ਹੀ ਰਿਹਾ ਹੈ। ਹੁਣ ਇਹ ਮੇਰਾ...ਕਮਰੇ ਵਿੱਚ ਮੇਰਾ ਅੱਠਵਾਂ ਦਿਨ ਹੈ। ਅਤੇ ਮੈਂ ਇੱਥੇ, ਇਨ੍ਹਾਂ ਬੇਨਤੀਆਂ, ਤੇ ਧਿਆਨ ਦਿੱਤਾ ਅਤੇ ਮੈਨੂੰ ਇਹਨਾਂ ਵਿੱਚੋਂ ਕੁਝ ਕੁ ਨੂੰ ਚੁਣਨਾ ਪਿਆ। ਬਹੁਤ ਸਾਰੀਆਂ ਅਜਿਹੀਆਂ ਬੇਨਤੀਆਂ ਸਨ ਜਿਹਦੇ ਵਿੱਚ ਲੋਕਾਂ ਨੇ ਮੇਰੇ ਨਾਲ ਮੁਲਾਕਾਤ ਕਰਨ ਦੀ ਇੱਛਾ ਪ੍ਰਗਟ ਕੀਤੀ ਹੈ। ਅਤੇ ਮੈਨੂੰ—ਮੈਨੂੰ ਇਹ ਚੰਗਾ ਲੱਗਦਾ ਹੈ। ਮੈਂ ਇਹ ਹੁਣ ਇਹ ਕਰਨਾ ਚਾਹੁੰਦਾ ਹਾਂ, ਸਮਝੋ, ਪਰ ਮੈਂ—ਮੈਂ ਇਹ ਹੁਣ ਨਹੀਂ ਕਰ ਸੱਕਦਾ ਹਾਂ। ਕਿਉਂਕਿ, ਤੁਸੀਂ ਸਮਝਦੇ ਹੋ, ਕਿ ਹੁਣ ਅਸੀਂ ਸੱਭ ਕੁਝ ਜੋ ਕਰਨਾ ਚਾਹੁੰਦੇ ਹਾਂ ਉਹ ਹੈ ਪ੍ਰਭੂ ਦੀ—ਦੀ ਇੱਛਾ ਦੇ ਪ੍ਰਕਾਸ਼ ਨੂੰ ਜਾਨਣਾ, ਤੁਸੀਂ ਵੇਖੋ। ਜੇ ਅਸੀਂ ਅਜਿਹੇ ਵਿੱਚ ਮੁਲਾਕਾਤਾਂ ਕਰਦੇ ਹਾਂ, ਤਾਂ ਇਹ ਤੁਹਾਨੂੰ ਰੋਕ ਦਿੰਦਾ ਹੈ, ਇਹ ਤੁਹਾਨੂੰ ਕਿਸੇ ਹੋਰ ਗੱਲ ਵੱਲ ਕਿਸੇ ਹੋਰ ਪਾਸੇ ਲੈ ਜਾਂਦਾ ਹੈ, ਸਮਝੋ।

6 ਅਤੇ, ਫਿਰ, ਇਹ ਵੀ ਹੈ ਕਿ ਬਿਮਾਰਾਂ ਲਈ ਬੇਨਤੀ ਕਰਨਾ, ਇਹ ਪੂਰੀ ਤਰ੍ਹਾਂ ਹੀ ਵੱਖਰਾ ਹੈ। ਤੁਸੀਂ...ਇਹ ਤਾਂ ਦਰਸ਼ਨ ਅਤੇ ਹੋਰ ਦੂਸਰੀਆਂ ਗੱਲਾਂ ਹੁੰਦੀਆਂ ਹਨ; ਤੁਹਾਡਾ ਅਧਿਐਨ ਵੱਖ ਹੁੰਦਾ ਹੈ, ਅਤੇ ਤੁਹਾਡੇ ਤੇ—ਤੇ ਜਿਹੜਾ ਮਸ਼ੂ ਹੁੰਦਾ ਹੈ ਉਹ ਵੀ ਵੱਖਰਾ ਹੁੰਦਾ ਹੈ। ਇਹ ਉਸੇ ਤਰ੍ਹਾਂ ਹੈ ਜਿਵੇਂ ਬਾਈਬਲ ਆਖਦੀ ਹੈ, “ਇੱਕ—ਇੱਕ ਬ੍ਰਿਛ ਜਿਹੜਾ ਨਦੀਆਂ ਦੇ—ਦੇ ਪਾਣੀ ਕਿਨਾਰੇ ਲਗਾਇਆ ਗਿਆ ਹੈ।” “ਨਦੀਆਂ ਦਾ ਪਾਣੀ,” ਵੇਖੋ, ਇੱਕ ਹੀ ਪਾਣੀ ਹੁੰਦਾ ਹੈ, ਪਰ ਇੱਕ ਨਿਕਾਸ ਹੁੰਦਾ ਹੈ ਜੋ ਇਸ ਰਾਹ ਥਾਣੀ ਆਉਂਦਾ ਹੈ, ਇਸ ਰਾਹ ਥਾਣੀ ਆਉਂਦਾ ਹੈ, ਅਤੇ ਉਸ ਰਾਹ ਤੋਂ ਆਉਂਦਾ ਹੈ। ਇਸਤੇ ਨਿਰਭਰ ਕਰਦਾ ਹੈ ਕਿ ਇਹ ਕਿਸ ਨਿਕਾਸ ਥਾਣੀ ਆ ਰਿਹਾ ਹੈ। ਇਹ ਇੱਕ ਹੀ ਆਤਮਾ ਹੈ।

7 ਪੌਲੁਸ, ਪਹਿਲਾ ਕੁਰਿਥੀਆਂ 12 ਵਿੱਚ, ਪੌਲੁਸ ਨੇ ਇਹੋ ਚੀਜ਼ ਕੀਤੀ, ਇਸ ਬਾਰੇ ਗੱਲ ਕੀਤੀ, “ਦਾਨ ਤਾਂ ਕਈ ਤਰ੍ਹਾਂ ਦੇ ਹਨ ਪਰ ਆਤਮਾ ਇੱਕ ਹੀ ਹੈ।”

8 ਇਸ ਲਈ, ਜੇ ਤੁਸੀਂ, ਕਿਸੇ ਇੱਕ ਚੀਜ਼ ਤੇ, ਕੰਮ ਕਰ ਰਹੇ ਹੋ, ਅਤੇ ਫਿਰ

ਬਦਲ ਕੇ ਤੁਸੀਂ ਉੱਥੇ ਆ ਕੇ ਕਿਸੇ ਦੂਸਰੀ ਚੀਜ਼ ਤੇ ਆਉਂਦੇ ਹੋ। ਤੁਸੀਂ ਜਾਣਦੇ ਹੋ ਕਿ ਮੇਰਾ ਕੀ ਮਤਲਬ ਹੈ। ਤੁਸੀਂ—ਤੁਸੀਂ ਉਸ ਲਕੀਰ ਤੇ ਅਧਿਐਨ ਕਰਦੇ ਜਾ ਰਹੇ ਹੋ ਤੁਸੀਂ ਲੋਕਾਂ ਨੂੰ ਲਿਆਉਂਦੇ ਹੋ...ਅਤੇ ਹੁਣ ਉਨ੍ਹਾਂ ਦੇ ਦਿਲ ਪੂਰੀ ਤਰ੍ਹਾਂ ਬਿਵਸਥਾ ਵਿੱਚ ਹਨ, “ਇਹ ਮੋਹਰਾਂ ਕੀ ਹਨ?” ਉਹਨਾਂ ਦਾ ਪੂਰਾ ਧਿਆਨ ਇਸੇ ਉੱਤੇ ਹੀ ਲੱਗਾ ਹੋਇਆ ਹੈ ਕਿ “ਇਹ ਕੀ ਹੈ?” ਇੱਕ ਰਾਤ ਤੋਂ ਬਾਦ ਦੂਜੀ ਰਾਤ, ਜਦ ਮੈਂ ਇੱਥੇ ਆਉਂਦਾ ਹਾਂ, ਤਾਂ ਮੈਂ ਏਨਾ ਜਿਆਦਾ ਤਨਾਓ ਵਿੱਚ ਹੁੰਦਾ ਹਾਂ, ਕਿ ਮੈਨੂੰ ਕਿਸੇ ਹੋਰ ਗੱਲ ਦੇ ਬਾਰੇ ਵਿੱਚ ਤਦ ਤੱਕ ਗੱਲ ਕਰਨੀ ਪੈਂਦੀ ਹੈ; ਜਦ ਤੱਕ ਪਵਿੱਤਰ ਆਤਮਾ ਹੀ ਉਸ ਮੋਹਰ ਨੂੰ ਨਹੀਂ ਖੋਲ੍ਹਦਾ ਹੈ, ਤਾਂ ਕਿ ਮੈਂ ਇੱਕ ਤਰ੍ਹਾਂ ਨਾਲ—ਨਾਲ ਉਸ ਤਨਾਓ ਨੂੰ ਸ਼ਾਂਤ ਕਰ ਸਕਾਂ। ਅਤੇ ਫਿਰ—ਫਿਰ ਮੈਨੂੰ ਇਸ ਤਰ੍ਹਾਂ ਹਰੇਕ ਰਾਤ, ਕਰਨਾ ਪੈਂਦਾ ਹੈ। ਫਿਰ ਜਦੋਂ ਅਸੀਂ ਇਹਨੂੰ ਚੰਗਾਈ ਜਾਂ ਕਿਸੇ ਹੋਰ ਕੰਮ ਵਿੱਚ ਤਬਦੀਲ ਕਰ ਦਿੰਦੇ ਹਾਂ ਤਾਂ, ਵੇਖੋ, ਤੁਸੀਂ...ਲੋਕਾਂ ਦਾ ਧਿਆਨ ਪੂਰੀ ਤਰ੍ਹਾਂ ਇੱਕ ਪਾਸੇ ਹੀ ਲੱਗਾ ਹੋਇਆ ਹੈ। ਤੁਸੀਂ ਮੁਸ਼ਕਿਲ ਨਾਲ ਵੀ ਉਸੇ ਵੇਲੇ, ਉਨ੍ਹਾਂ ਦਾ ਧਿਆਨ ਕਿਸੇ ਹੋਰ ਪਾਸੇ ਨਹੀਂ ਲਿਜਾ ਸਕਦੇ।

9 ਅਤੇ—ਅਤੇ ਫਿਰ, ਮੈਂ, ਇਹ ਵੀ ਜਾਣਦਾ ਹਾਂ ਕਿ ਠੀਕ ਤੁਹਾਡੇ ਵਿੱਚਕਾਰ ਬਹੁਤ ਸਾਰੀਆਂ ਘਟਨਾਵਾਂ ਹੋ ਰਹੀਆਂ ਹਨ, ਫਿਰ, ਜਿਨ੍ਹਾਂ ਨੂੰ ਮੈਂ ਬਸ...ਮੈਂ—ਮੈਂ ਜਾਣਦਾ ਹਾਂ। ਮੈਂ ਜਾਣਦਾ ਹਾਂ ਕਿ ਤੁਸੀਂ—ਤੁਸੀਂ ਇਹਨੂੰ ਨਹੀਂ ਦੇਖਦੇ ਹੋ, ਸਮਝੋ। ਮੈਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਤੁਸੀਂ ਇਹਨੂੰ ਨਹੀਂ ਵੇਖ ਰਹੇ ਹੋ, ਸਮਝੋ। ਅਤੇ ਤੁਸੀਂ ਆਖਦੇ ਹੋ, “ਭਾਈ ਬ੍ਰਨਹਾਮ, ਤੁਹਾਡੇ ਲਈ ਇਸ ਤਰ੍ਹਾਂ ਕਰਨਾ ਬੜੀ ਕਠੋਰ ਗੱਲ ਹੈ।” ਮੈਂ ਜਾਣਦਾ ਹਾਂ ਕਿ ਇਸੇ ਤਰ੍ਹਾਂ ਹੀ ਹੈ।

10 ਪਰ, ਧਿਆਨ ਦਿਓ, ਮੈਂ ਬਸ ਇਹ ਕਹਿੰਦਾ ਹਾਂ। ਮੈਂ ਸੋਚਦਾ ਹਾਂ ਕਿ ਇਹ ਸਾਡੇ ਲਈ ਟੋਪ ਆਦਿ ਹੁੰਦਾ ਹੈ, ਅਤੇ ਹੋਰ ਕੁਝ। ਪਰ ਮੈਂ ਇਹ ਕਹਿੰਦਾ ਹਾਂ, ਵੇਖੋ। ਕਿ, ਤੁਸੀਂ—ਤੁਸੀਂ ਨਹੀਂ...ਤੁਸੀਂ ਇਹ ਨਹੀਂ ਸਮਝਦੇ, ਵੇਖੋ ਅਤੇ ਨਾ ਤੁਹਾਡੇ ਕੋਲੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਤੁਸੀਂ ਇਸ ਨੂੰ ਸਮਝੋ। ਇਸ ਲਈ ਤੁਸੀਂ ਕਿਸੇ ਵੀ ਗੱਲ ਦਾ ਅਨੁਵਾਦ ਕਰਨ ਦੀ ਕੋਸ਼ਿਸ਼ ਨਾ ਕਰੋ, ਸਮਝੋ। ਤੁਸੀਂ ਇਹਦੇ ਵਿੱਚ ਆਪਣਾ ਅਨੁਵਾਦ ਰਲਾਉਣ ਦੀ ਕੋਸ਼ਿਸ਼ ਨਾ ਕਰੋ; ਇਸ ਤਰ੍ਹਾਂ ਕਰਕੇ ਤੁਸੀਂ—ਤੁਸੀਂ ਹੋਰ ਦੂਰ ਚਲੇ ਜਾਂਦੇ ਹੋ। ਜੇ ਤੁਸੀਂ ਮੇਰੇ ਤੇ ਵਿਸ਼ਵਾਸ ਕਰਦੇ ਹੋ, ਜੇ ਪਰਮੇਸ਼ੁਰ ਨੇ—ਨੇ ਤੁਹਾਡੀਆਂ ਅੱਖਾਂ ਵਿੱਚ ਮੈਨੂੰ ਕਿਰਪਾ ਬਖਸ਼ੀ ਹੈ ਤਾਂ ਤੁਸੀਂ ਬਸ ਮੇਰੀ ਸਲਾਹ ਮੰਨ ਲਓ।

11 ਅਤੇ ਤੁਸੀਂ, ਇਹਨਾਂ, ਗੱਲਾਂ ਅਤੇ ਪ੍ਰਕਾਸ਼ਾਂ ਦੇ ਬਾਰੇ ਵਿੱਚ ਜਾਣਦੇ ਹੋ। ਮੈਂ—ਮੈਂ ਤੁਹਾਡੇ ਨਾਲ ਇੱਕ ਲੰਬੇ ਸਮੇਂ ਤੋਂ ਹਾਂ, ਸਮਝੋ, ਅਤੇ ਇਹ ਹਮੇਸ਼ਾਂ ਹੀ

ਸੱਚਾ ਨਿੱਕਲਿਆ ਹੈ। ਅਤੇ ਹੁਣ ਇਹਨੂੰ ਦੋਹਰੀ ਵਾਰ ਸੱਚਾ ਸਾਬਤ ਕਰਨ ਲਈ, ਇਹ ਬਿਲਕੁੱਲ ਠੀਕ ਵਚਨ ਦੇ ਵਿੱਚ ਪਾਇਆ ਜਾਂਦਾ ਹੈ। ਸਮਝੋ? ਇਸ ਲਈ, ਤੁਸੀਂ ਜਾਣਦੇ ਹੋ ਕਿ ਇਹ ਯਹੋਫਾਹ ਇੰਝ ਫ਼ਰਮਾਉਂਦਾ ਹੈ। ਇਹ ਬਿਲਕੁੱਲ ਠੀਕ ਹੈ। ਸਮਝੋ, ਇਹ ਤੁਹਾਡੇ ਤੇ ਸਿੱਧ ਹੋਇਆ ਹੈ।

12 ਤੁਸੀਂ ਆਪਣਾ ਭਰਾ ਸਮਝ ਕੇ ਮੇਰੀ ਸਲਾਹ ਮੰਨ ਲਓ। ਤੁਸੀਂ ਕਿਸੇ ਵੀ ਗੱਲ ਵਿੱਚ ਆਪਣਾ ਨਿੱਜੀ ਅਨੁਵਾਦ ਨਾ ਪਾਓ। ਤੁਸੀਂ ਬਸ ਚੱਲਦੇ ਜਾਓ ਅਤੇ ਇੱਕ ਚੰਗਾ ਮਸੀਹੀ ਜੀਵਨ ਜੀਓ। ਕਿਉਂਕਿ, ਜਦ ਤੁਸੀਂ ਉਸ ਤਰ੍ਹਾਂ ਕਰਦੇ ਹੋ ਤਾਂ ਤੁਸੀਂ ਬਸ ਆਪਣੇ ਆਪ ਨੂੰ ਅਸਲੀ ਗੱਲ ਤੋਂ ਦੂਰ ਕਰ ਲੈਂਦੇ ਹੋ। ਸਮਝੋ? ਤੁਸੀਂ, ਫਿਰ ਆਪਣੇ ਰਾਹ ਦੀ ਦਿਸ਼ਾ ਅਸਲੀ ਗੱਲ ਤੋਂ ਮੋੜ ਲਵੋਗੇ।

13 ਅਤੇ ਤੁਸੀਂ ਸੱਭ ਸੁਚੇਤ ਹੋ ਅਤੇ ਜਾਣਦੇ ਹੋ ਕਿ ਕੋਈ ਰਹੱਸਮਈ ਘਟਨਾ ਵਾਪਰ ਰਹੀ ਹੈ। ਅਤੇ ਇਹ ਵਾਪਰ ਰਹੀ ਹੈ। ਅਤੇ ਮੈਂ ਜਾਣਦਾ ਹਾਂ ਕਿ ਇਹ ਕੀ ਹੈ। ਹੁਣ, ਮੈਂ ਇਹ ਆਪਣੇ ਬਸ ਕਹਿ ਨਹੀਂ ਰਿਹਾ ਹਾਂ; ਇਹ ਤਾਂ ਪਰਮੇਸ਼ੁਰ ਦੀ ਕਿਰਪਾ ਹੈ ਜਿਹੜੀ ਮੈਨੂੰ ਇਹ ਜਾਣ ਲੈਣ ਦਿੰਦੀ ਹੈ ਕਿ ਇਹ ਕੀ ਹੈ। ਇਹ ਕੋਈ ਅਜਿਹੀ ਗੱਲ ਹੈ ਜੋ ਬਹੁਤ ਹੀ ਅਚਰਜ ਹੈ। ਅਤੇ ਇਹ ਠੀਕ ਹੁਣੇ ਹੀ ਵਾਪਰੀ ਹੈ, ਅਤੇ ਜਗਤ ਵਿੱਚ ਕੋਈ ਵੀ ਅਜਿਹਾ ਤਰੀਕਾ ਨਹੀਂ ਹੈ ਕਿ ਤੁਸੀਂ ਇਸਨੂੰ ਵੇਖ ਸਕੋ। ਅਤੇ ਇਹ ਹੈ...ਮੈਂ...ਪਰ, ਮੇਰੀ ਸਹਾਇਤਾ ਕਰੋ, ਅਤੇ ਮੇਰੇ ਹੱਥ ਵਿੱਚ ਇਸ ਬਾਈਬਲ ਦੇ ਨਾਲ, ਮੈਂ ਜਾਣਦਾ ਹਾਂ ਕਿ ਇਹ ਹੈ। ਇਹ ਤੁਹਾਨੂੰ ਪਹਿਲਾਂ ਹੀ ਦੱਸਿਆ ਜਾ ਚੁੱਕਾ ਹੈ। ਇਸ ਲਈ ਤੁਸੀਂ—ਤੁਸੀਂ ਕੋਈ ਵੀ ਅਪਣਾ ਅਨੁਵਾਦ ਕਰਨ ਦੀ ਕੋਸ਼ਿਸ਼ ਨਾ ਕਰੋ, ਪਰ ਤੁਸੀਂ ਮੇਰੇ ਉੱਤੇ ਆਪਣੇ ਭਾਈ ਵਾਂਗਰ, ਵਿਸ਼ਵਾਸ ਕਰੋ। ਸਮਝੋ? ਅਸੀਂ ਬਹੁਤ ਹੀ ਮਹਾਨ ਸਮੇਂ ਵਿੱਚ ਰਹਿ ਰਹੇ ਹਾਂ। ਅਸੀਂ ਉਸ ਸਮੇਂ ਵਿੱਚ ਰਹਿ ਰਹੇ ਹਾਂ ਜਿੱਥੇ...ਠੀਕ ਹੈ, ਅਸੀਂ ਹਾਂ...

14 “ਹੁਣ, ਤੁਸੀਂ ਬਹੁਤ ਹੀ ਨਿਮਰ ਬਣੋ, ਇੱਕ ਮਸੀਹੀ ਬਣੋ, ਅਤੇ ਪਰਮੇਸ਼ੁਰ ਲਈ ਜਿਉਣ ਦੀ ਕੋਸ਼ਿਸ਼ ਕਰੋ। ਅਤੇ ਆਪਣੇ ਨਾਲ ਦੇ ਲੋਕਾਂ ਲਈ ਇਮਾਨਦਾਰ ਰਹੋ, ਅਤੇ ਉਨ੍ਹਾਂ ਦੇ ਨਾਲ ਪਿਆਰ ਕਰੋ ਜਿਹੜੇ ਤੁਹਾਡੇ ਨਾਲ ਪਿਆਰ ਨਹੀਂ ਕਰਦੇ। ਕਿਸੇ ਤਰ੍ਹਾਂ ਦੀ ਕੋਸ਼ਿਸ਼ ਨਾ ਕਰੋ...ਤੁਸੀਂ ਵੇਖੋ, ਜੇ ਤੁਸੀਂ ਅਜਿਹਾ ਕਰਦੇ ਹੋ, ਤਾਂ ਤੁਸੀਂ ਬਸ ਇਸ ਨੂੰ ਇੱਕ ਰਹੱਸਮਈ ਚੀਜ਼ ਬਣਾ ਦਿੰਦੇ ਹੋ, ਅਤੇ ਪਰਮੇਸ਼ੁਰ ਦੇ ਅਸਲ ਕੰਮ ਨੂੰ ਖਰਾਬ ਕਰ ਦਿੰਦੇ ਹੋ। ਸਮਝੋ?

15 ਕੱਲ ਦੁਪਹਿਰ ਨੂੰ, ਮੇਰੇ ਕਮਰੇ ਵਿੱਚ ਕੁਝ ਹੋਇਆ, ਜਿਹਨੂੰ ਮੈਂ—ਮੈਂ ਕਦੇ ਵੀ ਭੁੱਲ ਨਹੀਂ—ਨਹੀਂ ਸਕਾਂਗਾ, ਤੁਸੀਂ ਸਮਝੋ। ਅਤੇ ਇਸ ਲਈ ਤੁਸੀਂ...ਅਤੇ ਲੱਗਭੱਗ ਦੇ ਹਫਤੇ ਪਹਿਲਾਂ, ਕੁਝ ਹੋਇਆ ਸੀ, ਜਿਹਨੂੰ ਮੈਂ ਕਦੇ...ਜਦ ਤੱਕ

ਮੈਂ ਇਸ ਧਰਤੀ ਤੇ ਜੀਵਾਂਗਾ, ਮੈਂ—ਮੈਂ ਉਸ ਤੋਂ ਕਦੇ ਵੀ ਦੂਰ ਨਹੀਂ ਹੋ ਸਕਾਂਗਾ, ਸਮਝੋ। ਅਤੇ, ਇਸ ਲਈ, ਪਰ...

16 ਅਤੇ ਕਲੀਸਿਯਾ, ਤੁਹਾਨੂੰ ਇਹਨਾਂ ਗੱਲਾਂ ਨੂੰ ਜਾਨਣ ਦੀ ਲੋੜ ਨਹੀਂ ਹੈ, ਇਸ ਲਈ ਤੁਸੀਂ ਕਿਸੇ ਵੀ ਗੱਲ ਦਾ ਕੋਈ ਅਨੁਵਾਦ ਨਾ ਕਰੋ। ਸਮਝੋ? ਤੁਸੀਂ ਸਿਰਫ ਅੱਗੇ ਵਧੋ ਅਤੇ ਜੋ ਤੁਹਾਨੂੰ ਦੱਸਿਆ ਗਿਆ ਹੈ ਉਹ ਯਾਦ ਰੱਖੋ। ਇੱਕ ਮਸੀਹੀ ਜੀਵਨ ਜਿਉ। ਆਪਣੀ ਕਲੀਸਿਯਾ ਵਿੱਚ ਜਾਓ। ਤੁਸੀਂ ਜਿੱਥੇ ਕਿਤੇ ਵੀ ਹੋਵੋ ਤੁਸੀਂ ਇੱਕ ਸੱਚਾ ਪ੍ਰਕਾਸ਼ ਬਣੋ, ਅਤੇ ਮਸੀਹ ਲਈ ਜਲਦੇ ਰਹੋ, ਅਤੇ ਲੋਕਾਂ ਨੂੰ ਦੱਸੋ ਕਿ ਤੁਸੀਂ ਉਸਦੇ ਨਾਲ ਕਿੰਨਾਂ ਪਿਆਰ ਕਰਦੇ ਹੋ। ਅਤੇ ਹਮੇਸ਼ਾਂ, ਲੋਕਾਂ ਨਾਲ, ਤੁਹਾਡੀ ਗਵਾਹੀ ਪਿਆਰ ਦੇ ਨਾਲ ਭਰੀ ਹੋਵੇ। ਸਮਝੋ? ਕਿਉਂਕਿ, ਜੇ ਤੁਸੀਂ ਇਸ ਤਰ੍ਹਾਂ ਨਹੀਂ ਕਰਦੇ ਹੋ, ਤਾਂ ਤੁਸੀਂ ਆਪਣੇ ਆਪ ਨੂੰ ਕਿਸੇ ਹੋਰ ਪਾਸੇ ਲੈ ਜਾਵੋਗੇ, ਅਤੇ ਤਦ ਤੁਸੀਂ—ਤੁਸੀਂ ਸੱਚਾਈ ਦੇ ਮਾਰਗ ਤੋਂ ਹੀ ਭਟਕ ਜਾਓਗੇ। ਵੇਖੋ, ਹਰ ਵਾਰ ਜਦੋਂ ਤੁਸੀਂ ਇਹ ਕਰਨ ਦੀ ਕੋਸ਼ਿਸ਼ ਕੀਤੀ, ਤੁਸੀਂ ਅਜਿਹਾ ਹੀ ਕੀਤਾ। ਸਮਝੋ? ਇਸ ਲਈ, ਕਿਰਪਾ ਕਰਕੇ ਕੋਈ ਵਿਆਖਿਆ ਕਰਨ ਦੀ ਕੋਸ਼ਿਸ਼ ਨਾ ਕਰੋ।

17 ਅਤੇ ਖਾਸ ਤੌਰ ਤੇ, ਅੱਜ ਰਾਤ, ਜਦੋਂ ਮੋਹਰ ਤੁਹਾਡੇ ਸਾਹਮਣੇ ਆਉਂਦੀ ਹੈ, ਵੇਖੋ, ਬਸ ਇਸ ਦਾ ਅਨੁਵਾਦ ਕਰਨ ਦੀ ਕੋਸ਼ਿਸ਼ ਨਾ ਕਰਨਾ। ਤੁਸੀਂ ਬਸ ਅਗਾਂਹ ਵਧੋ ਅਤੇ ਨਿਮਰ ਬਣੋ ਰਹੋ, ਅਤੇ ਉਸੇ ਸਾਧਾਰਣ ਸੰਦੇਸ਼ ਤੇ ਚੱਲਦੇ ਰਹੋ।

18 ਹੁਣ ਤੁਸੀਂ ਕਹਿੰਦੇ ਹੋ, “ਭਾਈ ਬ੍ਰਨਹਾਮ, ਕੀ ਇਸੇ ਤਰ੍ਹਾਂ ਹੀ ਹੈ...ਸਾਨੂੰ, ਜੀਉਂਦੇ ਪ੍ਰਮੇਸੁਰ ਦੀ ਕਲੀਸਿਯਾ ਹੋ ਕੇ ਵੀ, ਕੀ ਸਾਨੂੰ...”

ਖੈਰ, ਜਿਵੇਂ ਮੈਂ ਕੋਸ਼ਿਸ਼ ਕਰ ਰਿਹਾ ਸੀ...ਇੱਧਰ ਵੇਖੋ, ਮੈਂ ਕਹਿਣਾ ਚਾਹੁੰਦਾ ਹਾਂ...

ਤੁਸੀਂ ਕਹਿੰਦੇ ਹੋ, “ਅੱਛਾ, ਮੈਂ ਕਿਉਂ ਨਹੀਂ? ਮੈਨੂੰ ਤਾਂ ਚਾਹੀਦਾ ਹੈ...”

ਨਹੀਂ। ਹੁਣ, ਤੁਸੀਂ ਇਸ ਤਰ੍ਹਾਂ ਨਾ ਕਰੋ।

19 ਤੁਸੀਂ ਯਾਦ ਰੱਖੋ, ਕਿ ਇਹ ਮੈਂ ਤੁਹਾਡੀ ਭਲਾਈ ਲਈ ਕਹਿ ਰਿਹਾ ਹਾਂ। ਵੇਖੋ, ਮੈਂ ਇਹ ਇਸ ਲਈ ਕਹਿ ਰਿਹਾ ਹਾਂ ਤਾਂ ਕਿ ਤੁਸੀਂ ਸਮਝ ਜਾਓ। ਹੁਣ, ਜੇ ਤੁਸੀਂ ਮੇਰੇ ਤੇ ਵਿਸਵਾਸ ਕਰਦੇ ਹੋ, ਤਾਂ ਤੁਸੀਂ ਉਹ ਸੁਣੋ ਜੋ ਮੈਂ ਤੁਹਾਨੂੰ ਦੱਸਦਾ ਹਾਂ। ਸਮਝੋ? ਸਮਝੋ?

20 ਹੁਣ, ਇੱਥੇ, ਹੁਣ ਇੱਥੇ ਇੱਕ ਅੱਡਾ ਹੈ, ਅਤੇ, ਉਹ ਹੈ, ਅਸੀਂ ਉਸਨੂੰ ਸੁਣਨ ਵਾਲਾ ਅੱਡਾ ਕਹਿੰਦੇ ਹਾਂ, ਵੇਖੋ। ਅਤੇ, ਇਸ ਵਿੱਚ, ਇੱਕ ਰੇਡੀਓ

ਹੁੰਦਾ ਹੈ, ਵੇਖਿਆ, ਅਤੇ ਇਹਦੇ ਰਾਹੀਂ ਚੇਤਾਵਨੀ ਦਿੱਤੀ ਜਾ ਸੱਕਦੀ ਹੈ ਅਤੇ ਇਸੇ ਤਰ੍ਹਾਂ ਦੂਸਰੇ ਕੰਮ ਕੀਤੇ ਜਾ ਸੱਕਦੇ ਹਨ। ਜਿਵੇਂ ਕਿ ਤੁਹਾਡੇ ਹੱਥ ਵਿੱਚ ਇੱਕ ਤਲਵਾਰ ਹੁੰਦੀ ਹੈ, ਵੇਖੋ, ਇਹ ਬੁਰਾਈ ਲਈ ਚੁੱਕੀ ਜਾ ਸੱਕਦੀ ਹੈ ਜਾਂ ਇਹਨੂੰ ਉਸੇ ਤਰ੍ਹਾਂ ਲਿਆ ਜਾ ਸੱਕਦਾ ਹੈ... ਇਸ ਨੂੰ ਆਪਣਾ ਸੰਦੇਸ਼ ਮਿਲਦਾ ਹੈ, ਸਮਝੋ।

21 ਹੁਣ, ਪਰ ਹੁਣ, ਉਦਾਹਰਣ ਵਜੋਂ, ਸਧਾਰਣ ਮਨੁੱਖ ਲਈ, ਬਹੁਤ ਸਾਰੇ ਪੰਥ ਅਤੇ ਜੱਥੇ ਉੱਪਰ ਆ ਗਏ ਹਨ। ਪਵਿੱਤਰ ਆਤਮਾ ਦੇ ਥੋੜੇ ਜਿਹੇ ਹੀ ਉਡੇਲੇ ਜਾਣ ਨਾਲ, ਲੋਕ ਇਸ ਕਦਰ ਉਤਸ਼ਾਹਤ ਹੋ ਜਾਂਦੇ ਹਨ ਕਿ ਉਹ ਵੱਖ-ਵੱਖ ਚੀਜ਼ਾਂ ਵਿੱਚ ਫੱਸ ਜਾਂਦੇ ਹਨ, ਬਾਹਰ ਨਿਕਲ ਕੇ ਹੋਰ ਇੱਕ ਛੋਟੀ ਗਤੀਵਿਧੀ ਸ਼ੁਰੂ ਕਰ ਦੇਂਦੇ ਹਨ, ਅਤੇ—ਅਤੇ ਹੋਰ ਅਜਿਹੇ ਕੰਮ ਕਰਦੇ ਹਨ। ਵੇਖਿਆ? ਹੁਣ ਤੁਸੀਂ ਅਜਿਹਾ ਨਹੀਂ ਕਰਨਾ ਚਾਹੋਗੇ। ਸਮਝੋ? ਹੁਣ, ਤੁਸੀਂ ਯਾਦ ਰੱਖੋ, ਤੁਸੀਂ ਬਸ ਉਸੇ ਤਰ੍ਹਾਂ ਰਹੋ ਜਿਸ ਤਰ੍ਹਾਂ ਤੁਸੀਂ ਹੋ।

22 ਅਤੇ ਤੁਸੀਂ ਕਹਿੰਦੇ ਹੋ, “ਚੰਗਾ, ਪ੍ਰਭੂ ਵਿਖਾਉਂਦਾ ਹੈ...” ਨਹੀਂ। ਵੇਖੋ, ਹੁਣ ਤੁਸੀਂ ਬਸ ਸਾਵਧਾਨ ਰਹੋ, ਸਮਝੋ।

23 ਇੱਧਰ ਵੇਖੋ। ਮੈਂ ਤੁਹਾਨੂੰ ਕੁਝ ਵਿਖਾਉਂਦਾ ਹਾਂ, ਵੇਖੋ। ਕੀ ਤੁਸੀਂ ਜਾਣਦੇ ਹੋ ਕਿ ਇਸ ਕਮਰੇ ਵਿੱਚ ਹੁਣ ਹਜ਼ਾਰਾਂ ਆਵਾਜ਼ਾਂ ਹਨ? ਬਿਲਕੁਲ, ਉਹ ਆਵਾਜ਼ਾਂ ਜੋ ਰੇਡੀਓ ਦੇ ਇਲੈਕਟ੍ਰਾਨਿਕ ਤਰੰਗਾਂ ਰਾਹੀਂ ਆ ਰਹੀਆਂ ਹਨ! ਤੁਸੀਂ ਉਹਨਾਂ ਨੂੰ ਕਿਉਂ ਨਹੀਂ ਸੁਣਦੇ ਹੋ? ਉਹ ਅਵਾਜ਼ਾਂ ਹਨ। ਕੀ ਇਹ ਸਹੀ ਹੈ? ਉਹ ਇਸ ਵੇਲੇ ਇੱਥੋਂ ਤਰੰਗਾਂ ਦੇ ਰੂਪ ਵਿੱਚ ਲੰਘ ਰਹੀਆਂ ਹਨ। ਚੰਗਾ, ਲੋਕਾਂ ਦੇ ਰੂਪ ਅਤੇ ਦੇਹਾਂ ਹਨ ਜਿਹੜੀਆਂ ਠੀਕ ਇਸ ਵੇਲੇ ਕਮਰੇ ਦੇ ਵਿੱਚ ਦੀ ਹੋ ਕੇ ਲੰਘ ਰਹੀਆਂ ਹਨ। ਕੀ ਇਹ ਠੀਕ ਹੈ? ਅੱਛਾ, ਤੁਸੀਂ ਉਹਨਾਂ ਨੂੰ ਕਿਉਂ ਨਹੀਂ ਵੇਖ ਸਕਦੇ ਹੋ? ਸਮਝੋ? ਉਹ ਇੱਥੇ ਹਨ, ਉਹ ਮੇਰੀ ਅਵਾਜ਼ ਵਾਂਗ ਹੀ ਅਸਲੀ ਅਵਾਜ਼ਾਂ ਹਨ। ਅੱਛਾ, ਤੁਸੀਂ ਉਹਨਾਂ ਨੂੰ ਕਿਉਂ ਨਹੀਂ ਸੁਣਦੇ? ਸਮਝੋ? ਇਸ ਨੂੰ ਕਿਸੇ ਚੀਜ਼ ਨਾਲ ਟਕਰਾਉਣਾ ਪੈਂਦਾ ਹੈ, ਤਾਂ ਜੋ ਇਸ ਨੂੰ ਪ੍ਰਗਟ ਕਰ ਸਕੇ। ਸਮਝੋ? ਹੁਣ ਤੁਸੀਂ ਸਮਝੋ?

24 ਹੁਣ ਤੁਸੀਂ ਕਿਸੇ ਵੀ ਚੀਜ਼ ਦਾ ਅਨੁਵਾਦ ਨਾ ਕਰੋ। ਜੇ ਪਰਮੇਸ਼ੁਰ ਚਾਹੁੰਦਾ ਹੈ ਕਿ ਤੁਸੀਂ ਕੁਝ ਜਾਣੋ, ਉਹ ਤੁਹਾਡੇ ਲਈ ਇਸ ਨੂੰ ਭੇਜ ਦੇਵੇਗਾ। ਸਮਝੋ? ਇਸ ਲਈ ਹੁਣ ਤੁਸੀਂ ਇੱਕ ਬਹੁਤ, ਬਹੁਤ ਮਜ਼ਬੂਤ ਮਸੀਹੀ ਬਣੋ। ਚੁੱਪ ਰਹੋ, ਕੁਝ ਹੋ ਚੁੱਕਿਆ ਹੈ। ਇਸ ਲਈ ਹੁਣ ਬਹੁਤ... ਤੁਸੀਂ ਸਮਝ ਗਏ ਹੋ ਕਿ ਮੇਰਾ ਕਿ ਮਤਲਬ ਹੈ, ਕੀ ਤੁਸੀਂ ਨਹੀਂ ਸਮਝੋ? ਅਤੇ ਤੁਸੀਂ ਬਸ... ਕਿਸੇ ਵੀ ਹਾਲ ਵਿੱਚ ਵਿੱਚ, ਆਪਣੇ ਆਪ ਨੂੰ ਵੱਖਰਾ ਬਣਾਉਣ ਦੀ ਕੋਸ਼ਿਸ਼ ਨਾ ਕਰੋ, ਕਿਉਂਕਿ ਇਸ

ਨਾਲ ਤੁਸੀਂ—ਤੁਸੀਂ ਆਪਣੇ ਆਪ ਨੂੰ ਪਰਮੇਸ਼ੁਰ ਤੋਂ ਦੂਰ ਲੈ ਜਾਂਦੇ ਹੋ। ਅਤੇ ਤੁਸੀਂ—ਤੁਸੀਂ—ਤੁਸੀਂ...

25 ਜੇ ਤੁਸੀਂ ਇਹਨੂੰ ਸਮਝ ਸੱਕਦੇ ਹੋ, ਤਾਂ ਇਹ ਹੀ ਤੀਜੀ ਖਿੱਚ ਹੈ। ਸਮਝੋ? ਤੁਹਾਨੂੰ—ਤੁਹਾਨੂੰ ਇਸ ਨੂੰ ਉਸ ਦਿਨ, ਪਕੜ ਲੈਣਾ ਚਾਹੀਦਾ ਸੀ। ਸਮਝੋ? ਇਸ ਲਈ ਬਸ, ਤੁਸੀਂ ਬਸ ਇਹ ਯਾਦ ਰੱਖੋ ਕਿ ਇਹਦੀ ਕੋਈ ਨਕਲ ਨਹੀਂ ਹੋਵੇਗੀ ਜਿਵੇਂ ਉਹਨਾਂ ਦੋਨਾਂ ਦੀ ਨਕਲ ਹੋ ਗਈ ਸੀ। ਸਮਝੋ? ਇਸ ਲਈ, ਹੁਣ ਇੱਥੋਂ ਤੱਕ ਤੁਹਾਨੂੰ—ਤੁਹਾਨੂੰ ਇਹਦਾ ਪਤਾ ਲੱਗ ਜਾਣਾ ਚਾਹੀਦਾ ਹੈ। ਹੁਣ ਬਸ—ਬਸ ਇਹ ਯਾਦ ਰੱਖੋ ਕਿ...

26 ਤੁਸੀਂ ਵੇਖੋ, ਕਿ, ਇਸ ਕਮਰੇ ਵਿੱਚ ਕੁਝ ਵਾਪਰ ਰਿਹਾ ਹੈ, ਅਤੇ ਇਸ ਵੇਲੇ ਇੱਥੇ ਕੋਈ ਹੈ। ਇਥੇ—ਇੱਥੇ ਇਸ, ਕਮਰੇ ਵਿੱਚ, ਅਸਲ ਵਿੱਚ, ਸਵਰਗ ਦੂਤ ਹਨ, ਪ੍ਰਮੇਸ਼ੁਰ ਦੀ ਅਵਾਜ਼ ਹੈ। ਸਮਝੋ? ਪਰ ਕਿਵੇਂ ਤੁਸੀਂ...ਤੁਸੀਂ ਨਹੀਂ ਕਰ ਸਕਦੇ...ਜੇ ਤੁਸੀਂ ਸ਼ਰੀਰਕ ਅਥਵਾ ਸੁਭਾਵਿਕ ਆਵਾਜ਼ ਨੂੰ ਤਦ ਤਕ ਨਹੀਂ ਸੁਣ ਸਕਦੇ ਹੋ ਜਦ ਤੱਕ ਕਿ ਕੋਈ ਚੀਜ਼ ਉਹਨੂੰ ਬਾਹਰ ਨਾ ਭੇਜੇ ਤਾਂ ਫਿਰ ਤੁਸੀਂ ਆਤਮਿਕ ਅਵਾਜ਼ ਕਿਸ ਤਰ੍ਹਾਂ ਸੁਣੋਗੇ?

27 ਤੁਸੀਂ ਹੋ ਸੱਕਦਾ ਹੈ ਕਿ ਵਿਸ਼ਵਾਸ ਕਰਨ ਦਾ ਪਖੰਡ ਕਰੋ ਕਿ ਕੋਈ ਆਦਮੀ ਇਸ ਖਾਸ ਗੀਤ ਨੂੰ ਗਾ ਰਿਹਾ ਹੈ। ਹੋ ਸੱਕਦਾ ਹੈ ਕਿ ਉਹ ਇੱਥੇ ਨਾ ਹੋਣ, ਵੇਖਿਆ। ਪਰ ਜਦ ਇਹ ਉਸ ਬਲੌਰ ਦੇ ਨਾਲ ਟਕਰਾਉਂਦੀ ਹੈ ਜਿਹਦੇ ਨਾਲ ਇਹਨੂੰ ਟਕਰਾਉਣਾ ਚਾਹੀਦਾ ਹੈ, ਤਾਂ ਇਹ ਇਸਦਾ ਅਸਲੀ ਅਰਥ ਦੱਸਦੀ ਹੈ, ਅਤੇ ਦਿਖਾਉਂਦੀ ਹੈ, ਤਸਵੀਰ ਦਿਖਾਕੇ ਇਸਦੀ ਪੁਸ਼ਟੀ ਕਰਦੀ ਹੈ। ਸਮਝਦੇ ਰਹੋ ਹੋ ਕਿ ਮੈਂ ਕੀ ਕਹਿਣਾ ਚਾਹ ਰਿਹਾ ਹਾਂ?

28 ਹੁਣ, ਪਰਮੇਸ਼ੁਰ ਦਾ ਆਤਮਾ, ਜਦੋਂ ਸੱਚੇ ਵਚਨ ਦੇ ਵਿੱਚੋਂ ਬੋਲਦਾ ਹੈ, ਤਾਂ ਇਹ ਆਪਣੇ ਆਪ ਨੂੰ ਪ੍ਰਮਾਣਿਤ ਕਰਦਾ ਹੈ, ਆਪਣੇ ਆਪ ਨੂੰ ਦਿਖਾਉਣ ਲਈ, ਕਿ ਇਹ ਸਹੀ ਹੈ। ਹੁਣ ਕੀ ਤੁਸੀਂ ਇਹਨੂੰ ਸਮਝ ਗਏ ਹੋ? [ਸਭਾ ਆਖਦੀ ਹੈ, “ਆਮੀਨ।”—ਸੰਪਾ.] ਠੀਕ ਹੈ।

ਹੁਣ ਆਓ ਅਸੀਂ, ਦੁਬਾਰਾ ਪ੍ਰਾਰਥਨਾ ਕਰੀਏ।

29 ਸਵਰਗੀ ਪਿਤਾ, ਅਸੀਂ ਇਸ...ਇਸ ਕਿਤਾਬ ਦੇ ਪਰਦਿਆਂ ਨੂੰ ਖੋਲ੍ਹਣ ਜਾ ਰਹੇ ਹਾਂ, ਅਤੇ ਜਿਸ ਤਰ੍ਹਾਂ ਭੌਤਿਕ ਤੌਰ ਤੇ—ਤੇ ਉਹ ਵਾਪਸ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਤੁਸੀਂ ਸਾਨੂੰ ਆਤਮਿਕ ਜਗਤ ਵਿੱਚ ਖੋਲ੍ਹ ਕੇ ਦੱਸਿਆ ਹੈ। ਅਤੇ ਹੁਣ ਮੈਂ ਪ੍ਰਾਰਥਨਾ ਕਰਦਾ ਹਾਂ, ਪਰਮੇਸ਼ੁਰ, ਕਿ ਤੁਸੀਂ ਮੈਨੂੰ ਇਨ੍ਹਾਂ ਪ੍ਰਸ਼ਨਾਂ ਦਾ ਸਹੀ ਅਰਥ ਦੱਸਣ ਵਿੱਚ ਸਹਾਇਤਾ ਕਰੋਗੇ। ਤਾਂ ਜੋ ਇਹ ਕਿਹਾ ਜਾ ਸਕੇ ਕਿ—ਕਿ ਇਹ...ਇਹ ਲੋਕਾਂ ਦੀ ਮਦਦ ਕਰਨ ਲਈ ਹਨ। ਇਹ ਉਨ੍ਹਾਂ

ਨੂੰ ਸਮਝ ਪ੍ਰਦਾਨ ਕਰਨ ਲਈ ਹਨ। ਅਤੇ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਮੈਨੂੰ ਸਮਝ ਦਿਓਗੇ, ਤਾਂ ਜੋ ਮੈਂ ਇਹਨੂੰ ਤੇਰੇ ਲੋਕਾਂ ਤੱਕ ਭੇਜ ਸਕਾਂ, ਕਿ ਉਹਨਾਂ ਦੇ ਕੋਲ ਸਮਝ ਹੋਵੇ, ਤਾਂ ਕਿ ਹੋਣ ਦੇ ਕਿ ਅਸੀਂ ਸਾਰੇ ਰਲ ਕੇ ਪਰਮੇਸ਼ੁਰ ਦੀ ਵਡਿਆਈ ਅਤੇ ਆਦਰ ਲਈ ਆਪਣੇ ਜੀਵਨ ਬਤੀਤ ਕਰੀਏ, ਅਸੀਂ ਇਹ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ। ਆਮੀਨ।

30 ਹੁਣ, ਮੈਂ ਬਸ ਇਹ ਕਹਿਣਾ ਚਾਹੁੰਦਾ ਹਾਂ।

31 ਅਤੇ ਮੈਂ ਸੋਚਿਆ ਸੀ ਕਿ ਇੱਥੇ ਜਿਹੜੀ ਇਹ ਚੀਜ਼ ਹੈ ਉਹ ਉਹਨਾਂ ਟੋਪ ਰਿਕਾਰਡਾਂ ਨੂੰ ਕੰਟਰੋਲ ਕਰਦੀ ਹੈ, ਪਰ ਇਹ ਨਹੀਂ ਕਰਦੀ ਹੈ, ਸਮਝੋ। ਇਹ ਤਾਂ ਇੱਕ—ਇੱਕ ਡੇਸਕ ਲਾਈਟ ਹੈ। ਅਤੇ ਮੈਂ ਸੋਚਿਆ ਸੀ ਕਿ ਟੋਪ ਰਿਕਾਰਡਾਂ ਨੂੰ ਕੰਟਰੋਲ ਕਰਨ ਵਾਲਾ ਇੱਥੇ ਹੁੰਦਾ ਸੀ। ਪਰ ਮੈਨੂੰ ਕਿਹਾ ਗਿਆ ਸੀ ਕਿ ਮੈਂ ਉਹਨਾਂ ਭਾਈਆਂ ਨੂੰ ਜਿਹੜੇ ਟੋਪ ਰੂਮ ਵਿੱਚ—ਵਿੱਚ ਹਨ, ਇਸ਼ਾਰਾ ਕਰ ਦਿਆਂ, ਤਾਂ ਕਿ ਉਹਨਾਂ ਨੂੰ ਇਹ ਪਤਾ ਲੱਗ ਜਾਵੇ ਕਿ ਟੋਪਾਂ ਨੂੰ ਕਦੋਂ ਬੰਦ ਕਰਨਾ ਹੈ ਅਤੇ ਕਦੋਂ ਨਹੀਂ ਕਰਨਾ।

32 ਵੇਖੋ, ਟੋਪਾਂ ਦੀ ਇਹ ਸੇਵਕਾਈ ਸਾਰੀ ਦੁਨੀਆਂ ਵਿੱਚ ਹੈ, ਵੇਖੋ, ਸੱਭ ਜਗ੍ਹਾ। ਇਹ ਹਰ ਤਰ੍ਹਾਂ ਦੀਆਂ ਭਾਸ਼ਾਵਾਂ ਅਤੇ ਹਰ ਜਗ੍ਹਾ ਜਾਂਦੀਆਂ ਹਨ। ਇਸ ਲਈ ਉਹ ਗੱਲਾਂ ਜੋ ਅਸੀਂ ਇੱਥੇ ਕਹਿੰਦੇ ਹਾਂ, ਅਸੀਂ ਉਹਨਾਂ ਗੱਲਾਂ ਨੂੰ ਕਿਤੇ ਹੋਰ ਨਹੀਂ ਕਹਾਂਗੇ, ਤੁਸੀਂ ਵੇਖੋ, ਅਤੇ ਇਹ ਹੀ ਕਾਰਨ ਹੈ ਕਿ ਅਸੀਂ ਇਸ ਨੂੰ ਰੋਕ ਦਿੰਦੇ ਹਾਂ।

33 ਹੁਣ, ਪ੍ਰਸ਼ਨਾਂ ਦੇ ਜਵਾਬ ਦੇਣਾ... ਇੱਕ ਬਹੁਤ ਵੱਡੀ ਗੱਲ ਹੈ। ਇਸ ਲਈ, ਮੈਂ—ਮੈਂ ਹੁਣ... ਇਸ ਦੇ ਜਵਾਬ ਵਿੱਚ—ਵਿੱਚ... ਵਿੱਚ, ਇਹਨਾਂ ਵਿੱਚੋਂ ਬਹੁਤ ਸਾਰੇ, ਇਹਨਾਂ ਵਿੱਚੋਂ ਬਹੁਤ ਸਾਰੇ ਪ੍ਰਸ਼ਨ, ਇਸ ਤੋਂ ਬਾਹਰ... ਹੁਣ, ਹਰ ਇੱਕ... ਇਹਨਾਂ ਵਿੱਚੋਂ ਬਹੁਤ ਸਾਰੇ ਪ੍ਰਸ਼ਨ ਸੰਦੇਸ਼ ਦੇ ਨਾਲ ਸੰਬੰਧਤ ਵੀ ਨਹੀਂ ਹਨ, ਬਿਲਕੁਲ ਵੀ ਨਹੀਂ, ਪਰ ਮੈਂ ਦੇਣ ਜਾ ਰਿਹਾ ਹਾਂ, ਜਾਂ, ਮੋਹਰਾਂ ਨਾਲ ਵੀ, ਪਰ ਮੈਂ ਉਹਨਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਨ ਜਾ ਰਿਹਾ ਹਾਂ। ਅਤੇ ਉਹ ਮੈਨੂੰ ਦਿੱਤੇ ਗਏ ਸਨ, ਅਤੇ ਜਿਵੇਂ ਉਹ ਦੱਸੇ ਗਏ ਸਨ। ਮੈਨੂੰ ਉਹਨਾਂ ਵਿੱਚੋਂ ਕਈਆਂ ਦੇ ਬਾਰੇ ਵਿੱਚ ਦੱਸਿਆ ਗਿਆ ਸੀ। ਜਾਂ, ਉਹਨਾਂ ਵਿੱਚੋਂ ਬਹੁਤ ਸਾਰੇ ਤਾਂ ਬਿਮਾਰਾਂ ਅਤੇ ਦੁਖੀ ਲੋਕਾਂ ਲਈ ਪ੍ਰਾਰਥਨਾ ਕਰਨ ਬਾਰੇ ਹਨ। ਅਤੇ—ਅਤੇ ਇਸੇ ਤਰ੍ਹਾਂ, ਹੋਰ ਕਈ ਗੱਲਾਂ ਤੇ ਪ੍ਰਸ਼ਨ ਹਨ, ਇਸ ਲਈ ਇਹ ਉਹ ਹੈ ਜਿਹਦਾ ਸੰਬੰਧ ਕਿਸੇ ਉਸ ਪ੍ਰਸ਼ਨ ਨਾਲ ਨਹੀਂ ਹੈ ਜਿਹਦਾ ਕਿ ਉੱਤਰ ਦਿੱਤਾ ਜਾਵੇ। ਅਤੇ ਫਿਰ ਉਹ... ਮੈਨੂੰ ਇੱਕ ਬੰਡਲ ਦਿੱਤਾ ਗਿਆ ਜੋ—ਜੋ ਅਲੱਗ ਅਲੱਗ ਗੱਲਾਂ, ਅਤੇ ਵਚਨ ਦੀਆਂ ਲਿਖਤਾਂ ਅਤੇ ਦੂਸਰੀਆਂ ਗੱਲਾਂ ਦੇ ਬਾਰੇ ਵਿੱਚ ਹੈ; ਪਰ ਸ਼ਾਇਦ,

ਜੇ ਸਾਡੇ ਕੋਲ ਸਮਾਂ ਹੋਇਆ, ਤਾਂ ਅਸੀਂ ਇਹਨਾਂ ਪ੍ਰਸ਼ਨਾਂ ਦੇ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਹੁਣ, ਜੇ ਮੈਂ ਕੋਈ ਗਲਤੀ ਕਰਦਾ ਹਾਂ, ਤਾਂ, ਤੁਸੀਂ ਯਾਦ ਰੱਖੋ, ਕਿ ਮੇਰਾ ਮਤਲਬ ਗਲਤੀ ਕਰਨ ਦਾ ਨਹੀਂ ਹੈ।

34 ਕੀ ਹਰ ਕੋਈ ਚੰਗਾ ਮਹਿਸੂਸ ਕਰ ਰਿਹਾ ਹੈ? [ਸਭਾ ਆਖਦੀ ਹੈ, “ਆਮੀਨ।”—ਸੰਪਾ.] ਆਮੀਨ। ਕੀ ਇਹ ਇਸ ਤਰ੍ਹਾਂ ਨਹੀਂ ਹੈ...ਜਿਵੇਂ ਮਸੀਹ ਯਿਸੂ ਵਿੱਚ ਸੁਰਗੀ ਸਥਾਨਾਂ ਦੇ ਬਾਰੇ ਵਿੱਚ ਗੱਲਾਂ ਕਰਨੀਆਂ, ਕਿੰਨਾ ਸ਼ਾਨਦਾਰ ਸਮਾਂ ਹੈ, ਕਿੰਨਾ ਹੀ ਵਧੀਆ ਸਮਾਂ ਹੈ!

35 ਉਹਨਾਂ ਸਾਰਿਆਂ ਸਮਿਆਂ ਵਿੱਚ ਜਿਹਨਾਂ ਵਿੱਚ ਮੈਂ ਇਸ ਭਵਨ ਵਿੱਚ ਪੁਲਪਿਟ ਦੇ ਪਿੱਛੇ ਰਿਹਾ ਹਾਂ, ਮੈਂ ਕਦੇ ਵੀ, ਕਦੇ ਵੀ, ਆਪਣੀ ਸੇਵਕਾਈ ਦੇ ਕਿਸੇ ਵੀ ਸਮੇਂ, ਜਿਹਦੇ ਵਿੱਚ ਮੈਂ ਪਰਮੇਸ਼ੁਰ ਦੇ ਅਯਾਮਾਂ (ਸਥਾਨਾਂ) ਵਿੱਚ ਅਤੇ ਸੁਰਗੀ ਅਯਾਮਾਂ ਵਿੱਚ ਕੰਮ ਕੀਤਾ ਹੈ; ਮੇਰਾ ਇਹ ਸਮਾਂ ਕਿਸੇ ਵੀ ਉਸ ਸਮੇਂ ਤੋਂ, ਕਿਸੇ ਵੀ ਸਭਾ ਵਿੱਚ ਕਿਸੇ ਵੀ ਸਮੇਂ ਤੋਂ ਵੱਧ ਕੇ ਹੈ ਜੋ ਮੈਂ ਕਦੇ ਕੀਤੇ ਹੋਈ ਹੋਵੇ। ਮੇਰੀਆਂ ਜਿਆਦਾ, ਸਭਾਵਾਂ ਚੰਗਾਈ ਉੱਤੇ ਹੀ ਰਹੀਆਂ ਹਨ। ਪਰ ਇਹ ਉਸੇ ਆਤਮਾ ਦੇ ਰਾਹੀਂ, ਬਿਲਕੁੱਲ ਉਸੇ ਆਤਮਾ ਰਾਹੀਂ, ਸੱਚਾਈ ਪ੍ਰਗਟ ਹੋ ਰਹੀ ਹੈ।

36 ਅਤੇ ਮੈਂ—ਮੈਂ ਇਸ ਸਮੇਂ ਦੋਰਾਨ ਬਿਲਕੁੱਲ ਇਕੱਲਾ ਰਿਹਾ ਹਾਂ, ਅਤੇ ਮੈਂ ਇੱਕ ਜਗ੍ਹਾ ਤੇ ਰਿਹਾ ਹਾਂ ਜਾਂ ਕਿਸੇ ਇੱਕ ਜਗ੍ਹਾ ਤੇ ਭੋਜਨ ਕਰ ਰਿਹਾ ਹਾਂ। ਅਤੇ ਮੈਂ ਬਸ ਇਕੱਲਾ ਹੀ ਰਿਹਾ ਹਾਂ, ਇਸ ਲਈ ਇਹ ਮੇਰੇ ਲਈ ਬੜਾ ਹੀ ਮਹਾਨ ਸਮਾਂ ਰਿਹਾ ਹੈ।

37 ਅਤੇ ਹੁਣ, ਇਸ ਤੋਂ ਇਲਾਵਾ, ਜਾਂ ਤਾਂ ਇਸ ਸਵੇਰ ਨੂੰ ਜਾਂ ਅਗਲੀ ਸਵੇਰ, ਮੈਂ...ਹੋ ਸਕਦਾ ਹੈ, ਜੇ ਅਸੀਂ ਸਮੇਂ ਸਿਰ ਖਤਮ ਕਰ ਸਕੇ, ਮੈਂ ਇਸ ਸਵੇਰ ਬਿਮਾਰਾਂ ਲਈ ਪ੍ਰਾਰਥਨਾ ਕਰਾਂਗਾ, ਜੇ ਇਨ੍ਹਾਂ ਪ੍ਰਸ਼ਨਾਂ ਤੇ ਬਹੁਤ ਜਿਆਦਾ ਸਮਾਂ ਨਹੀਂ ਲੱਗਦਾ ਹੈ।

38 ਇਸ ਲਈ ਮੈਨੂੰ—ਮੈਨੂੰ ਚਾਹੀਦਾ ਹੈ ਕਿ ਮੈਂ ਥੋੜਾ ਜਿਹਾ ਸਮਾਂ ਆਪਣੇ ਲਈ ਰੱਖਾਂ, ਸਮਝੋ। ਮਨੁੱਖੀ ਦਿਮਾਗ ਸਿਰਫ ਇੰਨਾ ਕੁ ਹੀ ਸਹਿ ਸੱਕਦਾ ਹੈ। ਸਮਝੋ? ਪਰ ਜਦੋਂ ਤੁਸੀਂ ਇੱਕ ਅਜਿਹੀ ਜਗ੍ਹਾ ਤੇ ਆਉਂਦੇ ਹੋ ਜਿੱਥੇ ਤੁਸੀਂ ਇੱਕ ਘੰਟੇ ਲਈ, ਪਰਮੇਸ਼ੁਰ ਦੀ ਹਜ਼ੂਰੀ ਨਾਲ ਸੁੰਨ ਹੋ ਕੇ ਬੈਠੇ ਹੋਏ ਹੁੰਦੇ ਹੋ, ਅਤੇ ਤੁਹਾਡੇ ਸਾਹਮਣੇ ਅੱਗ ਦਾ ਥੰਮ੍ਹ ਲਟਕ ਰਿਹਾ ਹੁੰਦਾ ਹੈ, ਤਾਂ ਤੁਸੀਂ—ਤੁਸੀਂ ਉੱਥੇ ਜਿਆਦਾ ਦੇਰ ਤੱਕ ਠਹਿਰ ਨਹੀਂ ਸੱਕਦੇ, ਤੁਸੀਂ ਸਮਝੋ। ਮਨੁੱਖ ਉੱਥੇ ਠਹਿਰ ਨਹੀਂ ਸੱਕਦਾ ਹੈ, ਮਨੁੱਖ ਉੱਥੇ ਖੜਾ ਨਹੀਂ ਰਹਿ ਸੱਕਦਾ ਹੈ।

39 ਅਤੇ ਇਸ ਲਈ, ਹੁਣ, ਇਹ ਪ੍ਰਸ਼ਨ ਸੱਚਮੁੱਚ ਬਹੁਤ ਵਧੀਆ ਹਨ। ਮੈਂ

ਇਸਦੀ ਸਰਾਹਨਾ ਕਰਦਾ ਹਾਂ ਅਤੇ ਲੋਕਾਂ ਦੁਆਰਾ ਵਰਤੀ ਗਈ ਸਿਆਣਪ ਅਤੇ ਗੱਲਾਂ ਨੂੰ ਪ੍ਰਸ਼ੰਸਾ ਯੋਗ ਮੰਨਦਾ ਹਾਂ। ਹੁਣ, ਪਹਿਲੇ ਪ੍ਰਸ਼ਨ ਲਈ। ਮੈਂ ਇਨ੍ਹਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ। ਤੇ ਜੇ ਮੈਂ—ਮੈਂ ਸਹੀ ਜਵਾਬ ਨਾ ਦੇ ਸਕਾਂ, ਤਾਂ, ਤੁਸੀਂ—ਤੁਸੀਂ ਮੈਨੂੰ ਮਾਫ ਕਰ ਦੇਣਾ।

40 ਅਤੇ ਜੇ ਤੁਹਾਡੇ ਕੋਲ ਕੋਈ ਵੱਖਰਾ ਤਰਜਮਾ ਹੈ, ਅਤੇ ਤੁਹਾਨੂੰ ਵਿਸ਼ਵਾਸ ਹੈ ਕਿ ਇਸ ਬਾਰੇ ਤੁਹਾਡੀ ਸੋਚ ਸਹੀ ਹੈ, ਤਾਂ ਬਿਲਕੁਲ ਅੱਗੇ ਵੱਧੋ। ਇਸਦੇ ਨਾਲ ਨੁਕਸਾਨ ਨਹੀਂ ਹੋਵੇਗਾ, ਉਹਨਾਂ ਵਿੱਚੋਂ ਲੱਗਭਗ ਇੱਕ ਜਾਂ ਦੋ ਵੀ ਅਜਿਹੇ ਪ੍ਰਸ਼ਨ ਨਹੀਂ ਹਨ ਜਿਹਨਾਂ ਦਾ ਮੁਕਤੀ ਦੀ ਕਿਸੇ ਵੀ ਗੱਲ ਨਾਲ ਸੰਬੰਧ ਹੈ। ਇਹ ਤਾਂ ਸਿਰਫ...

41 ਜਿਆਦਾਤਰ ਪ੍ਰਸ਼ਨ, ਦੂਸਰੇ ਪਾਸੇ...ਜਾਂਕਲੀਸਿਯਾ ਦੇ ਉਠਾਏ ਜਾਣ ਬਾਰੇ ਪੁੱਛੇ ਗਏ ਹਨ। ਇਸ ਲਈ, ਵੇਖੋ, ਇੱਥੇ ਉਹ ਪ੍ਰਸ਼ਨ ਹਨ, ਜਿਹੜੇ ਉਨ੍ਹਾਂ ਗੱਲਾਂ ਦੇ ਨਾਲ ਸੰਬੰਧ ਰੱਖਦੇ ਹਨ ਜੋ ਦੂਸਰੇ ਹਿੱਸਿਆਂ ਵਿੱਚ ਹੋਣ ਵਾਲੀਆਂ ਹਨ। ਕਿਉਂਕਿ, ਅਸੀਂ ਇਸ ਕਿਤਾਬ ਦੇ ਅਧਿਐਨ ਵਿੱਚ—ਵਿੱਚ, ਕਲੀਸਿਯਾ ਯੁੱਗਾਂ ਤੋਂ ਅੱਗੇ ਨਿਕਲ ਚੁੱਕੇ ਹਾਂ। ਅਸੀਂ ਤਾਂ ਉਸ ਤੋਂ ਅਗਾਂਹ ਹਾਂ, ਅਸੀਂ ਤਾਂ ਇੱਕ ਲੱਖ ਚੁਤਾਲੀ ਹਜ਼ਾਰ ਦੇ ਬੁਲਾਏ ਜਾਣ ਦੇ ਸਮੇਂ ਵਿੱਚ ਹਾਂ। ਹੁਣ ਇੱਥੇ ਪਹਿਲਾ ਪ੍ਰਸ਼ਨ ਹੈ:

173. ਕੀ ਮੱਤੀ 25 ਅਧਿਆਏ ਦੀਆਂ ਪੰਜ ਚਤਰ ਕੁਆਰੀਆਂ, ਲਾੜੀ ਦੀਆਂ—ਦੀਆਂ ਸੇਵਕ ਹਨ, ਜਾਂ ਉਹ ਲਾੜੀ ਹਨ? ਸਮਝੋ? ਜੇ ਇਹ ਚਤਰ ਕੁਆਰੀਆਂ ਲਾੜੀ ਦੀਆਂ ਸੇਵਕ ਹਨ, ਤਾਂ ਫਿਰ ਲਾੜੀ ਕਿੱਥੇ ਹੈ?

42 ਸਮਝੋ, ਹੁਣ, ਮੇਰੀ ਸਭ ਤੋਂ ਵਧੀਆ ਸਮਝ ਦੇ ਮੁਤਾਬਕ, ਇਹ ਪੰਜ ਕੁਆਰੀਆਂ...ਤੁਹਾਨੂੰ ਪਤਾ ਹੈ, ਕਿ ਉੱਥੇ ਦਸ ਕੁਆਰੀਆਂ ਸਨ, ਜੋ ਬਾਹਰ ਗਈਆਂ ਸਨ, ਵੇਖੋ। ਇੱਥੇ ਇਹ ਸਿਰਫ ਇੱਕ ਚਿੰਨ੍ਹ, ਜਾਂ ਦ੍ਰਿਸ਼ਟਾਂਤ ਹੈ, ਸਮਝੋ, ਜਿਹੜਾ—ਜਿਹੜਾ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ। ਵੇਖੋ, ਉਹ ਦਸ ਸਨ। ਹਾਲਾਂਕਿ, ਦਸ ਤੋਂ ਵੱਧ ਸਨ। ਇਹ ਤਾਂ ਬਸ ਸੰਖਿਆਂ ਦੱਸਣ ਲਈ ਕਿਹਾ ਗਿਆ ਹੈ। ਪਰ, ਫਿਰ, ਚਤਰ—ਚਤਰ ਕੁਆਰੀਆਂ ਦੀਆਂ ਮਸ਼ਾਲਾਂ ਵਿੱਚ ਤੇਲ ਸੀ। ਮੂਰਖਾਂ ਦੀਆਂ ਮਸ਼ਾਲਾਂ ਵਿੱਚ ਤੇਲ ਨਹੀਂ ਸੀ।

43 “ਤਾਂ ਜੇ ਮੱਤੀ ਵਿੱਚ, ਉਹ ਦਸ ਹਨ, ਜੇ...” ਇਹ ਉਸ ਵਿਅਕਤੀ ਦਾ ਪ੍ਰਸ਼ਨ ਹੈ। “ਜੇ ਉੱਥੇ ਉਹ ਦਸ ਹਨ, ਤਾਂ ਕੀ ਇਸਦਾ ਮਤਲਬ ਇਹ ਸੀ ਕਿ ਉਹ ਹੋਣਗੇ...ਜਾਂ ਇਹ ਪੰਜ ਹੋਣਗੇ, ਸਗੋਂ, ਉਹ ਸਿਰਫ ਪੰਜ ਹੋਣਗੇ, ਦੇਖੋ, ਸਿਰਫ ਪੰਜ ਲੋਕ?” ਨਹੀਂ, ਇਸਦਾ ਮਤਲਬ ਇਹ ਨਹੀਂ ਹੈ।

44 ਇਹ ਤਾਂ ਬਸ ਉਹਨਾਂ ਕੁਆਰੀਆਂ ਦਾ ਇੱਕ ਨਮੂਨਾ ਹੈ, ਤੁਸੀਂ ਵੇਖੋ, ਜੋ ਆਪਣੀਆਂ ਮਸ਼ਾਲਾਂ ਵਿੱਚ ਤੇਲ ਲੈ ਕੇ ਬਾਹਰ ਗਈਆਂ ਸਨ। ਉਹ ਤਾਂ ਲਾੜੀ ਦਾ ਭਾਗ ਹਨ। ਅਤੇ ਮੇਰੀ ਸਮਝ ਅਨੁਸਾਰ ਤਾਂ...

45 ਅਤੇ ਇਸ ਤੋਂ ਬਾਦ ਤੁਸੀਂ ਧਿਆਨ ਦਿਓ, ਹੁਣ, ਕਿ ਉਹ ਅੰਤਲੇ ਪਹਿਰ ਦੀਆਂ ਕੁਆਰੀਆਂ ਸਨ। ਦੂਸਰੇ ਪਹਿਰਾਂ ਵਿੱਚ ਦੀ ਹੁੰਦੇ ਹੋਏ ਤਦ ਤੱਕ ਸੱਤ ਪਹਿਰ ਹੋ ਚੁੱਕੇ ਸਨ। ਅਤੇ ਹੁਣ ਜਿਵੇਂ ਕਿ ਅਸੀਂ ਇਹਨੂੰ ਵੇਖਣ ਜਾ ਰਹੇ ਹਾਂ, ਸੱਤਵੇਂ ਪਹਿਰ ਵਿੱਚ, ਅੱਧੀ ਰਾਤ ਦੇ ਵੇਲੇ, ਸਮਝੋ। ਹੁਣ, ਇਸ ਅੱਧੀ ਰਾਤ ਦੇ ਪਹਿਰ ਵਿੱਚ, ਇਹ ਕੁਆਰੀਆਂ ਜਾਗਦੀਆਂ ਹਨ ਅਤੇ ਆਪਣੀਆਂ ਮਸ਼ਾਲਾਂ ਨੂੰ ਠੀਕ ਕਰਦੀਆਂ ਹਨ, ਅਤੇ ਅੰਦਰ ਚਲੀਆਂ ਜਾਂਦੀਆਂ ਹਨ; ਜਦਕਿ ਮੂਰਖ ਕੁਆਰੀਆਂ...

46 “ਹੁਣ ਅਸੀਂ ਇਸ ਪ੍ਰਸ਼ਨ ਦੇ ਭਾਗ ਨੂੰ ਲੈ ਰਹੇ ਹਾਂ, ਇਹ ਪੰਜ ਹੀ ਲਾੜੀ ਹਨ,” ਕੀ ਇਹੋ ਹੀ ਇਸ ਪ੍ਰਸ਼ਨ ਦਾ ਅਰਥ ਹੈ, ਕੀ ਇਸਦਾ ਮਤਲਬ ਇਹ ਹੀ ਹੈ, “ਕੀ ਉਹ ਸਿਰਫ ਗਿਣਤੀ ਵਿੱਚ ਪੰਜ ਸਨ?” ਅਤੇ ਸਾਡੇ ਕੋਲ ਇਸੇ ਤਰ੍ਹਾਂ ਦੇ ਬਹੁਤ ਸਾਰੇ ਪ੍ਰਸ਼ਨ ਹਨ, ਜਿਵੇਂ ਉਹਨਾਂ ਸੱਤ ਹਜ਼ਾਰ ਦੇ ਬਾਰੇ ਵਿੱਚ, ਅਤੇ ਅਜਿਹੀਆਂ ਗੱਲਾਂ ਦੇ ਬਾਰੇ। ਹੁਣ, ਵੇਖੋ, ਇਹ ਤਾਂ ਸਿਰਫ ਇੱਕ ਚਿੰਨ੍ਹ ਸੀ, ਇਹ ਸਿਰਫ ਉਹਨਾਂ ਦਾ ਇੱਕ ਭਾਗ ਹੈ। ਅਤੇ ਉਹ ਸਾਰੇ ਜਿਹੜੇ ਇੱਥੇ ਇਸ ਆਖਰੀ ਯੁੱਗ ਵਿੱਚ, ਇਸ ਸੱਤਵੇਂ ਪਹਿਰ ਵਿੱਚ ਜਾਗਦੀਆਂ ਹਨ, ਉਹ... “ਕੀ ਉਹ ਸਿਰਫ—ਸਿਰਫ ਪੰਜ ਸਨ ਜੋ ਉਸ ਸਮੇਂ ਜਾਗ ਗਈਆਂ ਸਨ, ਜਿਹੜੀਆਂ ਉਸ ਸਮੇਂ ਬਦਲ ਗਈਆਂ ਸਨ, ਅਤੇ ਲਾੜੀ ਦੇ ਨਾਲ, ਲਾੜੇ ਦੇ ਨਾਲ ਅੰਦਰ ਚਲੀਆਂ ਗਈਆਂ ਸਨ? ਹੁਣ ਕੀ ਉਹ ਖੁਦ ਹੀ...”

47 ਇਸਦਾ ਇਹ ਮਤਲਬ ਨਹੀਂ ਹੈ ਕਿ ਉਹ ਗਿਣਤੀ ਵਿੱਚ ਸਿਰਫ ਪੰਜ ਹੀ ਹੋਣਗੀਆਂ। ਕਿਉਂਕਿ, ਉਹ ਇਹਨਾਂ ਸਾਰੇ ਯੁੱਗਾਂ ਵਿੱਚ, ਸੌ ਰਹੀਆਂ ਸਨ; ਜਿਵੇਂ ਕਿ ਅਸੀਂ ਇਸ ਹਫਤੇ ਤੱਕ ਆਏ ਹਾਂ, ਵੇਖੋ।

48 ਪੋਲੂਸ ਦੇ—ਦੇ ਦਿਨਾਂ ਵਿੱਚ, ਅਫਸੂਸ ਦੀ ਕਲੀਸਿਯਾ ਦਾ ਦੂਤ; ਪੋਲੂਸ ਸੀ, ਅਤੇ ਇਸ ਕਲੀਸਿਯਾ ਦਾ ਦੂਤ ਹੋਣ ਕਾਰਨ, ਉਹ ਇਸ ਕਲੀਸਿਯਾ ਦੀ ਸਥਾਪਨਾ ਕਰ ਰਿਹਾ ਸੀ। ਯਾਦ ਰੱਖੋ, ਪੋਲੂਸ, ਅਫਸੂਸ ਵਿੱਚ ਕਲੀਸਿਯਾ ਦੀ ਸਥਾਪਨਾ ਕਰਕੇ, ਉਹ ਉਸ ਕਲੀਸਿਯਾ ਦਾ ਦੂਤ ਬਣਦਾ ਹੈ। ਉਸ ਵੇਲੇ ਜਿਹੜਾ ਆਤਮਾ, ਧਰਤੀ ਤੇ ਸੀ, ਉਹ ਸ਼ੇਰ ਦਾ ਆਤਮਾ ਸੀ। ਅਤੇ ਇਹ ਸ਼ੇਰ ਯਹੂਦਾ ਦੇ ਗੋਤ ਦਾ ਸ਼ੇਰ ਹੈ, ਜੋ ਕਿ ਮਸੀਹ ਹੈ, ਅਤੇ ਮਸੀਹ ਵਚਨ ਹੈ। ਪੋਲੂਸ, ਉਸ ਯੁੱਗ ਦੇ ਵਚਨ ਦੇ ਨਾਲ ਸੀ! ਹਜ਼ਾਰਾਂ ਉਸ ਯੁੱਗ ਵਿੱਚ ਸੋ ਗਏ ਸਨ। ਕੀ ਇਹ ਠੀਕ ਹੈ?

49 ਇਸ ਤੋਂ ਬਾਦ ਅਗਲਾ ਯੁੱਗ ਆਉਂਦਾ ਹੈ, ਅਤੇ ਉਸ ਸਮੇਂ ਤੱਕ ਕਲੀਸਿਯਾ ਹਨੇਰ ਯੁੱਗ ਵਿੱਚ—ਵਿੱਚ ਸਥਾਪਤ ਹੋ ਗਈ ਸੀ, ਬਲਦ ਦਾ ਆਤਮਾ ਅੱਗੇ ਗਿਆ; ਅਤੇ ਉਸ ਯੁੱਗ ਦੇ, ਲੋਕਾਂ ਨੇ ਮਿਹਨਤ ਕੀਤੀ, ਅਤੇ ਆਪਣੀਆਂ ਜਾਨਾਂ ਦੀ, ਕੁਰਬਾਨੀ ਦਿੱਤੀ। ਹਜ਼ਾਰਾਂ ਵਾਰ ਹਜ਼ਾਰਾਂ ਲੋਕ ਸ਼ਹੀਦ ਹੋਏ, ਅਤੇ ਹੋਰ ਤਰ੍ਹਾਂ ਦੇ ਨਾਲ ਸੌ ਗਏ। ਉਹ ਉਡੀਕ ਰਹੇ ਹਨ, ਸਮਝੋ।

50 ਇਸ ਤੋਂ ਬਾਦ, ਅਗਲਾ ਯੁੱਗ ਆਉਂਦਾ ਹੈ, ਜੋ ਕਿ ਲੂਥਰ ਦਾ ਯੁੱਗ ਸੀ, ਜਿਹੜਾ ਕਿ ਸੁਧਾਰ ਦਾ ਯੁੱਗ ਸੀ। ਉਹ ਮਨੁੱਖ ਦੀ ਬੁੱਧੀ, ਅਤੇ ਚਤੁਰਾਈ ਵਿੱਚ ਅੱਗੇ ਵਧੇ। ਜੇ ਤੁਸੀਂ ਧਿਆਨ ਦਿਓ, ਤਾਂ ਮਨੁੱਖ ਇਸ ਦੇ ਨਾਲ ਅੱਗੇ ਗਿਆ, ਅਤੇ, ਜਦੋਂ ਉਸਨੇ ਇਸ ਤਰ੍ਹਾਂ ਕੀਤਾ, ਤਾਂ ਉਸਨੇ ਇਸ ਵਿੱਚ ਆਪਣੀ ਚਤੁਰਾਈ ਜੋੜ ਦਿੱਤੀ। ਇਹੀ ਸੀ ਜਿਸ ਨੇ ਉਸਨੂੰ ਦੂਜੇ ਹਿੱਸੇ ਨਾਲ ਵਿਆਹ ਦਿੱਤਾ, ਦੇਖੋ। ਸਮਝੋ? ਜੇ ਉਹ ਸਿਰਫ ਪਰਮੇਸ਼ੁਰ ਦੀ ਬੁੱਧੀ ਨਾਲ ਜੁੜਿਆ ਰਹਿੰਦਾ, ਅਤੇ ਸਿਰਫ ਸੁਧਾਰ ਦਾ ਕੰਮ ਕਰਦਾ ਰਹਿੰਦਾ ਅਤੇ ਬਾਹਰ ਕੱਢਦਾ ਰਹਿੰਦਾ... ਪਰ ਉਹਨੇ ਕੀ ਕੀਤਾ? ਉਹ ਮਨੁੱਖ ਜਿਹਦੇ ਕੋਲ ਇੱਕ ਸੰਦੇਸ਼ ਸੀ, ਲੂਥਰ; ਲੂਥਰ ਦੇ ਮਰਨ ਤੋਂ ਬਾਦ, ਲੋਕਾਂ ਨੇ ਲੂਥਰਨ ਜਥੇਬੰਦੀ ਬਣਾ ਲਈ।

51 ਵੈਜਲੀ ਦੀ ਮੌਤ ਦੇ ਬਾਦ, ਉਹਨਾਂ ਨੇ ਮੈਥੋਡਿਸਟ ਜਥੇਬੰਦੀ ਬਣਾ ਲਈ ਸੀ। ਸਮਝੋ? ਉੱਥੇ, ਤੁਸੀਂ ਉਸੇ ਢੰਗ ਦੇ ਨਾਲ ਅੱਗੇ ਵੱਧਦੇ ਰਹਿੰਦੇ ਹੋ। ਇਹ—ਇਹ ਤਾਂ ਬਸ... ਇਹ ਤਾਂ ਉਹੀ ਕਰਦਾ ਹੈ। ਹੁਣ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਤੇ—ਤੇ—ਤੇ ਧਿਆਨ ਦਿਓ, ਵੇਖੋ। ਹੁਣ ਹੋ ਸੱਕਦਾ ਹੈ ਕਿ ਕੋਈ ਪੈਂਟੀਕੋਸਟਲ ਯੁੱਗ ਦੇ ਬਾਰੇ ਪੁੱਛੇ ਜੋ ਤੀਸਰਾ ਯੁੱਗ ਸੀ।

52 ਤੁਸੀਂ ਵੇਖੋ, ਕਿ ਉਹਨਾਂ ਯੁੱਗਾਂ ਵਿੱਚ ਹਰੇਕ ਨੇ, ਸਿਰਫ ਪਵਿੱਤਰ ਆਤਮਾ ਵਿੱਚ ਚੁੱਭੀ ਮਾਰੀ ਸੀ। ਧਰਮੀ ਠਹਿਰਾਏ ਜਾਣਾ ਪਵਿੱਤਰ ਆਤਮਾ ਦਾ ਇੱਕ ਕੰਮ ਹੈ; ਪਵਿੱਤਰ ਠਹਿਰਾਏ ਜਾਣਾ ਪਵਿੱਤਰ ਆਤਮਾ ਦਾ ਇੱਕ ਕੰਮ ਹੈ; ਪਰ ਬਪਤਿਸਮਾ ਪਵਿੱਤਰ ਆਤਮਾ ਹੈ। ਇਹੀ ਕਾਰਣ ਹੈ ਕਿ ਨਬੀਆਂ ਦੇ ਕੰਮਾਂ ਨੂੰ ਕਰਨ ਲਈ ਨਬੀ ਆਉਂਦਾ ਹੈ। ਇਸ ਯੁੱਗ ਵਿੱਚ ਕੋਈ ਸੰਦੇਸ਼ਵਾਹਕ ਨਹੀਂ ਆਉਂਦਾ ਹੈ, ਕਿਉਂਕਿ ਪਵਿੱਤਰ ਆਤਮਾ ਖੁਦ ਹੀ, ਬਪਤਿਸਮੇ ਦੀ ਭਰਪੂਰੀ ਵਿੱਚ ਆਉਂਦਾ ਹੈ।

53 ਪਰ ਯੁੱਗ ਦੇ ਅੰਤ ਵਿੱਚ, ਜਿਵੇਂ ਕਿ ਇਹ ਕਿਸੇ ਦੂਸਰੇ ਯੁੱਗ ਵਿੱਚ ਖਤਮ ਹੁੰਦਾ ਹੈ, ਅਸੀਂ ਉੱਥੇ ਵੇਖਦੇ ਹਾਂ, ਤਦ, ਇੱਕ ਦੂਤ ਭੇਜਿਆ ਜਾਂਦਾ ਹੈ। ਅਤੇ ਇਹਨਾਂ ਸਾਰੇ ਸ਼ੱਕਾਂ ਨੂੰ ਅਤੇ ਇਸੇ ਤਰ੍ਹਾਂ ਦੀਆਂ ਹੋਰ ਗੱਲਾਂ ਨੂੰ ਉਨ੍ਹਾਂ ਦੀ ਥਾਂ ਤੇ ਇਸ ਤਰ੍ਹਾਂ ਰੱਖਿਆ ਜਾਵੇਗਾ, ਫਿਰ ਕਲੀਸਿਯਾ ਲਈ ਉਠਾਇਆ ਜਾਣਾ ਹੁੰਦਾ ਹੈ।

54 ਪਰ ਜਿਵੇਂ ਕਿ ਬਹੁਤ ਸਾਰੇ ਲੋਕ ਇਨ੍ਹਾਂ ਵੱਖ-ਵੱਖ ਗੱਲਾਂ ਦਾ ਅੰਦਾਜ਼ਾ ਲੱਗਾ ਰਹੇ ਕਿ, “ਸੂਰਜ ਹਨੇਰਾ ਹੋ ਜਾਵੇਗਾ ਅਤੇ ਚੰਨ...” ਉਹ ਇਸਨੂੰ ਇੱਥੇ ਪਿਛਾਂਹ ਮਸੀਹੀ ਦੇ ਯੁਗ ਵਿੱਚ ਰੱਖ ਦਿੰਦੇ ਹਨ। ਅਤੇ ਉਹ ਉਹਨਾਂ ਤਿੰਨ ਪ੍ਰਸ਼ਨਾਂ ਨੂੰ ਵੇਖਣ ਵਿੱਚ ਅਸਫਲ ਹੋ ਜਾਂਦੇ ਹਨ ਜੋ ਸਾਡੇ ਪ੍ਰਭੂ ਤੋਂ ਉੱਥੇ ਪੁੱਛੇ ਗਏ ਸਨ, ਵੇਖੋ, ਜਦ ਉਸਨੇ ਉਹਨਾਂ ਨੂੰ ਉਨ੍ਹਾਂ ਦਾ ਜਵਾਬ ਦਿੱਤਾ ਸੀ।

55 ਹੁਣ, ਕੱਲ੍ਹ ਰਾਤ, ਮੈਨੂੰ ਲੱਗਦਾ ਹੈ ਕਿ ਕੋਈ ਸਵਾਲ ਨਹੀਂ ਸੀ। ਅਸੀਂ ਉਹਨਾਂ ਪ੍ਰਸ਼ਨਾਂ ਵਿੱਚੋਂ ਹਰੇਕ ਨੂੰ ਲਿਆ ਸੀ ਅਤੇ ਉਹਨਾਂ ਨੂੰ ਮੋਹਰਾਂ ਦੇ ਹੇਠ ਰੱਖ ਦਿੱਤਾ ਸੀ। ਅਤੇ ਮੋਹਰਾਂ ਆਪਣੇ ਆਪ ਵਿੱਚ ਇੱਕ ਕਿਤਾਬ ਹਨ।

ਕੀ ਤੁਸੀਂ ਇਹ ਵਿਸ਼ਵਾਸ ਕਰਦੇ ਹੋ, ਡਾਕਟਰ? [ਇੱਕ ਭਾਈ ਕਹਿੰਦਾ ਹੈ, “ਹਾਂ।”— ਸੰਪਾ.]

56 ਵੇਖੋ, ਸਾਰਾ ਕੁਝ ਇਕੱਠੀਆਂ ਲਪੇਟੀਆਂ ਹੋਈਆਂ ਹਨ। ਅਤੇ ਅਸੀਂ ਉਹੀ ਲਿਆ ਹੈ ਜੋ ਯਿਸੂ ਨੇ ਇਥੇ ਕਿਹਾ ਸੀ। ਉਹਨਾਂ ਨੇ ਉਸ ਕੋਲੋਂ ਤਿੰਨ ਪ੍ਰਸ਼ਨ ਪੁੱਛੇ ਸਨ, ਵੇਖੋ, “ਇਹ ਗੱਲਾਂ ਕਦ ਹੋਣਗੀਆਂ? ਤੇਰੇ ਆਉਣ ਦਾ ਕੀ ਲੱਛਣ ਹੋਵੇਗਾ? ਅਤੇ ਜਗਤ ਦੇ ਅੰਤ ਦਾ ਕੀ ਨਿਸ਼ਾਨ ਹੋਵੇਗਾ?” ਅਤੇ ਉਹ ਠੀਕ ਹੇਠਾਂ ਆਉਂਦਾ ਹੈ... ਅਤੇ ਅਸੀਂ ਉਸ ਵਿੱਚੋਂ, ਇਸਦੇ ਦੋਰਾਨ, ਹਰ ਇੱਕ ਦਾ, ਅਧਿਐਨ ਕੀਤਾ ਸੀ, ਪਰ ਅਸੀਂ ਇੱਕ ਨੂੰ ਛੱਡ ਦਿੱਤਾ ਸੀ। ਉਹ ਕੀ ਸੀ? ਸੱਤਵੀਂ ਮੋਹਰ। ਕਿਉਂ? ਵੇਖੋ, ਇਸ ਨੂੰ ਜਾਣਿਆ ਨਹੀਂ ਗਿਆ ਹੈ। ਬੱਸ ਇਹੀ ਹੈ। ਉਨ੍ਹਾਂ ਵਿੱਚੋਂ ਹਰੇਕ ਬਾਹਰ ਆ ਜਾਂਦੀ ਹੈ। ਮੈਂ ਉਨ੍ਹਾਂ ਨੂੰ ਬਿਲਕੁਲ ਸਹੀ ਤਰੀਕੇ ਨਾਲ ਇਕ-ਦੂਜੇ ਨਾਲ ਮਿਲਾਇਆ, ਅੱਗੇ ਅਤੇ ਪਿੱਛੇ।

57 ਅਤੇ, ਮੈਂ, ਜਦੋਂ ਮੈਂ ਕੱਲ੍ਹ ਰਾਤ ਨੂੰ ਲਿਖਿਆ ਅਤੇ ਉੱਥੇ ਪਹੁੰਚ ਗਿਆ ਅਤੇ..... ਮੈਂ ਆਪਣੀਆਂ ਪੁਰਾਣੀਆਂ ਲਿਖਤਾਂ ਨੂੰ ਵੇਖਣ ਲਈ ਵਾਪਸ ਗਿਆ ਜਿਨ੍ਹਾਂ ਨੂੰ ਮੈਂ ਉੱਥੇ ਲਿਖਿਆ ਸੀ। ਠੀਕ ਹੈ, ਮੈਂ ਵੇਖਿਆ ਕਿ ਮੈਂ ਇੱਕ ਨੂੰ ਦੂਜੇ ਦੀ ਜਗ੍ਹਾ ਰੱਖ ਦਿੱਤਾ ਸੀ, ਇਸ ਤਰ੍ਹਾਂ। ਮੈਂ ਉਹਨਾਂ ਨੂੰ ਅੱਗਿਓਂ-ਪਿੱਛਿਓਂ ਮਿਲਾ ਮਿਲਾ ਕੇ ਵੇਖਿਆ। ਇਹ ਹੀ ਮੈਂ ਕੀਤਾ ਸੀ। ਮੈਂ ਸੋਚਦਾ ਹਾਂ ਕਿ ਤੁਸੀਂ ਇਹਨੂੰ ਸਮਝ ਗਏ ਹੋ। ਤੁਸੀਂ, ਕੀ ਤੁਸੀਂ ਇਹ ਗੱਲ ਸਮਝ ਗਏ ਹੋ? ਸਮਝੋ?

58 ਜੇ ਮੈਂ ਇਸ ਪਾਸੇ ਲਿਖਣਾ ਸੀ ਉਸ ਨੂੰ ਮੈਂ ਇੱਥੇ ਲਿਖ ਦਿੱਤਾ, ਅਤੇ ਇਸ ਨੂੰ ਇੱਥੇ ਲਿਖ ਦਿੱਤਾ। ਉਹਨਾਂ ਦੋਹਾਂ ਨੂੰ—ਨੂੰ ਇਕੱਠੇ ਰੱਖਿਆ, ਜਿਵੇਂ 9, 11 ਜਾਂ 9, 6 ਨੂੰ ਜਾਂ ਇਹ ਜੋ ਕੁਝ ਵੀ ਸੀ... ਜਾਂ 6 ਅਤੇ 11 ਨੂੰ ਅਤੇ—ਅਤੇ— ਅਤੇ 9 ਅਤੇ 11, ਅਤੇ ਵੇਖਿਆ ਕਿ ਇਸ ਤਰ੍ਹਾਂ ਨਹੀਂ ਸੀ। ਇਹ ਉਲਟਾ ਸੀ, ਅਗਲੀ ਆਇਤ ਇਸੇ ਦੇ ਹੇਠਾਂ ਸੀ। ਸਮਝੋ? ਅਤੇ ਇਸਦਾ ਜਵਾਬ—ਜਵਾਬ, ਲੜਾਈ ਅਤੇ ਮਹਾਂਮਾਰੀ ਦੇ ਵਿਚਾਲੇ ਪਾਇਆ ਜਾਂਦਾ ਹੈ, ਤੁਸੀਂ ਵੇਖੋ। ਇਹੋ

ਹੀ ਹੈ ਜਿੱਥੇ ਇਹ ਪਾਇਆ ਜਾਂਦਾ ਹੈ।

59 ਇਸ ਲਈ ਮੈਂ ਬੜਾ ਹੀ ਖੁਸ਼ ਸੀ! ਮੈਂ ਬਸ ਇਸੇ ਤਰ੍ਹਾਂ ਕਰਦਾ ਜਾ ਰਿਹਾ ਸੀ ਜਿਵੇਂ ਇੱਕ—ਇੱਕ...ਅਤੇ ਮੈਂ ਪ੍ਰਕਾਸ਼ਨ ਦੇ ਨਾਲ ਮਿਲਣ ਵਾਲੀ ਉਤੇਜਨਾ ਦਾ ਅਨੰਦ ਲੈ ਰਿਹਾ ਸੀ। ਇਸ ਲਈ, ਮੈਂ—ਮੈਂ ਇਹਨੂੰ ਇੱਥੇ, ਇੱਥੇ ਉੱਪਰ ਰੱਖਿਆ। ਮੈਂ ਉੱਥੇ ਪੈਨਸਿਲ, ਜਾਂ ਪੈਨ ਲੈ ਕੇ ਬੈਠਾ ਸੀ, ਅਤੇ ਮੈਂ 11 ਨੂੰ ਦੋਹਾਂ ਪਾਸੇ ਰੱਖਿਆ, ਜਦਕਿ ਇਸ ਤਰ੍ਹਾਂ ਨਹੀਂ ਕੀਤਾ ਜਾਣਾ ਚਾਹੀਦਾ ਸੀ। ਮੈਂ ਸੋਚਿਆ ਸੀ ਕਿ ਦੂਜੇ ਪਾਸੇ ਲਈ 11 ਦੀ ਬਜਾਏ 9 ਸੀ।

60 ਪਰ ਕੀ ਤੁਸੀਂ ਹੁਣ ਵੇਖਦੇ ਹੋ ਕਿ ਇਹ ਕਿੰਨੀ ਸਿੱਧਤਾ ਨਾਲ ਇੱਕ ਦੂਸਰੇ ਦੇ ਬਰਾਬਰ ਹਨ? ਹੁਣ, ਤੁਸੀਂ ਇਹਨੂੰ ਨਾ ਭੁੱਲਿਓ। ਛੇਵੀਂ ਮੋਹਰ ਤੱਕ ਉਹ ਇੱਕ ਦੂਸਰੇ ਦੇ ਬਰਾਬਰ ਹਨ ਪਰ ਇਸ ਤੋਂ ਬਾਦ ਇਹ ਰੁਕ ਜਾਂਦਾ ਹੈ, ਸਮਝੋ। ਅਤੇ ਮੋਹਰਾਂ ਦੇ ਖੁੱਲ੍ਹਣ ਨੂੰ ਵੇਖੋ—ਵੇਖੋ; ਇਹ ਕ੍ਰਮ ਹੇਠਾਂ ਛੇਵੀਂ ਮੋਹਰ ਤੱਕ ਆਉਂਦਾ ਹੈ, ਅਤੇ ਇਸ ਤੋਂ ਬਾਦ ਇਹ ਰੁਕ ਜਾਂਦਾ ਹੈ। ਸੱਤਵੀਂ ਮੋਹਰ ਦੇ ਬਾਰੇ ਵਿੱਚ ਤਾਂ ਬਸ ਇਹ ਹੀ ਹੈ ਕਿ, “ਸੁਰਗ ਵਿੱਚ ਅੱਧੇ ਕੁ ਘੰਟੇ ਦੀ” “ਚੁਪਚਾਣ ਛਾ ਗਈ।”

61 ਹੁਣ—ਹੁਣ, ਇਹਨਾਂ ਵਿੱਚ, ਵੇਖੋ, ਮੈਂ...ਮੈਨੂੰ ਕਾਹਲੀ ਕਰਨੀ ਪੈਣੀ ਹੈ ਅਤੇ ਇਹਨਾਂ ਦਾ ਜਵਾਬ ਦੇਣਾ ਪਵੇਗਾ। ਕਿਉਂਕਿ, ਵੇਖੋ, ਉਹਨਾਂ ਵਿੱਚੋਂ ਹਰੇਕ ਇੱਕ ਚਾਰ ਹਫਤਿਆਂ ਦੇ ਲੰਬੇ ਸਮੇਂ ਦਾ ਸੰਦੇਸ਼ ਸੀ, ਤੁਸੀਂ ਸਮਝੋ, ਹਰੇਕ ਦਾ—ਦਾ, ਅਤੇ ਇਸ ਲਈ ਤੁਸੀਂ ਵੇਖੋ ਕਿ ਤੁਸੀਂ ਕਿਸੇ ਹੋਰ ਗੱਲ ਤੇ ਵੱਖ ਹੋ ਰਹੇ ਹੋ। ਪਰ ਮੇਰਾ—ਮੇਰਾ ਇਰਾਦਾ ਇਸ ਤਰ੍ਹਾਂ ਕਰਨ ਦਾ ਨਹੀਂ ਹੈ, ਕਿਉਂਕਿ ਜਿੱਥੋਂ ਤੱਕ ਹੋ ਸੱਕਦਾ ਹੈ ਮੈਂ ਹਰ ਇੱਕ ਦੇ ਪ੍ਰਸ਼ਨ ਨੂੰ ਲੈਣਾ ਚਾਹੁੰਦਾ ਹਾਂ।

62 ਇਹ ਕੁਆਰੀਆਂ, ਵੇਖੋ, ਬਣੀਆਂ ਹੋਈਆਂ ਹਨ...ਇਹ ਸਿਰਫ ਉਸ ਯੁੱਗ ਵਿੱਚ, ਉਹਨਾਂ ਦਾ ਹਿੱਸਾ ਸਨ, ਸਮਝੋ। ਹਰ ਯੁੱਗ ਵਿੱਚ ਕੁਆਰੀਆਂ ਹਨ। ਸਮਝੋ? ਇੱਕ—ਇੱਕ ਮੋਹਰ...

ਦੂਤ ਕਲੀਸਿਯਾ ਕੋਲ ਆਉਂਦਾ ਹੈ। “ਅਫਸੁਸ ਦੀ ਕਲੀਸਿਯਾ ਦੇ ਦੂਤ ਨੂੰ ਲਿਖ।” ਵੇਖਿਆ?

63 ਫਿਰ ਇੱਥੇ ਆਉਂਦੇ ਹਾਂ, ਅਫਸੁਸ ਦੀ ਕਲੀਸਿਯਾ ਨੂੰ ਲਿਖਣ ਤੋਂ ਬਾਦ, ਇਸ ਨੂੰ ਪਿਛਲੇ ਹਿੱਸੇ ਨਾਲ ਮਿਲਾਓ, ਇਸ ਤਰ੍ਹਾਂ ਇੱਕ ਮੋਹਰ ਖੁੱਲ੍ਹਦੀ ਹੈ। ਇਹੀ ਤਾਂ ਬਸ ਇੱਕ ਤਰੀਕਾ ਹੈ ਜਿਸ ਨਾਲ ਅਸੀਂ ਇਸਨੂੰ ਲਿਆ ਰਹੇ ਹਾਂ, ਤੁਹਾਨੂੰ ਸਾਰਾ ਕੁਝ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, (ਸਮਝੋ ਮੇਰਾ ਕੀ ਮਤਲਬ ਹੈ?), ਜੇ ਪ੍ਰਭੂ ਦੀ ਇੱਛਾ ਹੋਵੇ।

64 ਸੱਭ ਤੋਂ ਪਹਿਲਾਂ ਉਹਨਾਂ ਕੋਲ ਕੀ ਸੀ? ਕਲੀਸਿਯਾ ਦੇ ਯੁੱਗ। ਕੀ ਇਹ ਠੀਕ ਹੈ? ਉਸ ਤੋਂ ਅਗਲੀ ਚੀਜ਼, ਕਲੀਸਿਯਾ ਦੇ ਯੁੱਗਾਂ ਲਈ ਸੰਦੇਸ਼ ਸੀ। ਹੁਣ ਕੀ ਸਾਰਿਆਂ ਨੂੰ ਇਸ ਗੱਲ ਦੀ ਸਮਝ ਲੱਗ ਗਈ ਹੈ? ਸਮਝੋ?

65 ਸੱਭ ਤੋਂ ਪਹਿਲਾਂ ਅਸੀਂ ਕਲੀਸਿਯਾ ਦੇ ਯੁੱਗਾਂ ਨੂੰ, ਅਤੇ ਇਤਿਹਾਸ ਨੂੰ ਲਿਆ, ਅਤੇ ਨੀਸੀਆ ਸਭਾ ਅਤੇ ਮੁੱਢਲੀ ਨੀਸੀਆ ਸਭਾ, ਅਤੇ ਉਹ ਸੱਭ ਦੀ ਜਾਣਕਾਰੀ ਲਈ ਜੋ ਕੁਝ ਅਸੀਂ ਇਤਿਹਾਸ ਵਿੱਚੋਂ ਲੱਭ ਸਕਦੇ ਸੀ, ਅਤੇ ਇਹ ਪਤਾ ਲਗਾਇਆ ਕਿ ਵਚਨ ਦਾ ਸਹੀ ਅਨੁਵਾਦ ਬਿਲਕੁਲ ਇਤਿਹਾਸ ਦੇ ਨਾਲ ਮਿਲਦਾ ਸੀ। ਅਤੇ ਅਸੀਂ ਇਸਨੂੰ ਇਸ ਲਾਉਦੀਕੀਆ ਵਿੱਚ, ਇਸ ਦਿਨ ਤੱਕ ਲੈ ਕੇ ਆਏ। ਅਤੇ ਤੁਹਾਨੂੰ—ਤੁਹਾਨੂੰ ਇਸ ਦੀ ਇਤਿਹਾਸਿਕ ਜਾਣਕਾਰੀ ਦੀ ਲੋੜ ਨਹੀਂ ਹੈ; ਇਹ ਹੁਣ ਇਤਿਹਾਸ ਬਣਾ ਰਿਹਾ ਹੈ, ਸਮਝੋ। ਉਥੇ ਇਹ ਹੈ। ਅਤੇ, ਇਸ ਤੋਂ ਬਾਦ, ਅਸੀਂ ਕੀ ਵਿਖਾਇਆ ਸੀ ਕਿ ਇਸ ਯੁੱਗ ਵਿੱਚ ਕੀ ਹੋਵੇਗਾ।

66 ਹੁਣ ਅਸੀਂ ਮੋਹਰਾਂ ਦੇ ਨਾਲ ਵਾਪਸ ਆਏ, ਅਤੇ ਉਸ ਮੋਹਰ ਨੂੰ ਖੋਲ੍ਹਿਆ। ਪਰਮੇਸ਼ੁਰ ਨੇ ਉਸ ਮੋਹਰ ਨੂੰ ਸਾਡੇ ਲਈ ਖੋਲ੍ਹਿਆ। ਉਹ ਕੀ ਹੈ? ਪਹਿਲਾਂ, ਉੱਥੇ ਇੱਕ ਦੂਤ ਹੈ, ਫਿਰ ਕਲੀਸਿਯਾਈ ਯੁੱਗ ਹੈ; ਅਤੇ ਫਿਰ ਸੱਤ ਮੋਹਰਾਂ ਹਨ।

67 ਹੁਣ, ਅਸੀਂ ਉਸ ਬੁਰਿਆਈ ਨੂੰ ਵੇਖਿਆ ਜਿਹੜੀ ਸੱਤਵੇਂ ਕਲੀਸਿਯਾ ਦੇ ਯੁੱਗ ਤੇ ਵਾਰ ਕਰਦੀ ਹੈ। ਪਰ ਸੱਤਵੀਂ ਮੋਹਰ ਕੁਝ ਵੀ ਪ੍ਰਗਟ ਨਹੀਂ ਕਰਦੀ, ਕਿ ਇਸਦੇ ਨਾਲ ਕੀ ਹੋਣ ਵਾਲਾ ਹੈ। ਸਮਝੋ? ਕਿਉਂਕਿ ਉਸ ਕਲੀਸੀਯਾ ਦੇ ਯੁੱਗ ਦੇ ਅੰਤ ਵਿੱਚ ਇੱਕ ਭਵਿੱਖਬਾਣੀ ਦਾਨ ਆਉਣਾ ਹੈ ਜੋ ਇਹਨਾਂ ਚੀਜ਼ਾਂ ਨੂੰ ਪ੍ਰਗਟ ਕਰੇਗਾ। ਸਮਝੋ? ਕੀ ਤੁਸੀਂ ਇਹਨੂੰ ਸਮਝ ਰਹੇ ਹੋ? [ਸਭਾ ਆਖਦੀ ਹੈ, “ਆਮੀਨ।”—ਸੰਪਾ.] ਠੀਕ ਹੈ। ਹੁਣ ਧਿਆਨ ਦਿਓ ਕਿ ਕਿਵੇਂ ਉਹਨਾਂ ਮੋਹਰਾਂ ਵਿੱਚੋਂ ਹਰ ਇੱਕ...

68 ਫਿਰ ਮੈਂ ਇੱਥੇ ਆਇਆ, ਅਤੇ ਉਹ ਤਿੰਨ ਸਵਾਲ ਜੋ ਯਿਸੂ ਮਸੀਹ ਤੋਂ ਪੁੱਛੇ ਗਏ ਸਨ, “ਇਹ ਗੱਲਾਂ ਕਦ ਹੋਣਗੀਆਂ ਕਿ, ‘ਪੱਥਰ ਤੇ ਪੱਥਰ ਨਹੀਂ ਛੱਡਿਆ ਜਾਵੇਗਾ’? ਸੰਸਾਰ ਦਾ ਇਹ ਧਾਰਮਿਕ ਕੇਂਦਰ ਕਦੋਂ ਢਾਹਿਆ ਜਾਵੇਗਾ, ਅਤੇ ਇੱਕ ਦੂਸਰਾ ਕੇਂਦਰ ਸਥਾਪਤ ਕੀਤਾ ਜਾਵੇਗਾ? ਸਮਝੋ, ਇਹ ਕਦੋਂ ਹੋਵੇਗਾ?” ਮਸੀਹ ਵਿਰੋਧੀ ਦੀ ਸਵਾਰੀ! ਸਮਝੋ? ਅਤੇ ਇਹਦਾ ਸਾਹਮਣਾ ਕਰਨ ਲਈ ਕੌਣ ਬਾਹਰ ਜਾਂਦਾ ਹੈ? ਵਚਨ, ਪਰਮੇਸ਼ੁਰ ਦਾ ਸੱਚਾ ਵਚਨ ਹੀ ਗਲਤ ਵਚਨ ਦਾ ਸਾਹਮਣਾ ਕਰਨ ਲਈ ਨਿੱਕਲਦਾ ਹੈ।

69 ਇਸ ਤੋਂ ਬਾਦ ਇਹ ਰਾਜ ਨੀਤੀਆਂ ਅਤੇ ਹੋਰ ਸੱਭ ਕਾਮੇ ਵਿੱਚ ਸਥਾਪਤ

ਹੋ ਜਾਂਦਾ ਹੈ ਅਤੇ ਉੱਥੇ ਬਲਦ ਦੀ ਮਿਹਨਤ ਜਾਂਦੀ ਰਹਿੰਦੀ ਹੈ। ਸਮਝੋ? ਇਹ ਬਿਲਕੁੱਲ ਦੂਜੀ ਮੋਹਰ ਸੀ। ਅਤੇ ਮੱਤੀ 24 ਵਿੱਚ, ਯਿਸੂ ਨੇ ਇਸ ਤਰ੍ਹਾਂ ਕਿਹਾ ਸੀ, ਸਮਝੋ। ਅਤੇ ਫਿਰ ਇਸ ਤੋਂ ਬਾਦ ਅਸੀਂ, ਸੁਧਾਰਕਾਂ ਦੀ ਚਤੁਰਾਈ ਤੇ ਆਏ ਸੀ, ਅਤੇ ਮਨੁੱਖ ਵਰਗਾ ਜੰਤੂ ਉਸਦਾ ਮੁਕਾਬਲਾ ਕਰਨ ਲਈ ਗਿਆ ਸੀ। ਇਹ ਹੀ ਹੋਇਆ ਸੀ। ਇਸ ਤੋਂ ਬਾਦ, ਅਸੀਂ ਅਗਲੀ ਮੋਹਰ, ਜਾਂ ਚੌਥੀ ਮੋਹਰ ਤੇ ਆਏ ਸਾਂ, ਅਤੇ ਤਦ ਮਸੀਹ ਵਿਰੋਧੀ ਜੱਥੇਬੰਦੀਆਂ ਵਿੱਚ ਬਦਲ ਗਿਆ ਸੀ, ਅਤੇ ਉਸ ਦਾ ਇੱਕ ਨਾਮ ਸੀ ਜੋ ਕਿ, “ਮੋਤ” ਸਦਾਉਂਦਾ ਸੀ।

70 ਹੁਣ, ਧਿਆਨ ਦਿਓ ਯਿਸੂ ਨੇ ਕੀ ਕਿਹਾ ਸੀ, “ਅਤੇ ਉਹ ਉਹਨੂੰ ਅੱਗ ਵਿੱਚ ਸੁੱਟ ਦੇਵੇਗਾ ਅਤੇ ਉਸਦੇ ਬਾਲਕਾਂ ਨੂੰ ਵੀ ਮਾਰ ਦੇਵੇਗਾ।” ਇਹ ਮੋਤ ਹੈ, ਜੋ ਸਵਾਰੀ ਕਰ ਰਹੀ ਹੈ। ਇਹ ਪ੍ਰੋਟੈਸਟੈਂਟ ਅਤੇ ਕੈਥੋਲਿਕ ਚੋਨੋਂ ਹੀ ਹਨ, ਜਿਹਨਾਂ ਵਿੱਚੋਂ ਹਰੇਕ ਤੇ ਮੋਤ ਦੀ ਛਾਪ ਹੈ। ਸਮਝੋ, “ਉਸਦਾ ਅਤੇ ਉਸਦੇ ਬੱਚਿਆਂ ਦਾ ਨਾਸ਼ ਕੀਤਾ ਜਾਵੇਗਾ।” ਇਸ ਲਈ ਜੇ ਤੁਸੀਂ ਆਪਣੀ ਜੱਥੇਬੰਦੀ ਤੇ ਨਿਰਭਰ ਹੋ, ਤਾਂ ਚੰਗਾ ਹੋਵੇਗਾ ਕਿ ਤੁਸੀਂ ਹੁਣੇ ਹੀ ਉਸ ਤੋਂ ਦੂਰ ਹੋ ਜਾਓ।

71 ਅਤੇ ਇਸ ਤੋਂ ਬਾਦ ਜਦ ਸੱਤਵੀਂ ਮੋਹਰ ਦੀ ਗੱਲ ਆਉਂਦੀ ਹੈ, ਤਾਂ ਯਿਸੂ ਠੀਕ ਉੱਥੇ ਰੁਕ ਗਿਆ ਸੀ। ਉਸਨੇ ਛੇਵੀਂ ਮੋਹਰ ਇਹ ਕਹਿ ਕੇ ਖੋਲ੍ਹੀ, ਕਿ, “ਚੰਦ ਲਹੂ ਵਰਗਾ ਹੋ ਜਾਵੇਗਾ, ਅਤੇ ਹਨੇਰਾ ਅਤੇ ਸੱਭ ਕੁਝ।” ਇਹ ਗੱਲਾਂ ਹੋਣਗੀਆਂ। ਅਸੀਂ ਠੀਕ ਇੱਥੇ ਤੱਕ ਆਏ ਅਤੇ ਛੇਵੀਂ ਮੋਹਰ ਖੋਲ੍ਹੀ। ਛੇਵੀਂ ਮੋਹਰ ਖੋਲਣ ਤੋਂ ਬਾਅਦ ਅਸੀਂ ਪਿੱਛੇ ਨੂੰ ਗਏ ਅਤੇ ਬਿਲਕੁਲ ਇਸੇ ਗੱਲ ਨੂੰ ਵਿਖਾਇਆ।

72 ਅਸੀਂ ਇਸ ਤਰ੍ਹਾਂ ਕੀਤਾ ਸੀ, ਕਿ ਵਚਨ ਵਿੱਚੋਂ ਤਿੰਨ ਵੱਖ-ਵੱਖ ਜਗ੍ਹਾ ਤੋਂ ਲਿਖਤਾਂ ਲਈਆਂ, ਅਤੇ ਪ੍ਰਕਾਸ਼ਨ ਦੇ ਨਾਲ ਉਹਨਾਂ ਨੂੰ ਇੱਕ ਦੂਸਰੇ ਦੇ ਨਾਲ ਜੋੜਿਆ। ਸਮਝੋ? ਧਿਆਨ ਦਿਓ। ਉਹ ਥਾਂ ਜਿਹਦੇ ਲਈ ਯਿਸੂ ਨੇ ਇਸ ਤਰ੍ਹਾਂ ਕਿਹਾ ਸੀ; ਉਹ ਥਾਂ ਜਦੋਂ ਉਸਨੇ ਪੋਥੀ ਖੋਲ੍ਹੀ, ਤਾਂ ਇਹ ਜਗਤ ਦੀ ਉਤਪਤੀ ਤੋਂ ਹੀ ਗੁਪਤ ਸੀ; ਅਤੇ ਫਿਰ ਇੱਥੇ ਇਸ ਦਿਨ ਦਾ ਪ੍ਰਕਾਸ਼ਨ, ਇਹਨੂੰ ਠੀਕ ਢੰਗ ਦੇ ਨਾਲ ਰੱਖ ਰਿਹਾ ਹੈ, ਅਤੇ ਉਹਨਾਂ ਤਿੰਨਾਂ ਨੂੰ ਇੱਕ ਜਗ੍ਹਾ ਬੰਨ੍ਹ ਰਿਹਾ ਹੈ। ਅਤੇ ਤਿੰਨ ਗਵਾਹੀ ਹੈ। ਇਸ ਲਈ, ਇਹ ਸੱਚ ਹੈ। ਇਹ ਸੰਪੂਰਣ ਸੱਚਾਈ ਹੈ।

73 ਹੁਣ ਇਹ ਕੁਆਰੀਆਂ ਜਿਹੜੀਆਂ ਇੱਥੇ ਆਉਂਦੀਆਂ ਹਨ, ਇਹ ਉਹ ਹਨ ਜਿਹੜੀਆਂ ਸੌਂ ਜਾਂਦੀਆਂ ਹਨ, ਅਤੇ ਫਿਰ ਪੂਰੀ ਦੇਹ ਉਸ ਝੁੰਡ ਦੇ ਨਾਲ ਹੀ ਬਣਦੀ ਹੈ। ਉਹ ਬਣਨ ਜਾਂਦੀ ਹੈ...ਸਮਝੋ, ਬਣਨ ਲਈ—ਲਈ ਚਤੁਰ ਕੁਆਰੀਆਂ। ਅਤੇ ਮੂਰਖ ਕੁਆਰੀਆਂ ਉਹ ਹਨ ਜਿਨ੍ਹਾਂ ਨੇ ਚਤਰ ਕੁਆਰੀਆਂ

ਦੇ ਨਾਲ ਹੀ ਸ਼ੁਰੂਆਤ ਕੀਤੀ ਸੀ, ਮਸੀਹ ਵਿਰੋਧੀ, ਇਹ ਉਹ ਹਨ ਜਿਹੜੀਆਂ ਤੇਲ ਮੁੱਲ ਲੈਣ ਦੀ ਕੋਸ਼ਿਸ਼ ਕਰਦੀਆਂ ਹਨ।

74 ਹੁਣ, ਇੱਥੇ ਧਿਆਨ ਦਿਓ ਅਤੇ ਤੁਸੀਂ ਵੇਖੋ ਕਿ ਜਿੱਥੇ ਕਿਤੇ ਵੀ ਤੁਸੀਂ ਜਾਓ, ਇਹ ਗੱਲ ਕਿੰਨੀ ਸਿੱਧ ਹੈ। ਜੇ ਮੈਂ ਇੱਥੇ ਖੜਾ ਹੋ ਕੇ, ਉਹਨਾਂ ਗੱਲਾਂ ਨੂੰ ਦੱਸਦਾ ਹਾਂ ਜੋ ਉਸ ਕਮਰੇ ਵਿੱਚ ਪ੍ਰਗਟ ਹੋਈਆਂ ਸਨ, ਤਾਂ ਮੈਂ ਤੁਹਾਨੂੰ ਦੱਸਦਾ ਹੈ, ਕਿ ਤੁਹਾਡਾ ਸਿਰ ਹੀ ਚਕਰਾ ਜਾਵੇਗਾ। ਪਰ ਤੁਸੀਂ ਇਸ ਤਰ੍ਹਾਂ ਕਿਵੇਂ ਕਰੋਗੇ, ਜਦਕਿ ਤੁਹਾਡੇ ਕੋਲ ਇੱਥੇ ਸੰਪੂਰਣ ਚੀਜ਼ ਹੈ?

75 ਅਤੇ ਫਿਰ ਤੁਸੀਂ, ਕਿਸੇ ਤਰੀਕੇ ਨਾਲ, ਜਦੋਂ ਤੁਸੀਂ ਲੋਕਾਂ ਤੋਂ ਦੂਰ ਹੋ ਜਾਂਦੇ ਹੋ, ਤਾਂ ਇਹ ਭੇਤਾਂ ਨੂੰ ਖੋਲ੍ਹਣਾ ਸ਼ੁਰੂ ਕਰ ਦਿੰਦਾ ਹੈ। ਅਤੇ ਫਿਰ ਤੁਸੀਂ ਉਹਨਾਂ ਗੱਲਾਂ ਨੂੰ ਵੇਖਦੇ ਹੋ ਜਿਹੜੀਆਂ ਗੱਲਾਂ ਤੁਸੀਂ ਲੋਕਾਂ ਨੂੰ ਦੱਸਣ ਦੀ ਵੀ ਹਿਮਤ ਨਹੀਂ ਕਰ ਸੱਕਦੇ ਹੋ। ਕਿਉਂਕਿ, ਤੁਸੀਂ ਵੇਖਦੇ ਹੋ, ਕਿ ਜੇ ਤੁਸੀਂ ਇਸ ਤਰ੍ਹਾਂ ਕਰਦੇ ਹੋ, ਤਾਂ ਉਹ ਛੋਟੇ-ਛੋਟੇ ਧਰਮ ਸ਼ੁਰੂ ਕਰ ਦੇਣਗੇ।

76 ਅਤੇ ਫਿਰ ਆਓ ਅਸੀਂ ਇਹ ਵੇਖੀਏ ਕਿ ਚੰਗਾਈ ਦੇ ਇਸ ਛੋਟੇ ਜਿਹੇ ਦਾਨ ਨੇ ਕੀ ਕੀਤਾ ਹੈ, ਕਿਵੇਂ ਇਸ ਨੇ ਕਲੀਸਿਯਾ ਨੂੰ ਗੁਮਰਾਹ ਕਰ ਦਿੱਤਾ ਹੈ। ਹਰ ਕੋਈ ਕੁਝ ਮਹਿਸੂਸ ਕਰ ਰਿਹਾ ਸੀ, ਹਰ ਕਿਸੇ ਕੋਲ ਇਹ ਸੀ; ਅਤੇ ਮੇਰੇ ਦਿਲ ਵਿੱਚ, (ਪਰਮੇਸ਼ੁਰ ਜਾਣਦਾ ਹੈ ਕਿ ਇਹ ਸੱਚ ਹੈ), ਮੈਂ ਜਾਣਦਾ ਸੀ ਕਿ ਇਹ ਠੀਕ ਨਹੀਂ ਸੀ, ਕਿਉਂਕਿ ਉਸਨੇ ਹੀ ਮੈਨੂੰ ਦੱਸਿਆ ਸੀ। ਸਮਝੋ? ਇਹ ਲੋਕਾਂ ਨੂੰ ਭਟਕਾਉਣ ਲਈ ਇੱਕ ਝੂਠੀ ਨਕਲ ਹੈ। ਹੁਣ, ਇਹ ਠੀਕ ਹੈ। ਹੁਣ, ਤੁਸੀਂ ਵੇਖੋ, ਤੁਸੀਂ ਉਹ ਗੱਲਾਂ ਨਹੀਂ ਕਹਿ ਸਕਦੇ। ਚੰਗਾ ਇਹ ਹੈ ਕਿ ਇਸਨੂੰ ਇਕੱਲਾ ਛੱਡ ਦਿਓ।

77 ਅਤੇ ਕੀ ਤੁਹਾਨੂੰ ਤੀਜੀ ਖਿੱਚ ਯਾਦ ਹੈ? ਉਸਨੇ ਕਿਹਾ, “ਇਹ ਕਿਸੇ ਨੂੰ ਨਾ ਦੱਸੀਂ।” ਮੈਂ ਕੀ ਕਿਹਾ ਸੀ ਕਿ ਉਹ ਕੀ ਹੈ? ਕਿੰਨਿਆਂ ਨੂੰ ਇਹ ਗੱਲ ਯਾਦ ਹੈ? ਬਿਲਕੁੱਲ। ਕੀ ਤੁਹਾਨੂੰ ਚੇਤਾ ਹੈ ਕਿ ਮੈਂ ਦਰਸ਼ਨ ਵਿੱਚ, ਉੱਥੇ ਖੜਾ ਸੀ, ਅਤੇ ਇੱਕ ਮੋਟੀ ਡੋਰੀ ਨੂੰ ਛੋਟੀ ਜਿਹੀ ਜੁੱਤੀ ਵਿੱਚ ਦੀ ਲੰਘਾਉਣ ਦਾ ਯਤਨ ਕਰ ਰਿਹਾ ਸੀ? ਉਹਨੇ ਕਿਹਾ, “ਤੂੰ ਪੈਂਟੀਕਾਸਟਲ ਬੱਚਿਆਂ ਨੂੰ ਅਲੋਕਿਕ ਗੱਲਾਂ ਨਹੀਂ ਸਿਖਾ ਸੱਕਦਾ ਹੈਂ।”

78 ਮੈਂ ਕਿਹਾ, “ਇਹ ਤੀਸਰੀ ਖਿੱਚ ਹੋਵੇਗੀ, ਅਤੇ ਇਹ ਦੱਸੀ ਨਾ ਜਾਵੇਗੀ, ਪਰਮੇਸ਼ੁਰ ਦੀ ਕਿਰਪਾ ਦੁਆਰਾ, ਇਹਨੇ ਮੇਰੀ ਬੜੀ ਸਹਾਇਤਾ ਕੀਤੀ ਹੈ।”

ਹੁਣ—ਹੁਣ, ਅਸੀਂ—ਅਸੀਂ ਠੀਕ ਅੰਤ ਦੇ ਸਮੇਂ ਤੇ ਆ ਪਹੁੰਚੇ ਹਾਂ। ਇਸ ਤਰ੍ਹਾਂ ਹੋਣ ਵਿੱਚ ਬਹੁਤ ਜਿਆਦਾ ਦੇਰ ਨਹੀਂ ਲੱਗੇਗੀ ਕਿ ਕਿਰਪਾ ਦੀ ਥਾਂ ਨਿਆਂ ਦੀ ਥਾਂ ਬਣ ਜਾਵੇਗੀ। ਜਦ ਕਿ ਤੁਸੀਂ ਇਨ੍ਹਾਂ ਗੱਲਾਂ ਨੂੰ ਅੰਦਰ ਆਉਂਦੇ

ਹੋਏ ਅਤੇ ਇਹਨਾਂ ਲੋਕਾਂ ਨੂੰ ਅੰਦਰ ਆਉਂਦੇ ਹੋਏ ਵੇਖਦੇ ਹੋ, ਤੁਹਾਡੇ ਲਈ ਇਹ ਹੀ ਚੰਗਾ ਹੋਵੇਗਾ ਕਿ ਤੁਸੀਂ ਵੀ ਅੰਦਰ ਆ ਜਾਓ, ਜੇ ਤੁਸੀਂ ਪਹਿਲਾਂ ਹੀ ਅੰਦਰ ਨਹੀਂ ਹੋ। ਸਮਝੋ?

79 ਹੁਣ, “ਸੁਰਗੀ ਥਾਵਾਂ ਵਿੱਚ ਇਕੱਠੇ ਹੋਣਾ,” ਵੇਖੋ, ਇਸ ਦਾ ਮਤਲਬ ਅਨੰਦ ਮਨਾਉਣ ਤੋਂ ਵੀ ਕਿਤੇ ਵੱਧ ਕੇ ਹੈ। ਜੇ ਤੁਸੀਂ ਸੱਚਮੁੱਚ ਮਸੀਹ ਵਿੱਚ ਹੋ ਤਾਂ ਤੁਸੀਂ “ਸੁਰਗੀ ਥਾਵਾਂ ਵਿੱਚ” ਇਕੱਠੇ ਹੋ, ਤਾਂ ਇਹ ਇੱਕ ਭੈਦਾਇਕ ਗੱਲ ਹੈ।

80 ਪ੍ਰਭੂ ਦੇ ਉਸ ਦੂਤ—ਦੂਤ ਦੇ ਨਾਲ ਖੜੇ ਹੋਣਾ, ਤੁਸੀਂ ਸੋਚਦੇ ਹੋ ਕਿ ਤੁਸੀਂ ਅਨੰਦ ਦੇ ਨਾਲ ਚੀਕਾਂ ਮਾਰਦੇ ਅਤੇ ਚਿਲਾਉਂਦੇ ਹੋ। ਨਹੀਂ, ਗੱਲ ਇਹ ਨਹੀਂ। ਇਹ ਤਾਂ ਇਨਾ ਡਰਾਉਣਾ ਹੈ ਕਿ ਤੁਸੀਂ ਮਰਨ ਤੀਕ, ਪਹੁੰਚ ਜਾਂਦੇ ਹੋ। ਸਮਝੋ? ਤਾਂ, ਤੁਸੀਂ ਵੇਖਦੇ ਹੋ, ਖੁਸ਼ੀ ਮਨਾਉਣ ਅਤੇ ਮੌਜਾਂ ਕਰਦੇ ਨੱਚਣ ਵਿੱਚ ਇੱਕ ਫਰਕ ਹੈ, ਜੋ ਕਿ ਬਿਲਕੁਲ ਠੀਕ ਹੈ, ਅਤੇ ਫਿਰ ਅਸੀਂ ਅਸਲੀ ਗੱਲ ਵੱਲ ਆ ਰਹੇ ਹਾਂ। ਸਮਝੋ? ਸਮਝੋ? ਇਹੀ ਉਹ ਥਾਂ ਹੈ ਜਿੱਥੇ ਡਰ ਹੈ। ਇਹ ਬਹੁਤ ਡਰਾਉਣੀ ਗੱਲ ਹੈ। ਤੁਸੀਂ ਇਸ ਲਈ ਨਹੀਂ ਡਰਦੇ ਕਿ ਤੁਸੀਂ ਨਾਸ਼ ਹੋ ਗਏ ਹੋ; ਪਰ ਅਸਲ ਵਿੱਚ ਦੂਤ ਦੀ ਹਜ਼ੂਰੀ, ਅਤੇ ਖੁਦ ਪਵਿੱਤਰ ਆਤਮਾ ਉੱਥੇ ਤੁਹਾਡੇ ਸਾਮ੍ਹਣੇ ਖੜਾ ਹੁੰਦਾ ਹੈ, ਇਸੇ ਲਈ ਹੀ ਤੁਸੀਂ ਡਰ ਜਾਂਦੇ ਹੋ।

81 ਹੁਣ, ਉਹ ਤਾਂ ਲਾੜੀ ਦਾ ਭਾਗ ਹੋਣਗੀਆਂ। ਇਹ ਹੀ ਹੈ ਜੋ ਉਸਨੂੰ ਬਣਾਉਣ ਲਈ ਜਾਣਗੀਆਂ, ਵੇਖੋ, ਉਹ ਜਿਹੜੇ ਸੁੱਤੇ ਹੋਏ ਹਨ। ਅਤੇ ਕੀ ਅਸੀਂ ਪੂਰੀ ਤਰ੍ਹਾਂ ਨਹੀਂ ਵੇਖ ਸੱਕਦੇ ਹਾਂ...

[ਟੇਪ ਰਿਕਾਰਡਿੰਗ ਸਿਸਟਮ ਫੇਲ ਹੋ ਜਾਂਦਾ ਹੈ। ਟੇਪ ਤੇ ਖਾਲੀ ਥਾਂ— ਸੰਪਾ.]...ਹੁਣ ਪ੍ਰਾਰਥਨਾ ਕਰਦੇ ਹਾਂ ਕਿ ਤੁਸੀਂ ਲੋਕਾਂ ਨੂੰ ਚੰਗਾਈ ਦਿਓਗੇ, ਇਹਨਾਂ ਰੁਮਾਲਾਂ ਰਾਹੀਂ, ਜੋ ਉਹਨਾਂ ਤੇ ਰੱਖੇ ਜਾਣਗੇ। ਯਿਸੂ ਦੇ ਨਾਮ ਵਿੱਚ। ਆਮੀਨ।

ਹੁਣ, ਕੀ ਇਹ ਬਿਲਕੁਲ ਸਹੀ ਹੈ? [ਭਾਈ ਕਹਿੰਦਾ ਹੈ, “ਆਮੀਨ।”— ਸੰਪਾ.] ਤੁਹਾਡਾ ਧੰਨਵਾਦ। ਕਿਸੇ ਨੇ ਉਸ ਚੀਜ ਤੇ ਪੈਰ ਰੱਖ ਦਿੱਤਾ ਸੀ? [ਇੱਕ ਭਾਈ ਆਖਦਾ ਹੈ, “ਉਸ ਲਾਈਨ ਵਿੱਚ ਬਹੁਤ ਸਾਰੇ ਰਿਕਾਰਡਰ ਹਨ।”] ਬਹੁਤ ਸਾਰੇ ਰਿਕਾਰਡਰ ਇਸ ਤੇ ਬਹੁਤ ਜ਼ਿਆਦਾ ਦਬਾਅ ਪਾਉਂਦੇ ਹਨ। ਸਮਝੋ? ਠੀਕ ਹੈ, ਬਸ ਬਦਲ ਦਿਓ। ਬੱਸ ਇੱਕ ਟੇਪ ਨੂੰ ਲਵੋ ਅਤੇ ਟੇਪ ਨੂੰ ਅਦਲਾ ਬਦਲੀ ਕਰੋ, ਅਤੇ ਇਸਨੂੰ ਇਸ ਤੋਂ ਹਟਾ ਦਿਓ। ਹੁਣ, ਹੁਣ ਅਗਲੇ ਪ੍ਰਸ਼ਨ ਵੱਲ ਧਿਆਨ ਦਿਓ।

174. ਕੀ ਪ੍ਰਚਾਰਕਾਂ ਨੂੰ ਪ੍ਰਚਾਰ ਜਾਰੀ ਰੱਖਣਾ ਚਾਹੀਦਾ ਹੈ?

82 “ਇਸ ਘੜੀ ਵਿੱਚ,” ਬੇਸ਼ੱਕ, ਜੇ ਉਹ ਕਹਿਣਾ ਚਾਹੁੰਦੇ ਹਨ। ਬਿਲਕੁਲ, ਆਪਣੇ ਪੂਰੇ ਜੋਰ ਨਾਲ। ਕੁਝ ਵੀ ਨਾ ਬਦਲੋ। ਜੇ ਯਿਸੂ ਸਵੇਰੇ ਆ ਰਿਹਾ ਹੈ, ਤਾਂ ਉਹਨਾਂ ਨੂੰ ਅੱਜ ਇਸ ਤਰ੍ਹਾਂ ਪ੍ਰਚਾਰ ਕਰਨਾ ਚਾਹੀਦਾ ਹੈ ਜਿਵੇਂ ਕਿ ਇਹ ਅੱਜ ਤੋਂ ਦਸ ਸਾਲ ਬਾਦ ਆ ਰਿਹਾ ਹੋਵੇ, ਪਰ ਉਹਨਾਂ ਨੂੰ ਜੀਵਨ ਇਸ ਤਰ੍ਹਾਂ ਬਤੀਤ ਕਰਨਾ ਚਾਹੀਦਾ ਹੈ ਕਿ ਮੰਨੋ ਇਹ ਇਸੇ ਵੇਲੇ ਹੀ ਆ ਰਿਹਾ ਹੈ।

83 ਪਰੰਤੂ ਹੁਣ ਤੁਸੀਂ ਇਸ ਵਿੱਚ ਉਲਝਣ ਪੈਦਾ ਨਾ—ਨਾ ਕਰੋ। ਇਹ ਹੀ ਹੈ ਜਿਹਦੇ ਬਾਰੇ ਮੈਂ ਤੁਹਾਨੂੰ ਚੇਤਾਵਨੀ ਦੇਣ ਦੀ ਕੋਸ਼ਿਸ਼ ਕਰ ਰਿਹਾ ਹਾਂ, ਵੇਖੋ। ਤੁਸੀਂ ਆਪਣੇ ਆਪ ਵਿੱਚ ਅਜੀਬ, ਅਤੇ ਵਚਿੱਤਰ ਨਾ ਬਣੋ। ਕੁਝ ਵੀ ਨਾ ਬਦਲੋ। ਪਰੰਤੂ ਜੇ ਤੁਸੀਂ ਕੁਝ ਗਲਤ ਕਰ ਰਹੇ ਹੋ ਜਾਂ ਕੋਈ ਬੁਰਾ ਕੰਮ ਕਰ ਰਹੇ ਹੋ, ਤਾਂ ਤੁਸੀਂ ਤੋਬਾ ਕਰਕੇ, ਵੇਖੋ, ਫਿਰ ਵਾਪਸ ਪਰਮੇਸ਼ੁਰ ਦੇ ਕੋਲ ਆ ਜਾਓ। ਤੁਸੀਂ ਆਪਣੀ ਪ੍ਰਚਾਰ ਦੀ ਸੇਵਕਾਈ ਉਸੇ ਤਰ੍ਹਾਂ ਹੀ ਕਰਦੇ ਰਹੋ ਜਿਵੇਂ ਤੁਸੀਂ ਹਮੇਸ਼ਾਂ ਕਰਦੇ ਸੀ।

84 ਜੇ ਤੁਸੀਂ ਘਰ ਬਣਾ ਰਹੇ ਹੋ, ਤਾਂ ਤੁਸੀਂ ਉਸ ਨੂੰ ਪੂਰਾ ਕਰੋ। ਜੇ ਯਿਸੂ ਕੱਲ ਆਉਂਦਾ ਹੈ, ਤਾਂ ਤੁਸੀਂ ਆਪਣੇ ਕੰਮ ਵਿੱਚ ਇਮਾਨਦਾਰ ਪਾਏ ਜਾਉ। ਜੇ ਤੁਸੀਂ ਕਿਸੇ ਗਿਰਜੇ ਦੀ ਉਸਾਰੀ ਕਰ ਰਹੇ ਹੋ, ਤਾਂ ਜਾਰੀ ਰੱਖੋ, ਤੁਸੀਂ ਉਸਦੀ ਉਸਾਰੀ ਨੂੰ ਪੂਰੀ ਕਰੋ। ਮੈਂ ਆਪਣਾ ਪੈਸਾ ਇਸ ਤਰ੍ਹਾਂ ਕਿਸੇ ਚੀਜ਼ ਵਿੱਚ ਲਗਾਉਣਾ ਬਿਹਤਰ ਸਮਝਦਾ ਹਾਂ, ਬਜਾਏ ਇਸਨੂੰ ਆਪਣੇ ਜੇਬ ਵਿੱਚ ਰੱਖਣ ਦੇ। ਸਮਝੋ?

85 ਤਾਂ ਬਸ—ਬਸ ਜਿਵੇਂ ਹੋ ਰਿਹਾ ਹੈ, ਜਾਰੀ ਰੱਖੋ। ਹੁਣ ਸਾਰੇ ਸਮਝ ਗਏ ਹਨ? [ਸੰਗਤ ਕਹਿੰਦੀ ਹੈ, “ਆਮੀਨ।”—ਸੰਪਾ.] ਤੁਸੀਂ ਆਪਣਾ ਕੰਮ ਕਰਦੇ ਰਹੋ, ਤੁਸੀਂ ਜਿਸ ਤਰ੍ਹਾਂ ਵੀ ਹੋ ਤੁਸੀਂ ਆਪਣਾ ਕੰਮ ਕਰਦੇ ਰਹੋ। ਹੁਣ, ਤੁਸੀਂ ਨਾ—ਨਾ ਰੁਕੋ। ਕੁਝ ਵੀ ਅਜਿਹਾ ਨਾ ਕਰੋ ਜੋ...ਤੁਸੀਂ ਉਸੇ ਤਰ੍ਹਾਂ ਅੱਗੇ ਵੱਧਦੇ ਜਾਓ ਜਿਵੇਂ ਤੁਸੀਂ ਹੋ। ਤੁਸੀਂ ਪ੍ਰਭੂ ਦੀ ਸੇਵਾ ਕਰਦੇ ਰਹੋ।

86 ਹੁਣ, ਉਦਾਹਰਨ ਲਈ ਵੇਖੋ, ਜੇ ਤੁਸੀਂ—ਜੇ ਤੁਸੀਂ ਕਿਸੇ ਆਦਮੀ ਲਈ ਕੰਮ ਕਰ ਰਹੇ ਹੋ, ਤੁਸੀਂ ਇਹ ਜਾਣਦੇ ਹੋ ਕਿ ਸਮਾਂ ਖਤਮ ਹੋਣ ਵਿੱਚ ਪੰਦਰਾਂ ਮਿੰਟ ਬਾਕੀ ਹਨ, “ਚੰਗਾ,” ਅਤੇ ਤੁਸੀਂ ਕਹਿੰਦੇ ਹੋ, “ਔਹ, ਸਿਰਫ ਪੰਦਰਾਂ ਮਿੰਟ ਹੀ ਬਾਕੀ ਹਨ, ਇਸ ਲਈ ਚੰਗਾ ਇਹ ਹੀ ਹੈ ਕਿ ਮੈਂ ਉੱਥੇ ਜਾਵਾਂ ਅਤੇ ਬੈਠ ਜਾਵਾਂ।” ਇਸ ਤਰ੍ਹਾਂ ਕਰਨ ਨਾਲ ਤੁਸੀਂ ਉਸ ਪੰਦਰਾਂ ਮਿੰਟ ਦੀ ਮਜ਼ਦੂਰੀ ਤੋਂ ਰਹਿ ਜਾਓਗੇ।

87 ਜੇ ਤੁਸੀਂ ਕਣਕ ਬੀਜ ਰਹੇ ਹੋ; ਤਾਂ ਤੁਸੀਂ ਕਣਕ ਬੀਜੋ। ਜੇ ਤੁਸੀਂ ਆਲੂ ਪੁੱਟ ਰਹੇ ਹੋ; ਤਾਂ ਤੁਸੀਂ ਉਹਨਾਂ ਨੂੰ, ਪੁੱਟਦੇ ਰਹੋ। ਤੁਸੀਂ ਕਹਿੰਦੇ ਹੋ, “ਅੱਛਾ, ਉਹਨਾਂ ਨੂੰ ਤਾਂ ਕੋਈ ਵੀ ਨਹੀਂ ਖਾਏਗਾ”? ਇਹਦੇ ਨਾਲ ਕੋਈ ਫਰਕ ਨਹੀਂ

ਪੈਂਦਾ ਹੈ। ਕਿਵੇਂ ਵੀ ਹੋਵੇ, ਤੁਸੀਂ ਉਹਨਾਂ ਨੂੰ ਪੁੱਟੋ। ਸਮਝੋ? ਹਾਂ। ਤੁਸੀਂ ਜਿਸ ਤਰ੍ਹਾਂ ਵੀ ਹੋ ਉਸੇ ਤਰ੍ਹਾਂ ਹੀ ਕੰਮ ਕਰਦੇ ਰਹੋ।

88 ਕਿਸੇ ਦਿਨ ਮੈਨੂੰ ਕਿਸੇ ਦਾ ਪੱਤਰ ਆਇਆ ਸੀ। ਕਿਸੇ ਨੇ ਉਹਨਾਂ ਨੂੰ ਦੱਸਿਆ ਸੀ, ਕਿਹਾ, “ਚੰਗਾ, ਸਮਾਂ ਬਹੁਤ ਨੇੜੇ ਹੈ। ਤੁਸੀਂ ਆਪਣੇ ਖੇਤ ਵੇਚ ਦਿਓ। ਹੁਣ ਤੁਹਾਨੂੰ ਉਸ ਭੋਜਨ ਦੀ ਲੋੜ ਨਹੀਂ ਜਿਹਦੇ ਦੁਆਰਾ, ਤੁਸੀਂ ਜਿਉਂਦੇ ਰਹਿ ਰਹੇ ਹੋ,” ਕਿਹਾ, “ਕਿਉਂਕਿ ਹਜ਼ਾਰ ਸਾਲ ਦਾ ਰਾਜ ਸ਼ੁਰੂ ਹੋਣ ਜਾ ਰਿਹਾ ਹੈ, ਅਤੇ ਤੁਹਾਨੂੰ ਇਹਦੀ ਲੋੜ ਨਹੀਂ ਹੋਵੇਗੀ। ਸੋ ਤੁਸੀਂ ਬਸ ਅੱਗੇ ਵੱਧੋ... ਅਤੇ ਜਦੋਂ ਕਿ ਕਸ਼ਟ ਕਾਲ ਚੱਲ ਰਿਹਾ ਹੋਵੇਗਾ, ਤੁਹਾਡੇ ਬੱਚੇ ਬਚਾਏ ਹੋਏ ਨਹੀਂ ਹਨ, ਇਸ ਲਈ ਤੁਸੀਂ ਬਸ ਉਹਨਾਂ ਨੂੰ...ਬੱਚਿਆਂ ਦੇ—ਦੇ ਕੋਲ ਉੱਥੇ ਖੇਤ ਹੋਣ ਜਿੱਥੇ ਉਹ ਉੱਥੇ ਭੋਜਨ ਖਾ ਸਕਣ, ਪਰੰਤੂ ਤੁਸੀਂ ਆਪਣੇ ਸਾਰੇ ਖੇਤ ਵੇਚ ਦਿਓ,” ਅਤੇ—ਅਤੇ ਉਸਨੇ ਇਸੇ ਤਰ੍ਹਾਂ ਦੀਆਂ ਹੀ ਗੱਲਾਂ ਕਹੀਆਂ ਸਨ। ਅਤੇ, ਔਹ, ਉਹਨਾਂ ਦੇ ਕੋਲ ਇਹ ਸੀ...

89 ਮੈਂ ਕਿਹਾ, “ਔਹ, ਮੇਰੇ!” ਜੇ ਮੈਨੂੰ ਇਹ ਪਤਾ ਹੁੰਦਾ ਕਿ ਉਹ ਕੱਲ ਆ ਰਿਹਾ ਹੈ, ਅਤੇ ਮੈਂ ਇੱਕ ਕਿਸਾਨ ਹੁੰਦਾ, ਤਾਂ ਮੈਂ ਅੱਜ ਅਪਣੀ ਫਸਲ ਉਗਾ ਰਿਹਾ ਹੁੰਦਾ। ਜ਼ਰੂਰ। ਜੇ ਉਹਨੇ ਮੈਨੂੰ ਇੱਕ ਕਿਸਾਨ ਬਣਾਇਆ ਹੈ, ਤਾਂ ਮੈਂ ਜ਼ਰੂਰ ਆਪਣੀ ਜਿੰਮੇਵਾਰੀ ਨਿਭਾਉਂਦਾ ਹਾਂ। ਇਹ ਠੀਕ ਗੱਲ ਹੈ। ਜੇ ਉਸਨੇ ਮੈਨੂੰ ਮਕੈਨਿਕ ਬਣਾਇਆ, ਕਿਹਾ ਕੋਣ...

90 ਕਿਸੇ ਦੂਜੇ ਦਿਨ, ਕਿਸੇ ਨੇ ਕਿਹਾ ਸੀ, ਉਸਨੇ ਕਿਹਾ, “ਇੱਕ ਆਦਮੀ ਆਇਆ ਅਤੇ ਉਸ ਨੇ ਕਿਹਾ, ‘ਦੱਸੋ, ਭਾਈ, ਤੁਸੀਂ ਕੀ ਜਾਣਦੇ ਹੋ?’ ਉਸਨੇ ਕਿਹਾ, ‘ਮੈਂ ਤੁਹਾਨੂੰ ਕੁੰਜੀਆਂ ਦੀ ਦੂਸਰੀ ਨਕਲ ਦੇਣ ਜਾ ਰਿਹਾ ਹਾਂ। ਮੈਂ ਇੱਕ ਨਵੀਂ ਕਾਰ ਖਰੀਦੀ ਹੈ।’ ਉਹਨੇ ਕਿਹਾ, ‘ਮੈਂ ਤੁਹਾਨੂੰ ਕੁੰਜੀਆਂ ਦੀ ਨਕਲ ਦੇਣ ਜਾ ਰਿਹਾ ਹਾਂ,’ ਉਸਦੇ ਆਪਣੇ ਪਾਸਟਰ ਨੂੰ ਕਿਹਾ। ਉਹਨੇ ਕਿਹਾ, ‘ਮੈਂ ਤੁਹਾਨੂੰ ਚਾਬੀਆਂ ਦੀ ਨਕਲ ਦੇਣ ਜਾ ਰਿਹਾ ਹਾਂ, ਕਿਉਂਕਿ ਤੁਸੀਂ ਜਾਣਦੇ ਹੋ, ਕਿ ਹੋ ਸੱਕਦਾ ਹੈ, ਕਿ ਸੁਰਗ ਤੇ ਉਠਾਇਆ ਜਾਣਾ ਹੋ ਜਾਵੇ, ‘ਅਤੇ ਫਿਰ ਅਗਾਂਹ ਨੂੰ ਮੈਨੂੰ ਇਹਦੀ ਕੋਈ ਲੋੜ ਨਹੀਂ ਹੋਵੇਗੀ।’” ਪਾਸਟਰ ਸੁਰਗ ਤੇ ਉਠਾਏ ਜਾਣ ਤੋਂ ਰਹਿਣ ਜਾਣ ਵਾਲਾ ਸੀ, ਤੁਸੀਂ ਵੇਖਿਆ। ਔਹ! ਉਹ ਤਿਆਰੀ ਸੀ, ਕੀ ਇਹ ਇੰਝ ਨਹੀਂ ਹੈ? ਠੀਕ ਹੈ। ਪਰ ਇਹ ਇਸੇ—ਇਸੇ ਤਰ੍ਹਾਂ ਹੈ, ਵੇਖੋ, ਸਾਨੂੰ ਇਸ ਤਰ੍ਹਾਂ ਦੇ ਨਹੀਂ ਹੋਣਾ ਚਾਹੀਦਾ ਹੈ।

91 ਸਾਨੂੰ ਇੱਕ—ਇੱਕ ਸਮਝਦਾਰ, ਮਜ਼ਬੂਤ ਮਸੀਹੀ ਹੋਣਾ ਚਾਹੀਦਾ ਹੈ, ਸਮਝੋ? ਅਤੇ ਮੈਨੂੰ ਇੱਥੇ ਆਖਰੀ ਪਲ ਤੱਕ ਕੰਮ ਕਰਨ ਲਈ ਰੱਖਿਆ ਗਿਆ ਹੈ। ਮੇਰੇ ਕੋਲ ਕਰਨ ਲਈ ਕੰਮ ਹੈ, ਅਤੇ ਮੈਂ ਆਪਣੇ ਕੰਮ ਦੀ ਜਗ੍ਹਾ ਤੇ

ਵਫਾਦਾਰ ਪਾਇਆ ਜਾਵਾਂਗਾ। ਜੇ ਉਹ ਅੱਜ ਸਵੇਰ ਆਉਂਦਾ ਹੈ, ਤਾਂ ਮੈਂ ਇਹੀ ਚਾਹੁੰਦਾ ਹਾਂ ਕਿ ਮੈਂ ਠੀਕ ਇੱਥੇ ਪੁਲਪਿਟ ਤੇ ਖੜਾ ਪਾਇਆ ਜਾਵਾਂ।

92 ਤੁਸੀਂ ਕਹੋਗੇ, “ਭਾਈ ਬ੍ਰਨਹਾਮ, ਜੇ ਉਹ ਅੱਜ ਸਵੇਰੇ ਆਉਂਦਾ ਹੈ, ਤਾਂ ਕੀ ਤੁਹਾਨੂੰ ਉੱਥੇ ਬਾਹਰ ਨਹੀਂ ਹੋਣਾ ਚਾਹੀਦਾ ਹੈ?” ਨਹੀਂ, ਸ਼੍ਰੀਮਾਨ!

93 ਇਹ ਹੀ ਮੇਰੇ ਕੰਮ ਦੀ ਜਗ੍ਹਾ ਹੈ। ਜਦੋਂ ਉਹ ਆਉਂਦਾ ਹੈ, ਤਾਂ ਮੈਂ ਠੀਕ ਇੱਥੇ ਖੜਾ ਪ੍ਰਚਾਰ ਕਰ ਰਿਹਾ ਹੋਵਾਂਗਾ, ਮੈਂ ਬਿਲਕੁੱਲ ਇਹੀ ਗੱਲਾਂ ਕਹਿ ਰਿਹਾ ਹੋਵਾਂਗਾ। ਅਤੇ, ਜਦ ਉਹ ਆਉਂਦਾ ਹੈ, ਤਾਂ ਮੈਂ ਉਹਦੇ ਨਾਲ ਚਲਾ ਜਾਵਾਂਗਾ, ਸਮਝੋ।

94 ਜੇ ਮੈਂ ਰੰਬੇ ਨਾਲ ਆਲੂ ਪੁੱਟ ਰਿਹਾ ਹੋਵਾਂਗਾ, ਤਾਂ ਮੈਂ ਜਿੰਨੀ ਤਕੜਾਈ ਨਾਲ ਆਲੂ ਪੁੱਟ ਸੱਕਦਾ ਹਾਂ, ਓਨੀ ਤਕੜਾਈ ਨਾਲ ਆਲੂ ਪੁੱਟ ਰਿਹਾ ਹੋਵਾਂਗਾ। ਅਤੇ ਜਦੋਂ ਉਹ ਆਵੇਗਾ, ਤਾਂ ਮੈਂ ਰੰਬਾ ਸੁੱਟ ਦੇਵਾਂਗਾ ਅਤੇ ਉਹਦੇ ਨਾਲ ਚਲਾ ਜਾਵਾਂਗਾ।

ਕੀ ਤੁਹਾਨੂੰ ਯਾਦ ਹੈ ਕਿ ਜੁਬਲੀ ਜਾਂ ਅਨੰਦ ਦੇ ਵਰ੍ਹੇ ਵਿੱਚ ਕੀ ਹੁੰਦਾ ਸੀ? ਜੇ ਉਹ ਰੰਬੇ ਦੇ ਨਾਲ ਪੁੱਟ—ਪੁੱਟ ਰਹੇ ਹੁੰਦੇ ਸਨ, ਤਾਂ ਉਹ ਪੁੱਟਦੇ ਹੀ ਰਹਿੰਦੇ ਸਨ। ਹੋ ਸੱਕਦਾ ਹੈ ਕਿ ਜੁਬਲੀ ਅਥਵਾ ਅਨੰਦ ਦਾ ਵਰ੍ਹਾ ਅਗਲੇ ਦਸ ਮਿੰਟਾਂ ਬਾਦ ਹੋਵੇ, ਅਤੇ ਫਿਰ ਅਨੰਦ ਦੇ ਵਰ੍ਹੇ ਦੀ ਤੁਰ੍ਹੀ ਫੂਕੀ ਜਾਵੇਗੀ। ਜੇ ਉਹ ਘਾਹ ਦੇ ਢੇਰ ਲਾ ਰਹੇ ਹੁੰਦੇ ਸਨ, ਉਹ ਜੋ ਕੁਝ ਵੀ ਕਰ ਰਹੇ ਹੁੰਦੇ ਸਨ। ਪਰ ਜਦ ਤੁਰ੍ਹੀ ਵੱਜਦੀ ਸੀ, ਤਾਂ ਉਹ ਆਪਣੀ ਤੰਗਲੀ ਸੁੱਟ ਦਿੰਦੇ ਸਨ, ਅਤੇ ਚਲੇ ਜਾਂਦੇ ਸਨ। ਵੇਖੋ? ਇਹੀ ਹੈ, ਉਹ ਘਾਹ ਇਕੱਠਾ ਕਰਦੇ ਹੀ ਰਹਿੰਦੇ ਸਨ ਜਦ ਤੱਕ ਕਿ ਤੁਰ੍ਹੀ ਨਹੀਂ ਫੂਕੀ ਜਾਂਦੀ ਸੀ। ਠੀਕ ਹੈ।

[ਕਿਤਿਉਂ ਨੇੜੇਓ ਇੱਕ ਸ਼ੋਰ ਸੁਣਾਈ ਦਿੰਦਾ ਹੈ—ਸੰਘਾ.] ਪ੍ਰਸ਼ਨ: “ਖੁੱਲ੍ਹਣ ਦੇ ਅਨੁਸਾਰ...” ਕੀ ਹੈ...? ਕੀ ਕੁਝ ਹੋਇਆ ਹੈ? ਹੂੰ? ਇਹ—ਇਹ ਨੇ ਇੱਥੇ ਸ਼ੋਰ ਪੈਦਾ ਕੀਤਾ ਹੈ। ਇੱਕ ਪ੍ਰਸ਼ਨ:

175. ਪੰਜਵੀਂ—ਪੰਜਵੀਂ ਮੋਹਰ ਦੇ ਖੁੱਲ੍ਹਣ ਦੇ ਅਨੁਸਾਰ, ਮੂਸਾ ਅਤੇ ਏਲੀਯਾਹ ਹਨ ਜਿਨ੍ਹਾਂ ਨੂੰ ਮਰਨਾ ਪੈਣਾ—ਪੈਣਾ ਹੈ। ਤਾਂ ਹਨੋਕ ਦੇ ਬਾਰੇ ਕੀ ਹੈ?

95 ਮੈਂ ਨਹੀਂ ਜਾਣਦਾ ਹਾਂ। ਸਮਝੋ? ਮੈਂ—ਮੈਂ...ਜੇ ਮੈਨੂੰ ਨਹੀਂ ਪਤਾ ਹੈ, ਤਾਂ ਮੈਂ ਤੁਹਾਨੂੰ ਇਹ ਹੀ ਕਹਾਂਗਾ ਕਿ ਮੈਨੂੰ ਨਹੀਂ ਪਤਾ ਹੈ। ਸਮਝੋ? ਮੈਂ—ਮੈਂ ਨਹੀਂ—ਮੈਂ ਸਾਰੇ ਜਵਾਬ ਨਹੀਂ ਜਾਣਦਾ, ਦੋਸਤੋ। ਮੈਂ—ਮੈਂ ਨਹੀਂ ਜਾਣਦਾ। ਅਤੇ ਜੇਕਰ ਮੈਂ ਨਹੀਂ ਜਾਣਦਾ, ਤਾਂ ਮੈਂ ਤੁਹਾਨੂੰ ਦੱਸਾਂਗਾ ਕਿ ਮੈਂ ਨਹੀਂ ਜਾਣਦਾ। ਜੇ ਮੈਂ ਜਾਣਦਾ ਹਾਂ...ਮੈਂ ਤੁਹਾਨੂੰ ਤਦ ਤੱਕ ਨਹੀਂ ਦੱਸ ਸੱਕਦਾ ਹਾਂ ਜਦ ਤੱਕ ਮੈਨੂੰ ਨਹੀਂ ਪਤਾ, ਵੇਖੋ। ਪਰ ਮੈਂ—ਮੈਂ ਇਹਦੇ ਬਾਰੇ ਵਿੱਚ ਨਹੀਂ ਜਾਣਦਾ ਹਾਂ।

96 ਮੈਂ ਖੁਦ, ਇਹਦੇ ਬਾਰੇ ਵਿੱਚ ਸੋਚਿਆ ਹੈ। ਉੱਥੇ ਹਨੋਕ ਸੀ...ਮੈਂ ਮੂਸਾ ਅਤੇ ਏਲੀਯਾਹ ਨੂੰ, ਮੁੜ ਕੇ ਆਉਂਦੇ ਵੇਖਦਾ ਹਾਂ, ਅਤੇ ਉਹ ਮਾਰੇ ਜਾਂਦੇ ਹਨ, ਸਮਝੋ, ਪਰ ਹੁਣ ਹਨੋਕ ਸਮੇਂ ਤੋਂ ਪਹਿਲਾਂ ਹੀ ਬਦਲ ਗਿਆ ਸੀ। ਮੈਂ ਆਪ ਅਕਸਰ ਸੋਚਦਾ ਹਾਂ, ਅਤੇ ਹੈਰਾਨ ਹੋਇਆਂ ਹਾਂ, “ਅੱਛਾ, ਕੀ, ਉਹ ਦੇ ਬਾਰੇ ਵਿੱਚ ਕੀ ਹੈ?”

97 ਪਰ, ਫਿਰ, ਇਹੀ ਇਕੋ ਇੱਕ ਤਸੱਲੀ ਹੈ ਜੋ ਮੈਂ ਦੇ ਸਕਦਾ ਹਾਂ। ਹੁਣ ਧਿਆਨ ਦਿਓ, ਮੂਸਾ ਨੇ ਸਿਰਫ ਚਾਲੀ ਸਾਲ ਪਰਮੇਸ਼ੁਰ ਦੀ ਸੇਵਾ ਕੀਤੀ ਸੀ। ਸਮਝੋ? ਉਹ—ਉਹ ਇੱਕ ਸੌ ਵੀਹ ਸਾਲ ਦਾ ਸੀ। ਪਰ ਵੀਹ ਸਾਲ...ਮੇਰਾ ਮਤਲਬ ਹੈ ਕਿ, ਪਹਿਲੇ ਚਾਲੀ ਸਾਲ, ਉਹ ਸਿੱਖਿਆ ਪ੍ਰਾਪਤ ਕਰ ਰਿਹਾ ਸੀ। ਕੀ ਇਹ ਠੀਕ ਹੈ? ਅਗਲੇ ਚਾਲੀ ਸਾਲ, ਪਰਮੇਸ਼ੁਰ ਉਸਦੇ ਵਿੱਚੋਂ ਉਸਦੀ ਸਿੱਖਿਆ ਬਾਹਰ ਕੱਢ ਰਿਹਾ ਸੀ। ਅਤੇ ਉਸ ਤੋਂ ਅਗਲੇ ਚਾਲੀ ਸਾਲ ਉਸਨੇ ਪਰਮੇਸ਼ੁਰ ਦੀ ਸੇਵਕਾਈ ਕੀਤੀ। ਸਮਝੋ? ਇਹ ਠੀਕ ਹੈ। ਪ੍ਰੰਤੂ ਹਨੋਕ ਪਰਮੇਸ਼ੁਰ ਦੇ ਸਨਮੁੱਖ ਪੰਜ ਸੌ ਸਾਲ ਚੱਲਦਾ ਰਿਹਾ, ਅਤੇ ਬੇਦਾਗ ਰਿਹਾ। ਸਮਝੋ? ਸਮਝੋ? ਇਸ ਲਈ, ਮੂਸਾ ਅਤੇ ਏਲੀਯਾਹ ਪਰਮੇਸ਼ੁਰ ਦੀ ਸੇਵਕਾਈ ਕਰਨ ਲਈ; ਖੇੜੀ ਦੇਰ ਲਈ ਹੋਰ ਆਉਂਦੇ ਹਨ।

98 ਹੁਣ, ਉਹ, ਮੈਂ ਇਹ ਨਹੀਂ ਕਹਿੰਦਾ ਹਾਂ ਕਿ ਇਹ ਠੀਕ ਹੈ, ਸਮਝੋ। ਮੈਂ ਤਾਂ ਤੁਹਾਨੂੰ ਇੱਕ ਵਿਚਾਰ ਦੱਸਿਆ ਹੈ, ਸਮਝੋ। ਪਰ ਇਹ ਕਹਿਣਾ ਕੀ ਕਿਹੜਾ ਹਿੱਸਾ ਹੈ, ਉਹ ਮੈਂ ਨਹੀਂ ਜਾਣਦਾ ਹਾਂ। ਮੈਂ ਸੱਚਮੁੱਚ ਤੁਹਾਨੂੰ ਨਹੀਂ ਦੱਸ ਸੱਕਦਾ ਹਾਂ ਕਿ ਉੱਥੇ ਕੀ—ਕੀ ਹੋਇਆ ਸੀ, ਜਾਂ ਪਰਮੇਸ਼ੁਰ ਕੀ ਕਰੇਗਾ।

176. ਉਹ ਨਾਮ—ਨਾਮ ਕਿਹੜਾ ਹੋਵੇਗਾ...ਜੋ ਪ੍ਰਕਾਸ਼ ਦੀ ਪੋਥੀ 3:12 ਦੇ ਲੋਕਾਂ ਦਾ ਹੋਵੇਗਾ?

99 ਮੈਂ—ਮੈਂ ਨਹੀਂ ਜਾਣਦਾ ਹਾਂ। ਹਾਂ। ਉਸਨੇ ਕਿਹਾ, “ਉਹਨਾਂ ਨੂੰ ਇੱਕ ਨਵਾਂ ਨਾਮ ਦਿੱਤਾ ਗਿਆ।” ਮੈਂ—ਮੈਂ—ਮੈਂ ਨਹੀਂ ਜਾਣਦਾ ਹਾਂ ਕਿ ਉਹ ਕੀ ਹੈ, ਵੇਖੋ। ਹੋ ਸੱਕਦਾ ਹੈ ਕਿ ਜਦੋਂ ਅਸੀਂ ਉੱਥੇ ਜਾਈਏ ਤਾਂ ਸ਼ਾਇਦ ਉਹ ਸਾਡੇ ਉੱਤੇ ਪ੍ਰਗਟ ਕੀਤਾ ਜਾਵੇ, ਪਰ ਇਸ ਸਮੇਂ ਮੈਂ—ਮੈਂ ਨਹੀਂ ਜਾਣਦਾ ਹਾਂ ਕਿ ਇਹ ਕੀ ਹੈ, ਸਮਝੋ। ਸਮਝੋ, ਉਹ ਉਹਨੂੰ ਕਰਨ ਜਾ ਰਿਹਾ ਹੈ। ਸਮਝੋ? ਉਸਨੇ ਉਹਨਾਂ ਨੂੰ ਇੱਕ ਨਵਾਂ ਨਾਮ ਦਿੱਤਾ ਜਿਹਨੂੰ—ਜਿਹਨੂੰ ਉਹ ਆਪ ਹੀ, ਜਾਣਦੇ ਹਨ। ਸਮਝੋ?

177. ਹੁਣ, ਭਾਈ ਬ੍ਰਾਨਹਾਮ, ਕੀ ਵਚਨ ਦੀ ਕੋਈ ਐਸੀ ਲਿਖਤ ਹੈ ਜੋ ਤਲਾਕ ਤੋਂ ਬਾਦ ਵਿਆਹ ਕਰਨ ਦੀ ਇਜ਼ਾਜਤ ਦਿੰਦੀ ਹੈ? ਇਹ ਬਹੁਤ ਹੀ ਮਹੱਤਵਪੂਰਨ ਹੈ।

100 ਇਹ ਕਹਿੰਦਾ ਹੈ, “ਮਹੱਤਵਪੂਰਨ।” ਅੱਛਾ, ਇਹ ਹੀ ਕਾਰਨ ਹੈ...ਇਹ ਉਹ ਦੇ ਨਾਲ ਸੰਬੰਧ ਨਹੀਂ ਰੱਖਦਾ ਹੈ। ਮੇਰੇ ਭਾਈ ਜਾਂ ਭੈਣ ਜਾਂ ਜਿਸ ਕਿਸੇ ਨੇ ਵੀ ਇਹ ਲਿਖਿਆ ਹੈ, ਜਿੱਥੇ ਤੱਕ ਮੈਂ ਵੇਖ ਸੱਕਦਾ ਹਾਂ, ਅਜਿਹੀ ਕੋਈ ਵੀ ਲਿਖਤ ਨਹੀਂ ਹੈ, ਜਦ ਤੱਕ ਤੁਹਾਡਾ ਸਾਥੀ ਮਰ ਨਹੀਂ ਜਾਂਦਾ। ਕਿਉਂਕਿ, ਬਾਈਬਲ ਆਖਦੀ ਹੈ, “ਜਦ ਤੱਕ ਅਸੀਂ ਜੀਉਂਦੇ ਹਾਂ ਅਸੀਂ ਇੱਕ ਦੂਸਰੇ ਨਾਲ ਬੱਝੇ ਹੋਏ ਹਾਂ।” ਸਮਝੋ?

101 ਇਸ ਲਈ, ਜਿੱਥੋਂ—ਜਿੱਥੋਂ ਤੱਕ, “ਕੀ ਕੋਈ ਵਚਨ ਦੀ ਲਿਖਤ ਹੈ,” ਇਹ ਹੀ ਹੈ ਜੋ ਇੱਥੇ ਪੁੱਛਿਆ ਗਿਆ ਹੈ, “ਕੀ ਕੋਈ ਅਜਿਹੀ ਲਿਖਤ ਹੈ?” ਸਮਝੋ? “ਕੀ ਕੋਈ ਐਸੀ ਲਿਖਤ ਹੈ?” ਜਿੱਥੇ ਤੱਕ ਮੈਂ ਲੱਭ ਸੱਕਦਾ ਹਾਂ, ਵਚਨ ਦੀ ਕੋਈ ਵੀ, ਇਸ ਤਰ੍ਹਾਂ ਦੀ ਲਿਖਤ ਨਹੀਂ ਹੈ।

ਕਿਉਂਕਿ, ਪੋਲੁਸ ਵਿਆਹੇ ਜੋੜੇ ਲਈ—ਲਈ ਕਹਿੰਦਾ ਹੈ, “ਜੇ ਸਾਥੀ ਮਰ ਜਾਂਦਾ ਹੈ, ਤਾਂ ਉਹ ਪ੍ਰਭੂ ਵਿੱਚ ਜਿਹਦੇ ਨਾਲ ਵਿਆਹ ਕਰਨਾ ਚਾਹੁਣ ਉਹਦੇ ਨਾਲ ਵਿਆਹ ਕਰਨ ਲਈ ਅਜਾਦ ਹਨ।” ਪਰ ਤਦ ਤੱਕ, ਪਰ, ਵੇਖੋ, ਤੁਸੀਂ ਇਹ ਸਹੁੰ ਖਾਂਦੇ ਹੋ, “ਜਦ ਤੱਕ ਮੌਤ ਸਾਨੂੰ ਅਲੱਗ ਨਾ ਕਰੇ।” ਇਹੀ ਹੈ। ਤੁਸੀਂ ਉਹਦੇ ਤੇ ਇੱਕ ਸੁੰਹ ਖਾਂਦੇ ਹੋ, ਤੁਸੀਂ ਸਮਝੋ।

102 ਇਸਲਈ, ਮੈਂ ਨਹੀਂ ਸੋਚਦਾ ਹਾਂ ਕਿ ਇਸ ਤਰ੍ਹਾਂ ਦੀ ਕੋਈ ਲਿਖਤ ਹੈ। ਹੁਣ, ਜੇ ਕੋਈ ਹੈ...ਜੇ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਲਿਖਤ ਮਿਲ ਜਾਂਦੀ ਹੈ, ਅਤੇ ਇਹ ਪੂਰੀ ਤਰ੍ਹਾਂ ਸਹੀ ਹੈ, ਕਿਉਂ, ਤਾਂ—ਤਾਂ ਠੀਕ ਹੈ। ਪਰ, ਜਿੱਥੋਂ ਤੱਕ ਮੇਰਾ ਆਪਣਾ ਸਵਾਲ ਹੈ, ਮੈਂ—ਮੈਂ ਵਚਨ ਦੀ ਕੋਈ ਵੀ ਇਸ ਤਰ੍ਹਾਂ ਦੀ ਲਿਖਤ ਨਹੀਂ ਵੇਖੀ ਹੈ।

178. ਪ੍ਰਕਾਸ਼ ਦੀ ਪੋਥੀ 6:6 ਵਿੱਚ, “ਵੇਖ ਤੂੰ ਤੇਲ ਅਤੇ ਦਾਖਰਸ ਦਾ ਵਿਗਾੜ ਨਾ ਕਰੀਂ” ਦਾ ਕੀ ਅਰਥ ਹੈ?

103 ਇਹ ਪਵਿੱਤਰ ਆਤਮਾ ਹੈ। ਸਮਝੋ? ਅਸੀਂ ਹੁਣੇ ਹੀ ਇਸ ਵਿੱਚੋਂ ਹੋ ਕੇ ਗਏ ਹਾਂ। ਸ਼ਾਇਦ ਕੋਈ ਜਣਾ, ਤੁਸੀਂ ਜਾਣਦੇ ਹੋ, ਸੰਦੇਸ਼ ਲਈ ਥੋੜ੍ਹੀ ਦੇਰ ਨਾਲ ਆਉਂਦਾ ਹੈ, ਅਤੇ ਉਹ...ਖੈਰ, ਦੂਸਰੀਆਂ ਟੋਪਾਂ ਲਈ, ਤੁਸੀਂ ਸਮਝੋ।

“ਵੇਖ ਤੂੰ ਤੇਲ ਅਤੇ ਦਾਖਰਸ ਦਾ ਵਿਗਾੜ ਨਾ ਕਰੀਂ।” ਤੇਲ ਅਤੇ ਦਾਖਰਸ ਦਾ ਕੀ ਅਰਥ ਹੈ?

104 ਜਿਵੇਂ ਕਿ ਅਸੀਂ ਤੇਲ ਨੂੰ, ਨਮੂਨੇ ਦੇ ਰੂਪ ਵਿੱਚ ਲਿਆ ਸੀ, ਤੇਲ ਦਾ ਅਰਥ ਪਵਿੱਤਰ ਆਤਮਾ ਹੈ। ਸਮਝੋ? ਦਾਖਰਸ ਹੈ...ਅਤੇ ਤੇਲ ਬਾਈਬਲ ਵਿੱਚ, ਭਗਤੀ ਲਈ, ਇੱਕ ਦੂਸਰੇ ਨਾਲ ਜੁੜੇ ਹੋਏ ਹਨ। ਸਮਝੋ? ਅਤੇ ਦਾਖਰਸ, ਜਿਵੇਂ ਅਸੀਂ ਕਹਿੰਦੇ ਹਾਂ, ਉੱਥੇ ਹੀ ਮੈਨੂੰ ਇੱਕ ਵਿਚਾਰ ਮਿਲਿਆ ਸੀ, ਕਿ ਇਹ

“ਉਤੇਜਨਾ” ਪੈਦਾ ਕਰਦੀ ਹੈ। ਦਾਖਰਸ ਉਤੇਜਨਾ ਪੈਦਾ ਕਰਦੀ ਹੈ। ਅਤੇ ਮੈਂ, ਇਸ—ਇਸਦਾ ਸੁਭਾਵਕ ਅਰਥ ਹੈ, ਪ੍ਰਕਾਸ਼ਨ ਜੋ, ਉਤੇਜਨਾ ਦਿੰਦਾ ਹੈ।

105 ਹੁਣ ਜਰਾ ਸੋਚੋ। ਕਲੀਸਿਯਾ ਨੂੰ ਕਿਹੜੀ ਚੀਜ਼ ਉਤੇਜਨਾ ਦਿੰਦੀ ਹੈ? ਪ੍ਰਕਾਸ਼ਨ। ਸਮਝੋ? ਇਸਲਈ, ਦਾਖਰਸ, ਨਵੀਂ ਦਾਖਰਸ, ਹੋਵੇਗੀ...ਹੁਣ ਧਿਆਨ ਦਿਓ। ਤੇਲ ਅਤੇ ਦਾਖਰਸ ਬਲੀਦਾਨ ਵਿੱਚ; ਕਲੀਸਿਯਾ ਦੀ ਅਰਾਧਨਾ ਵਿੱਚ—ਵਿੱਚ, ਇੱਕਠੇ ਚੱਲਦੇ ਹਨ। ਹੁਣ ਧਿਆਨ ਕਰੋ, ਪ੍ਰਤੀਕ ਦੇ ਰੂਪ ਵਿੱਚ ਇਕੱਠੇ, ਇੱਕ ਦੂਜੇ ਨਾਲ ਜੁੜੇ ਹੋਏ ਹਨ।

106 ਜੇਕਰ ਤੁਹਾਡੇ ਕੋਲ ਇੱਕ ਤਾਲਮੇਲ ਹੈ, ਤਾਂ ਤੁਸੀਂ ਇੱਕ ਪੂਰੀ ਡੋਰੀ ਨੂੰ ਦੇਖਦੇ ਹੋ ਜਿੱਥੇ ਦਾਖਰਸ ਅਤੇ ਤੇਲ ਅਰਾਧਨਾ ਵਿੱਚ ਇਕੱਠੇ ਹੁੰਦੇ ਹਨ। ਜੇ ਤੁਹਾਡੇ ਕੋਲ ਇੱਕ—ਇੱਕ ਕਰੁਡੇਨ ਦੀ ਕੋਨਕੋਰਡੈਂਸ ਕਿਤਾਬ ਹੈ, ਤਾਂ, ਤੁਸੀਂ ਵੇਖੋ ਕਿ ਇਹ ਇਹੋ ਹੀ ਕਹਿੰਦੀ ਹੈ।

107 ਹੁਣ ਇਸ ਤੇ ਧਿਆਨ ਦਿਓ। ਪਰ ਹੁਣ, ਤੁਸੀਂ ਵੇਖਦੇ ਹੋ, ਤੇਲ ਹਮੇਸ਼ਾ ਹੀ ਪਵਿੱਤਰ ਆਤਮਾ ਹੈ। ਅਸੀਂ ਇਹ ਹਿਜਕੀਏਲ ਵਿੱਚ ਵੇਖਦੇ ਹਾਂ। ਅਤੇ ਅਸੀਂ ਇਹਨੂੰ ਪੁਰਾਣੇ ਨੇਮ ਵਿੱਚ ਵੇਖਦੇ ਹਾਂ। ਅਸੀਂ ਇਹਨੂੰ ਸਾਰੇ ਨਵੇਂ ਨੇਮ ਵਿੱਚ ਵੇਖਦੇ ਹਾਂ।

108 ਅਸੀਂ ਬਿਮਾਰਾਂ ਤੇ ਤੇਲ ਨਾਲ ਮਸਹ ਕਿਉਂ ਕਰਦੇ ਹਾਂ? ਅਸੀਂ ਬਿਮਾਰਾਂ ਨੂੰ ਤੇਲ ਨਾਲ ਇਸ ਲਈ ਮਸਹ ਕਰਦੇ ਹਾਂ ਕਿਉਂਕਿ ਅਸੀਂ ਨਮੂਨੇ ਦੇ ਤੌਰ ਤੇ ਉਹਨਾਂ ਤੇ ਪਵਿੱਤਰ ਆਤਮਾ ਦਾ ਉਡੇਲਿਆ ਜਾਣਾ ਦਰਸਾਉਂਦੇ ਹਾਂ। ਸਮਝੋ? ਅਤੇ ਚਤਰ ਕੁਆਰੀਆਂ ਦੇ ਕੋਲ ਵੀ, ਤੇਲ ਸੀ; ਅਤੇ ਮੂਰਖ ਕੁਆਰੀਆਂ ਦੇ ਕੋਲ ਤੇਲ ਅਥਵਾ ਪਵਿੱਤਰ ਆਤਮਾ ਨਹੀਂ ਸੀ, ਸਮਝੋ। ਹੁਣ, ਉਹ ਤੇਲ ਹੈ। ਅਤੇ ਫਿਰ ਦਾਖਰਸ, ਇਹ—ਇਹ...ਜੇ ਤੇਲ ਪਰਮੇਸ਼ੁਰ ਨੂੰ, ਦਰਸਾਉਂਦਾ ਹੈ। ਅਤੇ ਪਰਮੇਸ਼ੁਰ ਆਤਮਾ ਹੈ। ਸਮਝੋ?

109 ਪਰਮੇਸ਼ੁਰ ਵਚਨ ਹੈ। “ਆਦਿ ਵਿੱਚ ਵਚਨ ਸੀ; ਅਤੇ ਵਚਨ ਪਰਮੇਸ਼ੁਰ ਦੇ ਸੰਗ ਸੀ। ਅਤੇ ਵਚਨ ਦੇਹਧਾਰੀ ਹੋਇਆ, ਅਤੇ ਉਹ ਪਰਮੇਸ਼ੁਰ ਸੀ।” ਹੁਣ, ਤਦ, ਜੇ ਹੁਣ ਵਚਨ...ਇੱਥੇ ਸੁਭਾਵਕ ਰੂਪ ਵਿੱਚ ਬੈਠਾ ਹੈ, ਤਾਂ ਦਾਖਰਸ ਪਾਣੀ ਦੇ ਵਰਗਾ ਹੈ, ਕਿ, ਜਾਂ ਤੁਸੀਂ ਵੇਖੋ ਇਹ ਇੱਕ ਪ੍ਰਕਾਸ਼ਨ ਹੈ ਜੋ ਵਚਨ ਦੇ ਅਰਥ ਨੂੰ ਪ੍ਰਗਟ ਕਰਦਾ ਹੈ, ਜੋ ਵਿਸ਼ਵਾਸੀ ਨੂੰ ਉਤੇਜਨਾ ਦਿੰਦਾ ਹੈ, ਤੁਸੀਂ ਸਮਝੋ। ਮੇਰੇ ਪ੍ਰਭੂ, ਉਹ ਬਸ ਕਹਿੰਦੇ ਹਨ, “ਮੈਂ ਇਹਨੂੰ ਪਹਿਲਾਂ ਕਦੇ ਨਹੀਂ ਵੇਖਿਆ ਸੀ! ਮੇਰੇ! ਮਹਿਮਾ!” ਇਹ ਕੀ ਹੈ? ਵੇਖੋ, ਉਤੇਜਨਾ, ਇਹ ਪ੍ਰਕਾਸ਼ਨ ਦੀ ਉਤੇਜਨਾ ਹੈ।

110 ਮੈਂ ਨਹੀਂ ਜਾਣਦਾ ਹਾਂ, ਉਸ ਦਿਨ ਵੀ ਨਹੀਂ ਜਦ ਮੈਂ ਉੱਥੇ ਬੈਠਾ ਸੀ।

ਸਮਝੋ? ਹੁਣ, ਇਹ ਹੈ ਕਿ, “ਤੇਲ ਅਤੇ ਦਾਖਰਸ ਦਾ ਕੀ...?” ਇਹ ਪ੍ਰਸ਼ਨ ਸੀ, “ਤੂੰ ਉਸ ਦਾ ਵਿਗਾੜ ਨਾ ਕਰੀਂ” ਦਾ ਕੀ ਅਰਥ ਹੈ। ਉਹ ਕਾਲੇ-ਘੋੜੇ ਦਾ ਸਵਾਰ ਸੀ। ਅਤੇ ਉਹ ਹਨੇਰ ਯੁੱਗ ਦੇ—ਦੇ, ਤੀਸਰੇ ਕਲੀਸਿਯਾਈ ਯੁੱਗ ਦੇ ਦਰਮਿਆਨ ਸੀ। ਧਿਆਨ ਦਿਓ। ਅਤੇ, ਇੱਥੇ, “ਇਹ ਬਹੁਤ ਥੋੜਾ ਜਿਹਾ ਹੀ ਰਹਿ ਗਿਆ ਹੈ, ਇਹ ਬਹੁਤ ਥੋੜਾ ਹੀ ਬਾਕੀ ਬਚਿਆ ਹੈ, ਪਰ ਇਸ ਦਾ ਵਿਗਾੜ ਨਾ ਕਰੀਂ।”

111 ਅਤੇ ਮੈਂ ਵਿਸ਼ਵਾਸ ਕਰਦਾ ਹਾਂ ਕਿ, ਜੇ—ਜੇ ਤੁਹਾਨੂੰ ਤੀਸਰੀ ਮੋਹਰ ਦੀ, ਟੇਪ ਮਿਲ ਜਾਂਦੀ ਹੈ, ਤੁਸੀਂ...ਤੁਸੀਂ ਉਸ ਵਿੱਚ ਇਹ ਵੇਖੋਗੇ ਕਿ ਅਸੀਂ ਇਹਨੂੰ ਵਿਸਥਾਰ ਨਾਲ ਦੱਸਿਆ ਹੈ, ਅਸਲ ਵਿੱਚ, ਵਿਸਥਾਰ ਨਾਲ।

179. ਭਾਈ ਬ੍ਰਨਹਾਮ ਕੀ ਲੇਲੇ ਦੇ ਜੀਵਨ ਦੀ ਪੋਥੀ, ਅਤੇ ਜੀਵਨ ਦੀ ਪੋਥੀ, ਇੱਕ ਹੀ ਕਿਤਾਬ ਹੈ?

112 ਬਿਲਕੁੱਲ, ਵੇਖੋ, ਕਿਉਂਕਿ ਇਹ ਹੀ ਉਹ ਪੋਥੀ ਹੈ, ਜਿਹਦੇ ਵਿੱਚ ਸੰਪੂਰਣ ਛੁਟਕਾਰਾ ਲਿਖਿਆ ਹੋਇਆ ਹੈ। ਸਮਝੋ? ਉਹਨਾਂ ਦੇ ਨਾਮ ਇਸਦੇ ਵਿੱਚ ਸਨ...ਤੁਸੀਂ ਕਹਿੰਦੇ ਹੋ, “ਠੀਕ ਹੈ, ਭਾਈ ਬ੍ਰਨਹਾਮ, ਸਾਡਾ ਨਾਮ ਲੇਲੇ ਦੇ ਜੀਵਨ ਦੀ ਪੋਥੀ ਵਿੱਚ ਲਿਖਿਆ ਗਿਆ ਸੀ। ਮੈਂ—ਮੈਂ ਆਪਣਾ ਨਾਮ ਕਿਸੇ ਦੂਸਰੀ ਰਾਤ, ਉਸ ਵਿੱਚ ਲਿਖਵਾਇਆ ਸੀ।” ਨਹੀਂ, ਤੁਸੀਂ ਇਹ ਨਹੀਂ ਕੀਤਾ ਸੀ। ਨਹੀਂ, ਤੁਸੀਂ ਇਸ ਤਰ੍ਹਾਂ ਨਹੀਂ ਕੀਤਾ ਸੀ। ਤੁਸੀਂ ਤਾਂ ਕਿਸੇ ਦੂਸਰੀ ਰਾਤ, ਆਪਣਾ ਨਾਮ ਉਸ ਵਿੱਚ ਲਿਖਿਆ ਹੋਇਆ ਵੇਖਿਆ ਹੈ, ਜੋ ਸੀ...ਸਮਝੋ, ਕਿਉਂਕਿ ਉਹ ਨਾਮ ਤਾਂ ਉਸ ਵਿੱਚ ਜਗਤ ਦੀ ਨੀਂਹ ਰੱਖਣ ਤੋਂ ਪਹਿਲਾਂ ਦੇ ਹੀ ਲਿਖ ਦਿੱਤੇ ਗਏ ਸਨ। ਸਮਝੋ? ਇਸ ਤਰ੍ਹਾਂ ਹੈ, ਕਿ ਇਹ ਇੱਕ ਹੀ ਪੋਥੀ ਹੈ, ਸਮਝੋ।

180. ਹੁਣ, ਭਾਈ ਬ੍ਰਨਹਾਮ, ਕੀ ਇਹ ਸੱਚ ਹੈ ਕਿ—ਕਿ ਹਰ ਇੱਕ ਉਹ ਯਹੂਦੀ, ਜੋ ਮਸੀਹ ਦੇ ਆਉਣ ਤੋਂ ਬਾਅਦ ਜੰਮਿਆ ਹੈ, ਬਚ ਜਾਵੇਗਾ? ਅਤੇ ਉਹ ਇੱਕ ਲੱਖ ਚੁਤਾਲੀ ਹਜ਼ਾਰ ਕੌਣ ਹਨ? ਕੀ ਉਹ ਉਹ ਹਨ ਜਿਹੜੇ ਪਵਿੱਤਰ ਆਤਮਾ ਨਾਲ ਮੋਹਰਬੰਦ ਹੋਣ ਲਈ ਪਹਿਲਾਂ ਹੀ ਠਹਿਰਾਏ ਹੋਏ ਹਨ? ਅਤੇ ਉਹਨਾਂ ਦਾ ਉਦੇਸ਼ ਕੀ ਹੈ?

113 ਇੱਥੇ ਤਿੰਨ ਪ੍ਰਸ਼ਨ ਪੁੱਛੇ ਗਏ ਹਨ, ਪਰ, ਹੁਣ, ਅਸੀਂ ਪਹਿਲਾਂ ਪ੍ਰਸ਼ਨ ਵੇਖਾਂਗੇ:

ਕੀ—ਕੀ ਇਹ ਸੱਚ ਹੈ ਕਿ ਮਸੀਹ ਤੋਂ ਬਾਅਦ ਜਿਸ ਵੀ ਯਹੂਦੀ ਨੇ ਜਨਮ ਲਿਆ ਹੈ, ਜੋ ਸੰਸਾਰ ਵਿੱਚ ਪੈਦਾ ਹੋਏ ਹਨ, ਉਹ ਸੱਭ ਬਚਾਏ ਜਾਣਗੇ?

114 ਜੀ ਨਹੀਂ। ਹੋਰ ਕੋਈ ਨਹੀਂ ਬਸ ਉਹ ਹੀ ਬਚਣਗੇ, ਜਿਨ੍ਹਾਂ ਦੇ ਨਾਮ ਜਗਤ ਦੀ ਉਤਪਤੀ ਤੋਂ ਪਹਿਲਾਂ ਲੇਲੇ ਦੇ ਜੀਵਨ ਦੀ ਪੋਥੀ ਵਿੱਚ ਲਿਖੇ ਹੋਏ ਹਨ, ਭਾਵੇਂ ਉਹ ਯਹੂਦੀ ਹੋਵੇ, ਜਾਂ ਪਰਾਈ ਜਾਤੀਆਂ ਵਿੱਚੋਂ। ਸਮਝੋ? ਬਸ ਇਹੀ ਕੁਝ ਹੈ। ਉਸ ਪੋਥੀ ਵਿੱਚ ਹੀ ਇਹ ਭੇਤ ਪਾਇਆ ਜਾਂਦਾ ਹੈ, ਅਤੇ ਉਹ ਪੋਥੀ ਹੁਣ ਇਹਨੂੰ ਪ੍ਰਗਟ ਕਰ ਰਹੀ ਹੈ; ਉਹ ਹਰ ਇੱਕ ਨਾਮ ਤਾਂ ਪ੍ਰਗਟ ਨਹੀਂ ਕਰ ਰਹੀ ਹੈ, ਪਰ ਉਹ ਪੋਥੀ ਇਹ ਪ੍ਰਗਟ ਕਰ ਰਹੀ ਹੈ, ਕਿ ਇਸ ਪੋਥੀ ਦਾ ਭੇਤ ਕੀ ਹੈ ਜਦਕਿ ਇਹ ਉਹਨਾਂ ਨਾਮਾਂ ਨੂੰ ਬੁਲਾ ਰਹੀ ਹੈ। ਹੁਣ ਕੀ ਤੁਸੀਂ ਇਹਨੂੰ ਸਮਝ ਗਏ ਹੋ? ਸਮਝੋ?

115 ਉਹ ਪੋਥੀ ਇਹ ਨਹੀਂ ਕਹਿੰਦੀ ਹੈ, “ਹੁਣ, ਇਹ ਲੀ ਵੇਲ ਇਸ ਕਲੀਸਿਯਾਈ ਯੁੱਗ ਦੇ ਸਮੇਂ ਦੋਰਾਨ ਬਚਾਇਆ ਜਾਵੇਗਾ, ਜਾਂ—ਜਾਂ ਆਰਮਨ ਨੇਵਿਲ,” ਜਾਂ—ਜਾਂ ਇਹ ਜੋ ਕੋਈ ਵੀ ਹੈ। ਨਹੀਂ, ਇਹ ਪੋਥੀ ਇਸ ਤਰ੍ਹਾਂ ਨਹੀਂ ਕਹਿੰਦੀ ਹੈ। ਇਹ ਬਸ ਭੇਤਾਂ ਨੂੰ ਵਿਖਾਉਂਦੀ ਹੈ, ਇਹ ਭੇਤਾਂ ਨੂੰ ਖੋਲਦੀ ਹੈ ਕਿ ਇਹ ਗੱਲਾਂ ਕੀ ਹਨ। ਪਰ ਅਸੀਂ, ਆਪ ਵੀ, ਨਿਹਚਾ ਨਾਲ, ਇਹਦੀ ਪ੍ਰਤੀਤ ਕਰਦੇ ਹਾਂ। ਇਹ ਹੀ ਉਹ ਹੈ ਜੋ ਮੈਂ ਉਸ ਰਾਤ ਕਿਹਾ ਸੀ।

116 ਕਿਸੇ ਨੇ ਕਿਹਾ ਸੀ, “ਚੰਗਾ, ਮੈਨੂੰ ਇਹਦੇ ਲਈ ਕੋਈ ਕੋਸ਼ਿਸ਼ ਕਰਨ ਦੀ ਲੋੜ ਨਹੀਂ ਹੈ। ਭਾਈ ਬ੍ਰਨਹਾਮ ਨੇ ਕਿਹਾ ਸੀ ਜੈਫਰਸਿਨਵਿਲ ਵਿੱਚੋਂ ਸਿਰਫ ਇੱਕ ਹੀ ਆਦਮੀ ਬਚਾਇਆ ਜਾਵੇਗਾ।” ਵੇਖਿਆ? ਹੁਣ, ਸਮਝੋ, ਇਹ ਤਾਂ ਇੱਕ ਦ੍ਰਿਸ਼ਟਾਂਤ ਹੀ ਹੈ। ਇਹ—ਇਹ—ਇਹ ਇਸ ਤਰ੍ਹਾਂ ਨਹੀਂ ਹੈ, ਇਹ—ਇਹ—ਇੰਝ ਨਹੀਂ ਹੈ। ਹੋ ਸੱਕਦਾ ਹੈ ਕਿ ਹਜ਼ਾਰਾਂ ਬਚਾਏ ਜਾਣ। ਮੈਂ ਨਹੀਂ ਜਾਣਦਾ ਹਾਂ। ਮੈਂ ਨਿਹਚਾ ਕਰਦਾ ਹਾਂ ਕਿ ਉਹਨਾਂ ਵਿੱਚੋਂ ਹਰ ਕੋਈ ਬਚਿਆ ਹੋਇਆ ਹੈ, ਵੇਖੋ, ਪਰ ਮੈਂ ਨਹੀਂ ਜਾਣਦਾ ਹਾਂ।

ਪਰ ਮੈਂ ਤਾਂ ਇਹਦਾ ਇਸ ਢੰਗ ਦੇ ਨਾਲ ਵਿਸ਼ਵਾਸ ਕਰਨਾ ਚਾਹੁੰਦਾ ਹਾਂ ਕਿ, “ਉਹ ਵਿਅਕਤੀ ਮੈਂ ਹੀ ਹਾਂ।” ਤੁਸੀਂ ਆਪਣੇ ਲਈ ਬਿਲਕੁਲ ਇਹੋ ਹੀ ਵਿਸ਼ਵਾਸ ਕਰੋ। ਜੇ ਤੁਸੀਂ ਇਸ ਤਰ੍ਹਾਂ ਵਿਸ਼ਵਾਸ ਨਹੀਂ ਕਰਦੇ ਹੋ, ਤਾਂ ਤੁਹਾਡੇ ਵਿਸ਼ਵਾਸ ਵਿੱਚ ਕੋਈ ਗੜਬੜ ਹੈ; ਤੁਹਾਨੂੰ ਨਹੀਂ ਪਤਾ ਕੀ ਤੁਸੀਂ ਕੀ ਕਰ ਰਹੇ ਹੋ।

117 ਤੁਸੀਂ ਕਿਵੇਂ...ਤੁਸੀਂ ਮੋਤ ਦੇ ਸਾਹਮਣੇ ਕਿਵੇਂ ਚੱਲ ਸੱਕਦੇ ਹੋ, ਜਦਕਿ ਤੁਸੀਂ ਇਹ ਗੱਲ ਪੱਕੀ ਤਰ੍ਹਾਂ ਨਹੀਂ ਜਾਣਦੇ ਕਿ ਤੁਸੀਂ ਬਚੇ ਹੋਏ ਹੋ ਜਾਂ ਨਹੀਂ। ਸਮਝੋ? ਤੁਸੀਂ ਕਿਵੇਂ ਉੱਥੇ ਹੇਠਾਂ ਜਾ ਕੇ ਉਸ ਲੰਗੜੇ ਵਿਅਕਤੀ ਨੂੰ ਕਿਵੇਂ ਇਹ ਕਹਿ ਸਕਦੇ ਹੋ ਜੋ ਅੰਨ੍ਹਾ ਜਾਂ ਲੰਗੜਾ ਹੈ, ਅਤੇ ਇੱਥੇ ਲੰਮਾ ਪਿਆ ਹੋਇਆ ਹੈ, “ਯਹੋਵਾਹ ਇਉਂ ਫਰਮਾਉਂਦਾ ਹੈ। ਉੱਠ ਖੜਾ ਹੋ! ਯਿਸੂ ਮਸੀਹ ਤੈਨੂੰ ਚੰਗਾ

ਕਰਦਾ ਹੈ”?

118 ਤੁਸੀਂ ਖੜੇ ਹੋ ਕੇ, ਕਿਵੇਂ ਉਸ ਠੰਢੀ ਦੇਹ ਨੂੰ, ਜੋ ਮਰੀ ਹੋਈ ਹੈ, ਅਤੇ ਕਈ ਘੰਟਿਆਂ ਤੋਂ ਮਰੀ ਹੋਈ, ਅਤੇ ਠੰਢੀ, ਪਈ ਹੋਈ ਹੈ; ਇਹ ਕਹਿ ਸੱਕਦੇ ਹੋ, “ਯਹੋਵਾਹ ਇਉਂ ਫਰਮਾਉਂਦਾ ਹੈ, ਆਪਣੇ ਪੈਰਾਂ ਤੇ ਖੜਾ ਹੋ ਜਾ”? ਚੰਗਾ ਤਾਂ ਇਹ ਹੈ, ਕਿ ਜਿਸ ਬਾਰੇ ਤੁਸੀਂ ਬੋਲ ਰਹੇ ਹੋ ਤੁਹਾਨੂੰ ਉਸ ਬਾਰੇ ਪਤਾ ਹੋਣਾ ਚਾਹੀਦਾ ਹੈ। ਸਮਝੋ?

119 ਚੰਗਾ, ਤੁਸੀਂ ਕਹਿੰਦੇ ਹੋ, “ਮੋਤ ਹਰ ਚੀਜ਼ ਦਾ ਦਾਅਵਾ ਕਰਦੀ ਹੈ। ਇਹ ਸੱਭ ਖਤਮ ਹੋ ਗਿਆ ਹੈ।” ਹਾਂ, ਪ੍ਰੰਤੂ ਜਦੋਂ ਪਰਮੇਸ਼ੁਰ ਦਾ ਵਚਨ ਪ੍ਰਗਟ ਹੁੰਦਾ ਹੈ, ਤਾਂ ਤੁਸੀਂ ਜਾਣਦੇ ਹੋ ਕਿ ਇਹ ਪਰਮੇਸ਼ੁਰ ਹੈ, ਜੋ ਚੀਜ਼ਾਂ ਨੂੰ ਬਦਲ ਦਿੰਦਾ ਹੈ। ਇਹ ਠੀਕ ਹੈ।

120 ਹੁਣ, ਹਾਂ, ਇਹ ਯਹੂਦੀ ਨਹੀਂ ਹਨ...ਸਾਰੇ ਯਹੂਦੀ ਬਚਾਏ ਨਹੀਂ ਜਾਣਗੇ। ਨਹੀਂ, ਸ਼੍ਰੀਮਾਨ। ਉਹ ਬਚਾਏ ਨਹੀਂ ਜਾਣਗੇ; ਸਿਰਫ ਉਹ ਜਿਹੜੇ...ਜਦੋਂ ਉਹ ਯਹੂਦੀਆਂ ਦੇ—ਦੇ ਬਾਰੇ ਵਿੱਚ ਕਹਿ ਰਿਹਾ ਹੈ, “ਯਹੂਦੀ” ਤਾਂ ਸਿਰਫ ਇੱਕ ਨਾਮ ਹੈ ਜਿਹੜਾ ਉਹਨਾਂ ਨੂੰ ਤਦ ਦਿੱਤਾ ਗਿਆ ਜਦ ਉਹਨਾਂ ਛੱਡਿਆ... ਮੇਰਾ ਵਿਸ਼ਵਾਸ ਹੈ ਕਿ, ਨਬੂਕਦਨੱਸਰ, ਪਹਿਲਾ ਸੀ, ਜਿਹਨੇ ਉਹਨਾਂ ਨੂੰ “ਯਹੂਦੀ” ਕਹਿਣਾ ਸ਼ੁਰੂ ਕੀਤਾ ਸੀ, ਕਿਉਂਕਿ ਇਹ ਯਹੂਦਾ ਦਾ ਗੋਤ ਸੀ ਜੋ ਉੱਥੇ ਲਿਜਾਇਆ ਗਿਆ ਸੀ। ਅਤੇ ਉਹਨਾਂ ਨੂੰ ਇੱਕ ਨਾਮ ਦਿੱਤਾ ਗਿਆ “ਯਹੂਦੀ”, ਹੁਣ, ਕਿਉਂਕਿ ਉਹ ਯਹੂਦਿਆਂ ਵਿੱਚੋਂ ਆਏ ਸਨ, ਅਤੇ ਉਹਨਾਂ ਨੂੰ ਯਹੂਦੀ ਨਾਮ ਦਿੱਤਾ ਗਿਆ ਸੀ।

121 ਪਰ, ਹੁਣ, ਇਸਰਾਏਲ ਭਿੰਨ ਹੈ। ਯਹੂਦੀ, ਅਤੇ ਇਸਰਾਏਲੀ, ਬਿਲਕੁੱਲ ਅਲੱਗ-ਅਲੱਗ ਹਨ। ਹਰ ਇੱਕ ਯਹੂਦੀ—ਹਰੇਕ ਯਹੂਦੀ ਇਸਰਾਏਲੀ ਨਹੀਂ ਹੈ, ਸਮਝੋ। ਨਹੀਂ, ਉਹ ਤਾਂ ਬਸ ਇੱਕ ਯਹੂਦੀ ਹੈ। ਪਰ, ਫਿਰ, ਇਸਰਾਏਲ... ਪੋਲੁਸ ਨੇ ਇਹ ਕਦੇ ਨਹੀਂ ਕਿਹਾ ਸੀ ਕਿ ਸਾਰੇ ਯਹੂਦੀ ਬਚਾਏ ਜਾਣਗੇ। ਉਸਨੇ ਕਿਹਾ, “ਸਾਰਾ ਇਸਰਾਏਲ ਬਚਾਇਆ ਜਾਵੇਗਾ।” ਕਿਉਂ? ਇਸਰਾਏਲ ਇੱਕ ਨਾਮ ਸੀ, ਇਹ—ਇਹ ਪੁਰਾਣੇ ਸਮੇਂ ਵਿੱਚ, ਛੁਟਕਾਰੇ ਦਾ ਨਾਮ ਸੀ। ਸਮਝੋ? ਅਤੇ ਸਾਰਾ ਇਸਰਾਏਲ ਬਚਾਇਆ ਜਾਵੇਗਾ, ਪ੍ਰੰਤੂ ਸਾਰੇ ਯਹੂਦੀ—ਯਹੂਦੀ ਵਾਦ ਬਚਾਇਆ ਨਹੀਂ ਜਾਵੇਗਾ। ਸਮਝੋ?

122 ਜਿਵੇਂ ਕਿ ਪਰਾਈਆਂ ਜਾਤੀਆਂ ਹਨ, ਇਸ ਤਰ੍ਹਾਂ ਹੋਵੇਗਾ ਕਿ...ਇਹਨਾਂ ਜੱਥੇਬੰਦੀਆਂ ਵਿੱਚ, ਪਰਾਈਆਂ ਜਾਤੀਆਂ ਦੇ—ਦੇ ਹਜ਼ਾਰਾਂ ਗੁਣਾ ਹਜ਼ਾਰਾਂ ਲੋਕ ਹਨ, ਹਾਂ, ਸੁਭਾਵਕ ਤੌਰ ਤੇ ਇਹਨਾਂ ਮਿਸ਼ਨਾਂ ਵਿੱਚ ਲੱਖਾਂ ਹੀ ਲੋਕ ਹਨ, ਅਤੇ ਉਹ ਆਪਣੇ ਆਪ ਨੂੰ “ਮਸੀਹੀ, ਮਸੀਹ ਦੀ ਕਲੀਸਿਯਾ”, ਆਖਦੇ ਹਨ, ਅਤੇ

ਉਹ ਆਪਣੇ ਲਈ ਇਸੇ ਤਰ੍ਹਾਂ ਦੇ ਕਈ ਨਾਮ ਵਰਤਦੇ ਹਨ। ਪਰ ਇਹਦਾ ਕੋਈ ਵੀ ਮਤਲਬ ਨਹੀਂ ਹੈ। ਨਹੀਂ... ਇਹਦਾ ਮਤਲਬ ਇਹ ਨਹੀਂ ਕਿ ਉਹ ਬਚਾਏ ਜਾਣਗੇ।

ਲੋਕ ਕਹਿੰਦੇ ਹਨ ਕਿ, “ਹੁਣ, ਤੁਹਾਨੂੰ ਇਹਦਾ ਜਾਂ ਉਹਦਾ, ਜਾਂ ਕਿਸੇ ਸੰਸਥਾ ਦਾ, ਮੈਂਬਰ ਬਣਨਾ ਪੈਣਾ ਹੈ। ਜੇ ਤੁਹਾਡਾ ਨਾਮ ਸਾਡੇ ਚਰਚ ਦੇ ਰਜਿਸਟਰ ਵਿੱਚ ਦਰਜ ਨਹੀਂ ਹੈ, ਤਾਂ ਤੁਸੀਂ ਨਾਸ਼ ਹੋ ਜਾਓਗੇ।” ਹੁਣ, ਇਹ ਤਾਂ ਇੱਕ ਮੱਤ ਹੈ। ਸਮਝੋ? ਇਹ ਤਾਂ ਸਿਰਫ ਇੱਕ ਮੱਤ ਹੀ ਹੈ। ਸਮਝੋ?

123 ਸਿਰਫ ਇੱਕ ਹੀ ਤਰੀਕਾ ਹੈ ਜਿਹਦੇ ਨਾਲ ਤੁਸੀਂ ਬਚ ਸੱਕਦੇ ਹੋ, ਅਤੇ, ਉਹ ਇਹ ਹੈ, “ਇਹ ਨਾ ਤਾਂ ਚਾਹੁਣ ਵਾਲੇ ਦੀ ਇੱਛਾ, ਅਤੇ ਨਾ ਹੀ ਦੋੜਨ ਵਾਲੇ ਦੀ ਇੱਛਾ, ਉਹ ਜੋ... ਫਿਰ, ਦਯਾ ਕਰਨ ਵਾਲੇ ਪਰਮੇਸ਼ੁਰ ਤੇ ਨਿਰਭਰ ਹੈ।” ਅਤੇ ਪਰਮੇਸ਼ੁਰ ਨੇ, ਆਪਣੇ ਅਗੇਤਰੇ ਗਿਆਨ ਦੁਆਰਾ, ਆਪਣੀ ਮਹਿਮਾ ਲਈ, ਇੱਕ ਸੱਚੀ ਕਲੀਸਿਯਾ ਪਹਿਲਾਂ ਤੋਂ ਹੀ ਠਹਿਰਾਈ ਹੈ ਅਤੇ ਇਹ ਹੀ ਹੈ ਜਿਹੜੀ ਮੁਕਤੀ ਪਾਈ ਹੋਈ ਹੈ। ਠੀਕ ਹੈ। ਹੁਣ, ਤੁਹਾਡਾ ਵਿਸ਼ਵਾਸ ਉੱਥੇ ਮਜ਼ਬੂਤੀ ਨਾਲ ਲੰਗਰ ਸੁੱਟੇ ਹੋਏ ਹੈ!

124 ਤੁਸੀਂ ਆਖਦੇ ਹੋ, “ਠੀਕ ਹੈ, ਮੇਰੀ ਨਿਹਚਾ ਉੱਥੇ ਲੰਗਰ ਪਾਏ ਹੋਏ ਹੈ।” ਅਤੇ ਤੁਸੀਂ ਨਿਗਾਹ ਮਾਰ ਕੇ ਵੇਖੋ ਕਿ ਤੁਸੀਂ ਕਿਸ ਕਿਸਮ ਦਾ ਜੀਵਨ ਬਤੀਤ ਕਰ ਰਹੇ ਹੋ। ਤੁਸੀਂ ਵੇਖੋ ਤੁਸੀਂ ਉੱਥੇ ਫਿੱਟ ਵੀ ਨਹੀਂ ਹੁੰਦੇ ਹੋ। ਤੁਹਾਡਾ ਲੰਗਰ ਗਲਤ ਹੈ। ਤੁਸੀਂ ਉਹਨੂੰ ਚੱਟਾਨ ਤੇ ਪਾਉਣ ਦੀ ਬਜਾਏ ਰੇਤ ਤੇ ਪਾਇਆ ਹੋਇਆ ਹੈ। ਪਹਿਲੀ ਛੋਟੀ ਜਿਹੀ ਲਹਿਰ ਹੀ ਉਸਨੂੰ ਪੁੱਟ ਸੁੱਟੇਗੀ। ਉੱ-ਹੂੰ।

125 ਇਹ ਹੋਵੇ ਕਿ ਵਚਨ ਕਿਸੇ ਚੀਜ਼ ਦੇ ਅੰਦਰ ਪ੍ਰਗਟ ਹੋਵੇ। “ਮੇਰੀ ਕਲੀਸਿਯਾ ਉਹਦੀ ਸਿੱਖਿਆ ਨਹੀਂ ਦਿੰਦੀ ਹੈ!” ਇਹ ਉਸੇ ਵੇਲੇ ਪ੍ਰਗਟ ਕਰਦਾ ਹੈ ਕਿ ਤੁਸੀਂ ਆਪਣਾ ਲੰਗਰ ਚੱਟਾਨ ਉੱਤੇ ਨਹੀਂ ਪਾਇਆ ਹੋਇਆ ਸੀ। ਤੁਸੀਂ ਤਾਂ ਰੇਤ ਉੱਤੇ ਸੀ। ਉੱ-ਹੂੰ। ਇਹ ਠੀਕ ਹੈ। ਇਸ ਲਈ, ਹੁਣ ਤੁਸੀਂ ਸਮਝੋ, ਹੁਣ।

ਅਤੇ ਕੀ ਉਹ ਇੱਕ ਲੱਖ ਚੁਤਾਲੀ ਹਜ਼ਾਰ, ਪਹਿਲਾਂ ਤੋਂ ਹੀ ਠਹਿਰਾਏ ਹੋਏ ਹਨ?

126 ਜੀ ਹਾਂ, ਸ਼੍ਰੀਮਾਨ। ਉਹ ਇਸਰਾਏਲ ਹੈ, ਉਹ ਆਤਮਿਕ ਇਸਰਾਏਲ ਹੈ।

127 ਜਰਾ ਸੋਚੋ, ਕਿ ਉਹਨਾਂ ਵਿੱਚੋਂ ਉੱਥੇ ਲੱਖਾਂ ਹੀ ਲੋਕ ਹੋਣਗੇ। ਮੈਂ ਨਹੀਂ ਜਾਣਦਾ ਹਾਂ ਕਿ ਇਸ ਸਮੇਂ ਉੱਥੇ ਕਿੰਨੇ ਹਨ; ਮੇਰਾ ਅੰਦਾਜ਼ਾ ਹੈ ਕਿ ਉੱਥੇ ਪੂਰਾ ਇੱਕ ਝੁੰਡ ਹੈ, ਪਰ ਉਹ ਸੱਭ ਬਚਾਏ ਨਹੀਂ ਜਾਣਗੇ ਕਿਉਂਕਿ ਉਹ ਯਹੂਦਿਆ ਵਿੱਚ ਹਨ। ਸਮਝੋ?

ਕੀ ਤੁਹਾਡੇ ਕੋਲ ਕੋਈ ਅੰਦਾਜ਼ਾ ਹੈ ਕਿ ਇਸ ਸਮੇਂ ਉੱਥੇ ਉਹ ਕਿੰਨੇ ਹਨ? ਮੈਨੂੰ ਨਹੀਂ ਪਤਾ। ਪਰੰਤੂ ਉਹ ਲੱਗਭੱਗ... ਇਸ ਸਤਾਏ ਜਾਣ ਦੇ ਸ਼ੁਰੂ ਹੋਣ ਤੋਂ ਬਾਦ ਉੱਠਣਾ ਸ਼ੁਰੂ ਹੁੰਦੇ ਹਨ... ਉਹ ਇਕੱਠੇ ਹੋ ਰਹੇ ਹਨ... ਤੁਸੀਂ ਜਾਣਦੇ ਹੋ, ਕਿ ਮੈਨੂੰ ਉਨ੍ਹਾਂ ਬਾਰੇ ਇੱਕ ਟੇਪ ਹੈ, ਜਿਹਨੂੰ ਹੁਣ ਮੈਂ ਆਪਣੇ ਨਾਲ ਪੱਛਮ ਵਿੱਚ ਇੱਕ—ਇੱਕ—ਇੱਕ ਕੋਵਨਟ ਗਿਰਜੇ ਵਿੱਚ ਲੈ ਕੇ—ਕੇ ਜਾ ਰਿਹਾ ਹਾਂ ਜੋ ਕਿ...

128 ਇਹ ਬਸ ਪੁਰਾਣਾ... ਔਹ, ਹੁਣ ਮੈਂ ਭੁੱਲ ਗਿਆ ਹਾਂ। ਇਹ ਸ਼ੁਰੂ ਹੋਇਆ ਸੀ... ਉਹਨਾਂ ਕੋਲ ਉਹ ਉੱਥੇ ਅਫਰੀਕਾ ਵਿੱਚ ਹਨ। ਡੱਚ ਰੀਫਾਰਮ। ਇਹ ਡੱਚ ਰੀਫਾਰਮ ਚਰਚ ਹੈ, ਕਾਵਨੈਂਟ ਵਾਲੀ। ਹੁਣ, ਜੇ ਤੁਹਾਡੇ ਵਿੱਚੋਂ ਕੋਈ ਇੱਥੇ ਬੈਠਾ ਹੋਇਆ ਹੈ, ਤਾਂ ਮੈਂ ਤੁਹਾਨੂੰ ਦੱਸਦਾ ਹਾਂ ਕਿ ਉਹ ਇਹ ਕਿਉਂ ਹੈ। ਤੁਸੀਂ ਹਾਲੇ ਵੀ ਉਸੇ ਪੁਰਾਣੇ ਹਾਈਡਲਬਰਗ ਸਿਧਾਂਤ ਨੂੰ ਫੜੇ ਹੋਏ ਹੋ, ਅਤੇ ਇਹ ਹੀ ਕਾਰਨ ਹੈ ਕਿ ਤੁਸੀਂ ਹਾਲੇ ਵੀ... ਡੱਚ ਰੀਫਾਰਮ ਵਿੱਚ ਹੋ। ਇਸ ਲਈ, ਹੋ ਸੱਕਦਾ ਹੈ ਕਿ ਤੁਸੀਂ ਕਿਸੇ ਅਮਰੀਕੀ ਨਾਮ ਨਾਲ ਸਜਾਏ ਗਏ ਹੋਵੋ। ਪਰ ਇਹ—ਇਹ ਗੱਲ ਉਸਦੇ ਪਿੱਛੇ ਹੈ, ਕਿਉਂਕਿ ਤੁਸੀਂ ਉਸੇ ਪੁਰਾਣੇ ਹਾਈਡਲਬਰਗ ਸਿਧਾਂਤ ਦੇ ਨਾਲ, ਸਿੱਖਿਆ ਦੇ ਰਹੇ ਹੋ। ਤੁਸੀਂ ਆਪਣੇ ਪਾਸਟਰ ਨੂੰ ਪੁੱਛੋ ਕਿ ਇਹ ਸੱਚ ਨਹੀਂ ਹੈ। ਸਮਝੋ? ਸੋ, ਹੁਣ, ਤੁਸੀਂ ਇਸ ਤੇ ਧਿਆਨ ਦਿਓ।

ਕੀ ਉਹ ਇੱਕ ਲੱਖ ਚੁਤਾਲੀ ਹਜ਼ਾਰ ਉਹ ਹਨ, ਜਿਹਨਾਂ ਨੂੰ ਪਵਿੱਤਰ ਆਤਮਾ ਨਾਲ ਮੋਹਰਬੰਦ ਕਰਨ ਲਈ ਪਹਿਲਾਂ ਤੋਂ ਹੀ ਠਹਿਰਾਇਆ ਗਿਆ ਹੈ?

129 ਜੀ ਹਾਂ, ਸ਼੍ਰੀਮਾਨ। ਇਹ ਬਿਲਕੁੱਲ ਸੱਚ ਹੈ। ਠੀਕ ਹੈ। ਹੁਣ ਜੇ ਕੋਈ... ਹੁਣ ਜੇ ਮੈਂ...

ਜੇ ਮੈਂ ਤੁਹਾਡੇ ਪਸੰਦ ਦੇ ਅਨੁਸਾਰ ਜਵਾਬ ਨਹੀਂ ਦਿੱਤਾ, ਤਾਂ ਸ਼ਾਇਦ ਮੈਂ... ਮੈਂ ਗਲਤ ਹੋ ਸਕਦਾ ਹਾਂ, ਸਮਝੋ। ਪਰ ਇਹ ਮੇਰੀ ਸਮਝ ਦੇ ਅਨੁਸਾਰ ਸਭ ਤੋਂ ਵਧੀਆ ਜਵਾਬ ਹੈ, ਤੁਸੀਂ ਸਮਝੋ। ਇਹ ਮੇਰੀ ਸਮਝ ਦੇ ਅਨੁਸਾਰ ਸਭ ਤੋਂ ਵਧੀਆ ਹੈ।

181. ਭਾਈ ਬ੍ਰਨਹਾਮ, ਜਿਵੇਂ ਕਿ ਤੁਸੀਂ ਸੱਪ ਦੇ ਵੰਸ਼ ਤੇ... ਬਹੁਤ ਮਿਹਨਤ ਕੀਤੀ ਹੈ... (ਉੱ-ਹੂੰ, ਮੈਂ ਇਸ ਪ੍ਰਸ਼ਨ ਤੇ ਕਦੇ ਧਿਆਨ ਨਹੀਂ ਦਿੱਤਾ ਸੀ। ਇਹ ਪ੍ਰਸ਼ਨ ਮੇਰੇ ਕੋਲੋਂ ਰਹਿ ਗਿਆ ਸੀ।) ...ਜਿਵੇਂ ਕਿ ਇਹ ਹਫਤਾ ਤੁਸੀਂ ਸੱਪ ਦੇ ਵੰਸ਼ ਤੇ ਬਹੁਤ ਮਿਹਨਤ ਕੀਤੀ ਹੈ, ਕੀ ਇਹ ਪ੍ਰਸ਼ਨ ਪੁੱਛਣਾ ਇਸ ਲੜੀ ਵਿੱਚ ਹੋਵੇਗਾ? ਮੇਰੇ ਦੋਸਤਾਂ ਨੇ ਮੈਨੂੰ ਉਤਪੱਤੀ 4:1

ਦੀ ਵਿਆਖਿਆ ਕਰਨ ਲਈ ਕਿਹਾ ਹੈ, ਪਰ ਮੈਂ ਨਹੀਂ ਕਰ ਸਕਦਾ। ਕੀ ਤੁਸੀਂ ਮੇਰੀ ਮਦਦ ਕਰੋਗੇ?

130 ਇਹ ਪ੍ਰਸ਼ਨ ਸਾਡੇ ਵਿਸ਼ੇ ਤੋਂ—ਤੋਂ ਵੱਖਰਾ ਹੈ। ਪਰ, ਕੁਝ ਵੀ ਹੋਵੇ, ਪਰਮੇਸ਼ੁਰ ਦੀ ਸਹਾਇਤਾ ਨਾਲ, ਮੈਂ—ਮੈਂ—ਮੈਂ ਇਹ ਦੱਸਣ ਦੀ ਕੋਸ਼ਿਸ਼ ਕਰਾਂਗਾ। ਹੁਣ ਆਓ ਵੇਖੀਏ। ਆਓ ਮੈਂ ਇਹਨੂੰ ਜਰਾ ਕੁ, ਬਿਵਸਥਾ ਵਿੱਚ ਕਰਦਾ ਹਾਂ। ਮੈਂ ਸੋਚਦਾ ਹਾਂ ਕਿ ਇਹ ਉੱਥੇ ਹੈ ਜਿੱਥੇ ਉਹ ਕਹਿੰਦੀ ਹੈ ਕਿ, “ਮੈਂ ਯਹੋਵਾਹ ਵੱਲੋਂ ਇੱਕ ਮਨੁੱਖ ਪ੍ਰਾਪਤ ਕੀਤਾ।” ਮੇਰਾ—ਮੇਰਾ ਵਿਸ਼ਵਾਸ ਹੈ ਕਿ ਇਹ ਹੀ ਹੈ। ਮੈਂ ਸੋਚਦਾ ਹਾਂ ਕਿ ਇਹ ਹੱਵਾਹ ਨੇ ਉੱਥੇ ਕਿਹਾ ਸੀ। ਮੈਂ ਇਸ ਤੇ ਨਿਗਾਹ ਮਾਰਨ ਜਾ ਰਿਹਾ ਹਾਂ, ਤਾਂ ਕਿ ਮੈਂ ਇਹਦੇ ਬਾਰੇ ਵਿੱਚ ਪੱਕਾ ਹੋ ਜਾਵਾਂ।

131 ਕਿਉਂਕਿ, ਉਸ ਰਾਤ, ਮੈਂ ਕਿਹਾ ਸੀ, ਸੱਤ...ਮੈਂ ਸੱਤ ਹਜ਼ਾਰ ਦੀ ਜਗ੍ਹਾ... ਸੱਤ ਸੌ ਕਹਿ ਦਿੱਤਾ ਸੀ। ਇਸ ਲਈ ਇਹ ਮੈਨੂੰ ਬਹੁਤ ਜ਼ਿਆਦਾ ਬੇਚੈਨ ਕਰ ਦਿੰਦਾ ਹੈ, ਅਤੇ, ਤੁਹਾਨੂੰ ਬਸ ਧਿਆਨ ਰੱਖਣਾ ਹੈ। ਅਤੇ ਦੁਸ਼ਮਣ ਹਰ ਇੱਕ ਪਾਸੇ ਹੈ, ਅਤੇ ਤੁਸੀਂ—ਤੁਸੀਂ ਇਸ ਪ੍ਰਤੀ ਸੁਚੇਤ ਹੋ, ਤੁਸੀਂ ਸਮਝੋ। ਹਾਂ, ਇਸੇ ਤਰ੍ਹਾਂ ਹੀ ਹੈ।

ਤਦ ਆਦਮ ਨੇ ਆਪਣੀ ਤੀਵੀਂ ਹਵਾਹ ਨਾਲ ਸੰਗ ਕੀਤਾ; ਅਤੇ ਉਹ ਗਰਭਣੀ ਹੋਈ, ਅਤੇ ਕਾਇਨ ਨੂੰ ਜਣੀ, ਤਾਂ ਉਹਨੇ ਆਖਿਆ, ਕਿ ਮੈਂ ਇੱਕ ਮਨੁੱਖ ਯਹੋਵਾਹ ਕੋਲੋਂ ਪ੍ਰਾਪਤ ਕੀਤਾ ਹੈ।

132 ਮੇਰੇ ਭਾਈ, ਜਾਂ ਭੈਣ, ਹੁਣ, ਮੈਂ ਬਸ ਤੁਹਾਡੇ ਪ੍ਰਸ਼ਨ ਦਾ ਉੱਤਰ ਦੇਣ ਜਾ ਰਿਹਾ ਹਾਂ। ਅਤੇ ਹੁਣ, ਤੁਸੀਂ ਯਾਦ ਰੱਖੋ, ਕਿ ਮੈਂ ਤੁਹਾਨੂੰ ਟਾਲ ਨਹੀਂ—ਨਹੀਂ ਰਿਹਾ ਹਾਂ, ਜੀ ਨਹੀਂ। ਮੈਂ ਤਾਂ ਤੁਹਾਡੀ ਮੱਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ, ਸਮਝੋ। ਮੈਂ ਤੁਹਾਨੂੰ ਪਿਆਰ ਕਰਦਾ ਹਾਂ, ਅਤੇ ਮੈਂ ਉਸ ਵਿਅਕਤੀ ਨੂੰ ਵੀ ਪਿਆਰ ਕਰਦਾ ਹਾਂ ਜੋ ਇਸ ਦਾ ਆਲੋਚਕ ਰਿਹਾ ਹੈ। ਪਰ ਮੈਂ ਨਹੀਂ ਸੋਚਦਾ ਕਿ ਇਹ ਵਿਅਕਤੀ ਆਲੋਚਨਾਤਮਕ ਹੈ। ਉਹਨਾਂ ਨੇ ਕਿਹਾ, “ਮੇਰੀ ਸਹਾਇਤਾ ਕਰੋ,” ਸਮਝੋ, ਕਿਉਂਕਿ ਲੋਕ ਇਹਦਾ ਵਿਸ਼ਵਾਸ ਤਾਂ ਕਰਦੇ ਹਨ, ਪਰ ਉਹ ਸਿਰਫ ਪਵਿੱਤਰ ਆਤਮਾ ਦੀ ਮਦਦ ਨਾਲ ਉਨ੍ਹਾਂ ਕੋਲ ਦੂਕਵਾਂ ਸਥਾਨ ਨਹੀਂ ਹੈ ਤਾਂ ਜੋ ਉਹ ਉਨ੍ਹਾਂ ਨੂੰ ਜਵਾਬ ਦੇ ਸਕਣ ਜੋ ਉਹਨਾਂ ਤੋਂ ਸਵਾਲ ਕਰ ਰਹੇ ਹਨ।

133 ਹੁਣ, ਇੱਥੇ ਉਹ ਕਹਿ ਰਹੀ ਹੈ ਜੋ ਕਿ ਪ੍ਰਸ਼ਨ ਹੈ, ਇਸ ਵਿੱਚ ਕੋਈ ਸ਼ੱਕ ਨਹੀਂ ਹੈ, ਕਿ ਉਹ ਕਹਿ ਰਹੇ ਹਨ, “ਹੱਵਾਹ ਨੇ ਯਹੋਵਾਹ ਤੋਂ ਇੱਕ ਮਨੁੱਖ ਪ੍ਰਾਪਤ ਕੀਤਾ।”

134 ਤੁਸੀਂ ਇਹ ਕਿਵੇਂ ਸੋਚਦੇ ਹੋ ਕਿ ਜੇ ਕਦੇ ਕੋਈ ਜੀਵਨ ਆਇਆ ਹੋਵੇ ਅਤੇ ਉਹ ਪਰਮੇਸ਼ੁਰ ਦੇ ਵੱਲੋਂ ਨਾ ਆਇਆ ਹੋਵੇ, ਭਾਵੇਂ ਉਹ ਸਹੀ ਹੈ ਜਾਂ

ਗਲਤ? ਕਿਹਨੇ—ਕਿਹਨੇ ਯਹੂਦਾ ਇਸਕਰਿਯੋਤੀ ਨੂੰ ਜਗਤ ਵਿੱਚ ਭੇਜਿਆ ਸੀ? ਮੈਨੂੰ ਇਹ ਦੱਸੋ। ਬਾਈਬਲ ਦੱਸਦੀ ਹੈ ਕਿ ਉਹ “ਵਿਨਾਸ਼ ਦਾ ਪੁੱਤਰ” ਪੈਦਾ ਹੋਇਆ ਸੀ। ਉਨ੍ਹਾਂ ਤੋਂ ਸਿਰਫ਼ ਇਹ ਸਵਾਲ ਪੁੱਛੋ; ਇਹ ਬਿਲਕੁਲ ਉਸ ਤਰ੍ਹਾਂ ਹੋਵੇਗਾ ਜਿਵੇਂ ਕਿ ਇੱਕ ਕੀੜਾ ਨਿੰਬੂ ਵਿੱਚ ਹੋਵੇ, ਸਮਝੋ। ਸਮਝੋ? ਹੁਣ, ਤੁਸੀਂ ਵੇਖੋ, ਉਹ ਨਹੀਂ ਦੱਸ—ਦੱਸ ਸੱਕਦੇ ਹਨ...ਇਸੇ ਤਰ੍ਹਾਂ ਹੀ ਹੈ।

135 ਧਿਆਨ ਦਿਓ, ਫਿਰ ਜੇ ਤੁਸੀਂ ਉਨ੍ਹਾਂ ਨੂੰ ਥੋੜਾ ਹੋਰ ਵਿਧੀ ਨਾਲ ਸਮਝਾਉਣਾ ਚਾਹੁੰਦੇ ਹੋ। ਵੇਖੋ। ਹੱਵਾਹ ਇੱਥੇ ਕਹਿੰਦੀ ਹੈ, ਜੇ ਤੁਸੀਂ ਇਸਨੂੰ ਬਿਲਕੁਲ ਉਸੇ ਭਾਸ਼ਾ ਵਿੱਚ ਲੈਣਾ ਚਾਹੁੰਦੇ ਹੋ ਜਿਵੇਂ ਇਹ ਇੱਥੇ ਹੈ, ਇਹ ਇੱਥੇ ਇਸ ਤਰ੍ਹਾਂ ਲਿਖਿਆ ਹੈ ਕਿ ਇਹ ਗਿਆਨੀਆਂ, ਅਤੇ ਬੁੱਧੀਮਾਨਾਂ ਦੀ ਸਮਝ ਤੋਂ ਛਿਪਿਆ ਰਹੇ। ਇੱਥੇ, ਹੱਵਾਹ, ਜਿਸ ਤਰ੍ਹਾਂ ਇਹ ਸਿਖਾਇਆ ਗਿਆ ਹੈ, ਕਿ ਇਹ ਪਰਮੇਸ਼ੁਰ ਹੀ ਸੀ ਜਿਹਦੇ ਰਾਹੀਂ ਉਸ ਨੇ ਇਹ ਪੁੱਤਰ ਪ੍ਰਾਪਤ ਕੀਤਾ ਸੀ। ਅਤੇ ਉਹ ਆਤਮਾ ਹੈ, ਅਰ ਉਹ ਇਸ ਤਰ੍ਹਾਂ ਨਹੀਂ ਕਰ ਸੱਕਦਾ ਹੈ। ਸਮਝੋ? ਜੇ ਤੁਸੀਂ ਇਹਨੂੰ ਵੇਖਣਾ ਚਾਹੁੰਦੇ ਹੋ, ਤਾਂ ਇੱਥੇ ਧਿਆਨ ਦਿਓ। “ਮੈਂ ਇੱਕ—ਇੱਕ ਮਨੁੱਖ ਯਹੋਵਾਹ ਕੋਲੋਂ ਪ੍ਰਾਪਤ ਕੀਤਾ।” ਵੇਖਿਆ, ਤੁਸੀਂ ਇਹਨੂੰ ਕਿਸੇ ਹੋਰ ਢੰਗ ਨਾਲ ਨਹੀਂ ਕਹਿ ਸੱਕਦੇ ਹੋ...ਪਰੰਤੂ ਇਸਦਾ ਤਾਂ ਸਹੀ ਅਨੁਵਾਦ ਹੋਣਾ ਚਾਹੀਦਾ ਹੈ, ਸਮਝੋ। ਜੀ ਹਾਂ, ਸ਼ੀਮਾਨ। ਨਹੀਂ, ਸ਼ੀਮਾਨ, ਜੇ ਉਹ, ਤਦ ਉਹ ਆਤਮਾ...

136 ਅਤੇ ਅਸੀਂ ਹਮੇਸ਼ਾਂ ਹੀ ਅਪਣੇ ਮਾਂ ਬਾਪ ਦੇ ਸੁਭਾਅ ਨੂੰ ਪਰਾਪਤ ਕੀਤਾ ਹੈ। ਤੁਸੀਂ ਉਹ ਜਾਣਦੇ ਹੋ। ਉਸ ਬੱਚੇ ਨੂੰ, ਅਤੇ ਉਸਦੇ ਸੁਭਾਅ ਨੂੰ ਵੇਖੋ। ਅੱਛਾ, ਤਦ, ਆਦਮ ਪਰਮੇਸ਼ੁਰ ਦਾ ਪੁੱਤਰ ਸੀ; ਅਤੇ ਹੱਵਾਹ ਪਰਮੇਸ਼ੁਰ ਦੀ ਧੀ ਸੀ; ਇਹ ਸੱਚ ਹੈ, ਉਹ ਪਰਮੇਸ਼ੁਰ ਦੀ ਰਚਨਾ ਦੇ ਪਹਿਲੇ ਮਨੁੱਖ ਸਨ, ਜਿਹਨਾਂ ਵਿੱਚ ਕਿਤੇ ਵੀ ਬੁਰਾਈ ਦਾ—ਦਾ ਨਿਸ਼ਾਨ ਤੱਕ ਨਹੀਂ ਪਾਇਆ ਜਾਂਦਾ ਸੀ। ਇੱਥੋਂ ਤੱਕ ਕਿ ਉਹਨਾਂ ਨੂੰ ਬੁਰਾਈ ਦਾ ਪਤਾ ਵੀ ਨਹੀਂ ਸੀ।

137 ਫਿਰ ਕਾਇਨ ਇੱਕ ਝੂਠਾ, ਇੱਕ ਕਾਤਲ, ਅਤੇ ਬਾਕੀ ਸੱਭ ਕੁਝ ਕਿਉਂ ਸੀ? ਉਹ ਚੀਜ਼ਾਂ ਕਿੱਥੋਂ ਆਇਆ ਸਨ? ਬਸ ਇਹ ਪ੍ਰਸ਼ਨ ਆਪਣੇ ਆਪ ਤੋਂ ਪੁੱਛੋ। ਉਹ ਸੱਚ ਦਾ ਵੰਸ਼ ਸੀ। ਸਮਝੋ? ਕੀ ਬਾਈਬਲ ਇਸ ਤਰ੍ਹਾਂ ਨਹੀਂ ਆਖਦੀ ਹੈ? ਉਸਦੇ ਵੰਸ਼ ਦੇ ਅਗਾਂਹ ਵੱਧਣ ਵੱਲ ਧਿਆਨ ਦਿਓ। ਉਸ ਵਿੱਚ, ਇਹ ਬਣਦਾ ਹੈ...

138 ਇਹ ਸੰਸਾਰ ਕਿਹਦਾ ਹੈ? ਸ਼ੈਤਾਨ ਦਾ। ਇਸ ਸਮੇਂ ਇਹਨੂੰ ਕੋਣ ਕੰਟਰੋਲ ਕਰ ਰਿਹਾ ਹੈ? ਸ਼ੈਤਾਨ। ਇਹ ਪੂਰੀ ਤਰ੍ਹਾਂ ਸੱਚ ਹੈ। ਸ਼ੈਤਾਨ ਦੁਨੀਆ ਨੂੰ ਨਿਯੰਤਰਿਤ ਕਰਦਾ ਹੈ। ਉਸਨੇ ਯਿਸੂ ਨੂੰ ਕਿਹਾ ਸੀ, “ਵੇਖ ਇਹ ਕਿੰਨਾਂ ਸੁੰਦਰ

ਹੈ, ਇਸਦਾ ਸਾਰਾ ਜਲਾਲ? ਜੇ ਤੂੰ ਮੈਨੂੰ ਮੱਥਾ ਟੇਕੇ ਤਾਂ ਮੈਂ ਇਹ ਤੈਨੂੰ ਦੇ ਦਿਆਂਗਾ।” ਵੇਖੋ, ਉਹ ਹੀ ਇਹਨੂੰ ਨਿਯੰਤਰਿਤ ਕਰਨ ਵਾਲਾ ਹੈ। ਹੁਣ ਉਹ ਇਸਦਾ ਮਾਲਕ ਹੈ।

139 ਹੁਣ ਧਿਆਨ ਦਿਓ, ਸ਼ੈਤਾਨ ਦੀ ਸੰਤਾਨ; ਬੁੱਧੀਮਾਨ ਹੈ। ਜਾਂ, ਤੁਸੀਂ ਕਾਇਨ ਦੀ ਸੰਤਾਨ ਨੂੰ ਵੇਖੋ, ਜੇ ਤੁਸੀਂ ਇਹ ਵੇਖਣਾ ਚਾਹੁੰਦੇ ਹੋ, ਤਾਂ ਤੁਸੀਂ ਕਾਇਨ ਦੇ ਵੰਸ਼ ਨੂੰ ਲੈ ਕੇ ਇਸਨੂੰ ਪੀੜ੍ਹੀਆਂ ਦੇ ਰਾਹੀਂ ਹੇਠਾਂ ਤੱਕ ਲੈ ਕੇ ਆਓ, ਅਤੇ ਤੁਸੀਂ ਇਹ ਵੇਖੋਗੇ ਕਿ ਉਹ ਬਹੁਤ ਚਲਾਕ ਲੋਕ ਸਨ, ਉਹਨਾਂ ਵਿੱਚੋਂ ਹਰ ਇੱਕ।

140 ਪਰ ਫਿਰ ਜਦ ਉਸਨੇ ਹਾਬਲ ਨੂੰ ਮਾਰਿਆ; ਤਾਂ ਪਰਮੇਸ਼ੁਰ ਨੇ ਉਹਨੂੰ ਸੇਥ ਦਿੱਤਾ, ਜੋ ਕਿ ਇਸ ਗੱਲ ਦਾ ਨਮੂਨਾ ਸੀ, ਕਿ ਧਰਮੀ ਦਾ ਛੁਡਾਇਆ ਜਾਣਾ ਹੈ; ਉਹ ਮਰ ਗਿਆ ਸੀ, ਅਤੇ ਫਿਰ ਜੀ ਉਠਿਆ। ਅਤੇ ਉੱਥੋਂ...ਹੁਣ ਧਿਆਨ ਦਿਓ। ਪਹਿਲੇ ਸੁਭਾਵਕ, ਬੀਜ ਤੋਂ ਨਹੀਂ ਆਇਆ ਸੀ; ਉਹ ਤਾਂ ਮਰ ਗਏ ਸਨ। ਕੀ ਹੁਣ ਤੁਸੀਂ ਆਪਣਾ ਮਨ ਖੋਲ੍ਹ ਕੇ ਰੱਖਿਆ ਹੋਇਆ ਹੈ? ਸਮਝੋ? ਪਹਿਲਾ ਬੀਜ, ਸੁਭਾਵਕ ਬੀਜ, ਸਧਾਰਨ ਤੌਰ ਤੇ ਭਲਾ ਸੀ, ਉਹ ਅਧੁਨਿਕ ਕਲੀਸਿਯਾ, ਹਾਬਲ ਦਾ ਨਮੂਨਾ ਸੀ। ਉਸ ਲੜੀ ਨੂੰ ਜੋ ਅੱਗੇ ਚੱਲੀ ਆ ਰਹੀ ਸੀ ਸੁਰੱਖਿਅਤ ਰੱਖਣ ਲਈ ਉਹ ਮਰ ਗਿਆ ਤਾਂ ਕਿ ਇੱਕ ਹੋਰ ਖੜਾ ਹੋ ਸਕੇ, ਤੁਸੀਂ ਸਮਝੋ। ਇਸ ਲਈ, ਉਹਨੇ ਤਾਂ ਫਿਰ ਦੁਬਾਰਾ ਪੈਦਾ ਹੋਣਾ ਸੀ। ਕੀ ਤੁਸੀਂ ਇਹਨੂੰ ਸਮਝ ਗਏ ਹੋ? [ਕਲੀਸੀਆ ਆਖਦੀ ਹੈ, “ਆਮੀਨ।”—ਸੰਪਾ.] ਠੀਕ ਹੈ, ਇਸ ਲਈ ਕਿ ਤੁਸੀਂ ਬਸ ਇਹਨੂੰ ਸਮਝ ਜਾਓ, ਸਮਝੋ। ਸਮਝੋ?

141 ਇਹ ਹੀ ਇਸਦਾ, ਸਿੱਧ ਨਮੂਨਾ ਹੈ। ਇਸ ਲਈ ਇੱਥੋਂ ਤੱਕ ਕਿ ਇੱਕ ਸੁਭਾਵਕ ਮਨੁੱਖ, ਜੋ ਆਪਣੇ ਪਿਤਾ, ਆਦਮ ਤੋਂ—ਤੋਂ ਪੈਦਾ ਹੋਇਆ, ਉਸ ਸੁਭਾਵਕ ਚਲਨ ਨੂੰ ਵਿਖਾਉਂਦਾ ਹੈ। ਪਰ ਇਸਦੇ ਨਾਲ ਕੰਮ ਨਹੀਂ ਬਣੇਗਾ; ਸ਼ਰੀਰਕ ਮਨੁੱਖ ਪਰਮੇਸ਼ੁਰ ਦੀਆਂ ਗੱਲਾਂ ਨੂੰ ਨਹੀਂ ਸਮਝਦਾ ਹੈ। ਇਸ ਲਈ ਇੱਕ ਅਜਿਹਾ ਮਨੁੱਖ ਸੀ ਜਿਹੜਾ ਸ਼ਰੀਰਕ ਰੂਪ ਵਿੱਚ ਆਇਆ, ਅਤੇ ਮਰ ਗਿਆ, ਤਾਂ ਕਿ ਫਿਰ ਉਸਨੂੰ ਉਸਦੀ ਮੂਲ ਹਾਲਤ ਵਿੱਚ ਲੈ ਆਏ; ਅਤੇ ਇਹ ਹੀ ਹਾਬਲ ਦੀ—ਦੀ—ਦੀ ਮੌਤ, ਅਤੇ ਸੇਥ ਦਾ—ਦਾ—ਦਾ ਉਸਦੇ ਸਥਾਨ ਨੂੰ ਲੈਣ ਵਿੱਚ ਦਿਖਾਇਆ ਗਿਆ ਹੈ।

142 ਅਤੇ ਧਿਆਨ ਦਿਓ ਕਿ ਉਸ ਆਤਮਾ ਨੇ, ਉਸ ਤੋਂ ਜੋ ਲੋਕ ਪੈਦਾ ਕੀਤੇ ਉਹ ਕਿਸ ਤਰ੍ਹਾਂ ਦੇ ਸਨ; ਉਹ ਹਲੀਮ ਸਨ, ਕਿਸਾਨ ਸਨ, ਚਰਵਾਹੇ ਸਨ। ਧਿਆਨ ਦਿਓ ਕਿ ਸੰਸਾਰ ਦੇ ਇਸ ਗਿਆਨ ਦੁਆਰਾ ਇੱਥੇ ਕੀ ਆਇਆ; ਇਸ ਨਾਲ ਹੁਸ਼ਿਆਰ, ਚਲਾਕ, ਤੇਜ਼ ਬੁੱਧੀ ਵਾਲੇ ਲੋਕ, ਅਤੇ—ਅਤੇ ਇਸੇ ਤਰ੍ਹਾਂ ਦੀਆਂ

ਚੀਜ਼ਾਂ ਆਈਆਂ। ਵੇਖੋ ਉਹਨਾਂ ਦਾ ਅੰਤ ਕਿੱਥੇ ਹੁੰਦਾ ਹੈ, ਉਹ, ਉੱਥੇ, ਹੇਠਾਂ ਸਨ, ਅਤੇ ਪਰਮੇਸ਼ੁਰ ਨੇ ਉਹਨਾਂ ਵਿੱਚੋਂ ਹਰ ਇੱਕ ਦਾ ਨਾਸ਼ ਕੀਤਾ, ਉਹਨਾਂ ਵਿੱਚੋਂ ਹਰੇਕ ਦਾ, ਅਤੇ ਹਲੀਮਾਂ ਅਤੇ ਦੀਨਾਂ ਨੂੰ ਬਚਾਇਆ। ਕੀ ਯਿਸੂ ਨੇ ਮੱਤੀ 5 ਵਿੱਚ, ਨਹੀਂ ਕਿਹਾ ਸੀ, “ਹਲੀਮ ਲੋਕ ਧਰਤੀ ਦੇ ਵਾਰਿਸ ਹੋਣਗੇ”?

143 ਇਸ ਲਈ, ਹਾਂ, ਤੁਸੀਂ ਫਿਕਰ ਨਾ ਕਰੋ। ਉਹਨਾਂ ਦੇ ਕੋਲ ਤਾਂ ਪੈਰ ਰੱਖਣ ਤੱਕ ਦੀ ਜਗ੍ਹਾ ਨਹੀਂ ਹੈ। ਸਮਝੋ? ਉਹ ਤਾਂ ਕਾਇਨ ਦਾ ਪੁੱਤਰ ਹੋਣ ਵਿੱਚ ਯਕੀਨ ਨਹੀਂ ਕਰਦੇ ਹਨ। ਪਰ ਸਾਡੇ ਕੋਲ ਟੇਪ ਹੈ, ਜੋ ਤੁਸੀਂ ਇਸਦਾ ਵਿਸਤਾਰ ਪੂਰਵਕ ਵਰਨਣ ਸੁਣਨਾ ਚਾਹੁੰਦੇ ਹੋ। ਸਮਝੋ? ਨਹੀਂ, ਸ਼੍ਰੀਮਾਨ।

144 ਅਤੇ ਮੈਂ ਵੇਖਿਆ ਹੈ ਕਿ ਉਨ੍ਹਾਂ ਨੇ ਅਖਬਾਰ ਵਿੱਚ ਇੱਕ ਛੋਟਾ ਜਿਹਾ ਲੇਖ ਦਿੱਤਾ ਹੈ, ਜਿੱਥੇ ਵਿਗਿਆਨ ਇਹ ਸਿੱਧ ਕਰ ਰਹੀ ਹੈ ਕਿ “ਹੱਵਾਹ ਨੇ ਕਦੇ ਵੀ ਸੇਬ ਨਹੀਂ ਖਾਧਾ ਸੀ। ਉਸਨੇ ਤਾਂ ਖੁਰਮਾਨੀ ਖਾਧੀ ਸੀ।” ਵੇਖਿਆ? ਇਸ ਸਮੇਂ ਮੇਰੇ ਘਰ ਵਿੱਚ ਇਹ ਅਖਬਾਰ ਪਈ ਹੋਈ ਹੈ, ਸਮਝੋ। “ਇਹ ਖੁਰਮਾਨੀ ਸੀ।” ਲੋਕ ਕਿੰਨੇ—ਕਿੰਨੇ ਗੁਮਰਾਹ ਹੋ ਸੱਕਦੇ ਹਨ... ਇਹ ਸ਼ਰੀਰਕ ਬੁੱਧੀ ਹੈ, ਸਮਝੋ।

“ਫਿਰ, ਅਸਲ ਵਿੱਚ, ਮੂਸਾ ਨੇ ਕਦੇ ਵੀ ਪਾਣੀ ਨੂੰ ਪਾਰ ਨਹੀਂ ਕੀਤਾ ਸੀ। ਉਹ ਤਾਂ ਕਾਨਿਆਂ ਦੇ ਸਮੁੰਦਰ ਨੂੰ ਪਾਰ ਕਰਕੇ ਗਿਆ ਸੀ; ਅਤੇ ਉਹ ਇਸਰਾਏਲੀਆਂ ਨੂੰ ਮੁਰਦਾ ਸਾਗਰ ਦੇ ਉੱਪਰ ਪਾਸੇ ਦੇ ਪਾਰ ਲੈ ਕੇ ਆਇਆ ਸੀ। ਉੱਥੇ ਕਾਨਿਆਂ ਦਾ ਢੇਰ ਸੀ, ਸਾਰਾ ਸਮੁੰਦਰ ਹੀ ਕਾਨਿਆਂ ਦਾ ਸੀ, ਜਿੱਥੇ ਕਿ ਕਿਸੇ ਵੇਲੇ ਪਾਣੀ ਸੀ, ਪਰ ਉਹ ਸੁੱਕ ਗਿਆ ਸੀ। ਅਤੇ ਮੂਸਾ ਨੇ ਇੱਕ ਛੋਟਾ ਜਿਹਾ ਰਸਤਾ ਲਿਆ ਸੀ ਅਤੇ ਉਹ ਉਸੇ ਰਾਹ ਥਾਣੀ ਪਾਰ ਗਿਆ ਸੀ।” ਅਤੇ ਰਵਾਇਤੀ ਕਲੀਸਿਆਵਾਂ ਨੇ ਇਹਨੂੰ ਕਬੂਲ ਕਰ ਲਿਆ ਹੈ। ਤੁਸੀਂ ਇਹਨੂੰ ਵੇਖ ਲਿਆ ਹੈ। ਰਵਾਇਤੀ ਕਲੀਸਿਆਵਾਂ ਨੇ ਇਹਨੂੰ ਮੰਨ ਲਿਆ ਹੈ, ਕਿ ਇਹ ਇਸੇ ਤਰ੍ਹਾਂ ਹੀ ਸੀ।

145 ਹੇ, ਮਨੁੱਖ, ਕੀ ਤੂੰ ਸੱਪ ਦੀ ਸੰਤਾਨ ਨੂੰ, ਉਸ ਮਸੀਹ ਵਿਰੋਧੀ ਨੂੰ, ਅਤੇ ਉਸ ਸਾਰੀ ਗੱਲ ਨੂੰ, ਜਿਹੜੀ ਉੱਥੇ ਰੱਖੀ ਹੋਈ ਹੈ ਨਹੀਂ ਵੇਖ ਸੱਕਦਾ ਹੈ? ਯਕੀਨਨ ਹੀ। ਹਾਂ, ਸ਼੍ਰੀਮਾਨ।

ਭਾਈ ਬ੍ਰਾਨਹਾਮ, ਕਿਰਪਾ ਕਰਕੇ ਮੇਰੇ ਛੋਟੇ ਬੱਚੇ ਲਈ ਪ੍ਰਾਰਥਨਾ ਕੀਤੀ ਜਾਵੇ...(ਚੰਗਾ, ਇਹ ਇਹ ਇੱਕ ਬੇਨਤੀ ਲਈ ਮੰਗ ਹੈ; ਮੈਂ ਇਹਨੂੰ ਵੇਖਦਾ ਹਾਂ।) ਮੇਰੇ ਛੋਟੇ ਪੋਤਰੇ ਲਈ, ਜੋ ਕਿ ਫਲੂ ਦੇ ਨਾਲ ਬਹੁਤ ਬਿਮਾਰ ਹੈ ਪ੍ਰਾਰਥਨਾ ਕਰੋ। ਉਹ ਰਿਵਰਵਿਊ ਹੋਟਲ ਵਿੱਚ ਹੈ।

146 ਪ੍ਰਭੂ ਯਿਸੂ, ਇਸ ਬੇਚਾਰੀ ਔਰਤ ਨੇ ਇਹ ਬਸ ਇਉਂ ਹੀ ਨਹੀਂ ਲਿਖਿਆ

ਹੈ। ਉਸਨੇ ਕੁਝ ਰਾਤਾਂ ਪਹਿਲਾਂ ਤੁਹਾਨੂੰ ਇੱਕ ਛੋਟੇ ਮੁੰਡੇ ਤੋਂ ਰਿਉਮੈਟਿਕ ਬੁਖਾਰ ਨੂੰ ਸਜਗਤਾਪੂਰਵਕ ਹਟਾਉਂਦੇ ਦੇਖਿਆ ਸੀ। ਉਹ ਜਾਣਦੀ ਹੈ ਕਿ ਤੁਸੀਂ ਮਹਾਨ ਪਰਮੇਸ਼ੁਰ ਹੋ, ਅਤੇ ਅਸੀਂ ਉਸ ਛੋਟੇ ਬੱਚੇ ਲਈ ਆਪਣੀਆਂ ਪ੍ਰਾਰਥਨਾਵਾਂ ਤੁਹਾਡੇ ਅੱਗੇ ਰੱਖਦੇ ਹਾਂ, ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ, ਉਹ ਠੀਕ ਹੋ ਜਾਵੇ। ਆਮੀਨ।

147 ਜਦੋਂ ਕੋਈ ਕੁਝ ਲਿਖਦਾ ਹੈ, ਤਾਂ ਉਹ ਐਵੇਂ ਹੀ ਵਿਅਰਥ ਵਿੱਚ ਨਹੀਂ ਹੁੰਦਾ ਹੈ। ਉਹ—ਉਹ—ਉਹਨਾਂ ਦਾ... ਇਹਦੇ ਨਾਲ ਕੋਈ ਵਾਸਤਾ ਨਹੀਂ ਹੈ ਕਿ ਗੱਲ ਸਾਨੂੰ ਕਿਨੀ ਸਾਦਾ ਜਿਹੀ ਲੱਗਦੀ ਹੈ, ਪਰ—ਪਰ ਉਸਦੇ ਪਿੱਛੇ ਕੋਈ ਨਾ ਕੋਈ ਗੱਲ ਹੁੰਦੀ ਹੈ, ਤਸੀਂ ਵੇਖਿਆ; ਉਸ ਔਰਤ, ਉਸ ਛੋਟੇ ਬੱਚੇ, ਨੂੰ ਕੋਈ ਗੱਲ ਹੈ।

182. ਉਹ ਏਲੀਯਾਹ, ਜਿਹੜਾ ਯਹੂਦੀਆਂ ਲਈ ਪੁਚਾਰ ਕਰਨ ਆਉਂਦਾ ਹੈ, ਕੀ ਉਹ ਉਹ ਹੀ ਆਦਮੀ ਹੈ ਜਿਹੜਾ ਅਸਲ ਵਿੱਚ ਧਰਤੀ ਤੇ ਰਿਹਾ ਸੀ, ਜਾਂ ਇਹ ਏਲੀਯਾਹ ਦਾ ਆਤਮਾ ਹੋਵੇਗਾ ਜੋ ਕਿਸੇ ਦੂਸਰੇ ਆਦਮੀ ਤੇ ਆਵੇਗਾ?

ਹੁਣ, ਇਹ ਹੈ, ਮੈਂ—ਮੈਂ ਇਹਨੂੰ ਕਹਿਣ ਤੋਂ ਡਰਦਾ ਹਾਂ। ਮੈਂ ਨਹੀਂ ਜਾਣਦਾ ਹਾਂ। ਸਮਝੋ? ਮੈਂ ਇਹਨੂੰ ਦੁਬਾਰਾ ਪੜ੍ਹਦਾ ਹਾਂ।

ਉਹ ਏਲੀਯਾਹ, ਜਿਹੜਾ ਯਹੂਦੀਆਂ ਲਈ ਪੁਚਾਰ ਕਰਨ ਆਉਂਦਾ ਹੈ (ਔਹ, ਹਾਂ), ਕੀ ਉਹ ਉਹ ਹੀ ਆਦਮੀ ਹੈ ਜਿਹੜਾ ਧਰਤੀ ਤੇ ਰਿਹਾ ਸੀ, ਜਾਂ ਇਹ ਏਲੀਯਾਹ ਦਾ ਆਤਮਾ ਹੋਵੇਗਾ ਜੋ ਕਿਸੇ ਦੂਸਰੇ ਆਦਮੀ ਤੇ ਆਵੇਗਾ?

148 ਹੁਣ, ਜੇ ਮੈਂ ਇਸਦਾ ਠੀਕ ਜਵਾਬ ਦੇ ਸਕਾਂ ਤਾਂ, ਮੈਂ ਤੁਹਾਨੂੰ ਹਨੋਕ ਦੇ ਬਾਰੇ ਵਿੱਚ ਦੱਸ ਸੱਕਦਾ ਹਾਂ, ਸਮਝੋ। ਪਰ ਮੈਂ—ਮੈਂ ਇਹ ਨਹੀਂ ਕਰ ਸੱਕਦਾ ਹਾਂ, ਸਮਝੋ। ਮੈਂ ਤਾਂ ਬਸ ਇੱਕ ਗੱਲ ਹੀ ਜਾਣਦਾ ਹਾਂ, ਜਿਹੜੀ ਕਿ, ਇਹ ਹੈ ਕਿ ਵਚਨ ਦੱਸਦਾ ਹੈ ਕਿ ਉਹ ਕੀ ਹੋਵੇਗਾ। ਅਤੇ ਹੁਣ ਇਹ ਹੋ ਸੱਕਦਾ ਹੈ ਕਿ... ਹੁਣ, ਮੇਰਾ—ਮੇਰਾ ਇੱਕ ਤਰ੍ਹਾਂ ਨਾਲ ਲਗਾਵ... ਹੁਣ ਮੈਂ ਇਹਨੂੰ ਇਸ ਢੰਗ ਨਾਲ ਕਹਿੰਦਾ ਹਾਂ। ਅਤੇ ਮੇਰਾ ਖਿਆਲ ਹੈ ਕਿ ਜਿਹੜੇ ਭਾਈ, ਇਹਨੂੰ ਟੋਪਾਂ ਤੇ ਸੁਣਨਗੇ, ਉਹ ਇਹਨੂੰ ਸਮਝ ਜਾਣਗੇ। ਮੈਂ ਇਹ ਵਿਸ਼ਵਾਸ ਕਰਦਾ ਹਾਂ ਕਿ ਇਹ ਮਨੁੱਖ, ਉਹਨਾਂ ਦੇ ਆਤਮਾ ਨਾਲ ਮਸਾ ਹੋਣਗੇ। ਕਿਉਂਕਿ, ਸਮਝੋ, ਇਹ ਕਹਿੰਦਾ ਹੈ, “ਕਿ ਅਲੀਸ਼ਾ ਤੇ... ਨਹੀਂ ਸੀ? ਕੀ ਏਲੀਯਾਹ ਦਾ ਆਤਮਾ ਅਲੀਸ਼ਾ ਤੇ ਨਹੀਂ ਠਹਿਰਿਆ ਸੀ?” ਵੇਖਿਆ, “ਏਲੀਯਾਹ ਦਾ ਆਤਮਾ।” ਅਤੇ ਉਸਨੇ ਬਿਲਕੁੱਲ ਉਹ ਹੀ ਕੀਤਾ ਜੋ ਏਲੀਯਾਹ ਨੇ ਕੀਤਾ ਸੀ, ਸਮਝੋ।

ਇਸ ਲਈ, ਮੈਂ, ਜੇ ਮੈਂ...ਪਰ ਮੈਂ ਇਹ ਨਹੀਂ ਕਹਿ ਸੱਕਦਾ ਹਾਂ ਕਿ ਇਹ ਸੱਚ ਹੈ। ਮੈਨੂੰ—ਮੈਨੂੰ ਨਹੀਂ ਪਤਾ ਹੈ, ਸਮਝੋ। ਮੈਂ ਤੁਹਾਡੇ ਨਾਲ ਇਮਾਨਦਾਰ ਹਾਂ। ਮੈਂ ਨਹੀਂ ਜਾਣਦਾ ਹਾਂ।

183. ਭਾਈ ਬ੍ਰਨਹਾਮ, ਕੀ ਤੁਸੀਂ ਮੇਰੇ ਲਈ ਬਪਤਿਸਮੇ ਦੇ ਬਾਰੇ ਵਿੱਚ, ਇਹ ਜਵਾਬ ਦਿਓਗੇ? ਮੱਤੀ 28:19 ਸਿਖਾਉਂਦਾ ਹੈ, “ਪਿਤਾ, ਅਤੇ ਪੁੱਤਰ, ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ।” ਜਦਕਿ ਪਤਰਸ, ਰਸੂਲਾਂ ਦੇ ਕਰਤੱਬ 2:38 ਵਿੱਚ, “ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮੇ ਦੇ ਬਾਰੇ ਵਿੱਚ ਲਿਖਿਆ ਹੋਇਆ ਹੈ।” ਰਸੂਲਾਂ ਦੇ ਕਰਤੱਬ ਵਿੱਚ ਇਹ ਬਦਲਾਅ ਕਦੋਂ ਆਇਆ ਸੀ? ਹੁਣ, ਮੈਂ ਵਿਸ਼ਵਾਸ ਕਰਦਾ ਹਾਂ “ਯਿਸੂ ਦੇ ਨਾਮ ਵਿੱਚ।”

149 ਅੱਛਾ, ਭਾਈ ਜਾਂ ਭੈਣ, ਜਿਸ ਕਿਸੇ ਨੇ ਵੀ ਇਹ ਲਿਖਿਆ ਹੈ, ਇਹਦੇ—ਇਹਦੇ ਵਿੱਚ ਕੋਈ ਵੀ ਬਦਲਾਅ ਨਹੀਂ ਆਇਆ ਸੀ, ਵੇਖੋ। ਇਹ...ਅਰ ਪਤਰਸ ਨੇ ਬਿਲਕੁੱਲ ਉਹ ਹੀ ਕੀਤਾ ਜੋ ਪ੍ਰਭੂ ਯਿਸੂ ਨੇ ਉਸਨੂੰ ਕਰਨ ਲਈ ਕਿਹਾ ਸੀ। ਹੁਣ, ਜੇ ਕੋਈ ਆਉਂਦਾ ਹੈ ਅਤੇ ਕਹਿੰਦਾ ਹੈ, “ਬਪਤਿਸਮਾ ਦੇਣ ਲਈ ਪਿਤਾ, ਅਤੇ ਪੁੱਤਰ, ਅਤੇ ਪਵਿੱਤਰ ਆਤਮਾ ਦੀਆਂ ਉਪਾਧੀਆਂ ਨੂੰ ਵਰਤੋਂ,” ਤਾਂ ਉਹਨਾਂ ਨੇ ਇਹ ਕੀਤਾ ਜੋ ਪਤਰਸ ਨੇ ਕਰਨ ਲਈ ਨਹੀਂ ਕਿਹਾ ਸੀ, ਪਰ ਜੇ ਪਰਮੇਸ਼ੁਰ ਨੇ ਕਰਨ ਲਈ ਨਹੀਂ ਕਿਹਾ ਸੀ। ਸਮਝੋ? ਹੁਣ, ਯਿਸੂ ਨੇ ਕਿਹਾ ਸੀ ਕਿ...

150 ਅਸੀਂ ਇਹਦੇ ਬਾਰੇ ਵਿੱਚ ਬਸ—ਬਸ ਥੋੜਾ ਜਿਹਾ ਹੀ ਵੇਖਾਂਗੇ, ਜਿੱਥੇ, ਮੈਂ ਤੁਹਾਨੂੰ ਇੱਥੇ ਕੁਝ ਵਿਖਾਉਣਾ ਚਾਹੁੰਦਾ ਹਾਂ। ਧਿਆਨ ਦਿਓ। ਹੁਣ ਧਿਆਨ ਦਿਓ, ਜੇ ਤੁਸੀਂ ਇੱਥੇ, ਇੱਕ ਵਿਅਕਤੀ ਹੋ। ਮੈਂ ਇੱਥੇ ਵਸਤੂ ਦੇ ਤਿੰਨ ਟੁਕੜੇ ਰੱਖਣ ਜਾ ਰਿਹਾ ਹਾਂ। ਹੁਣ ਵੇਖੋ, ਇਹ ਪਿਤਾ ਹੈ, ਇਹ ਪੁੱਤਰ ਹੈ, ਇਹ ਪਵਿੱਤਰ ਆਤਮਾ ਹੈ; ਜਿਵੇਂ ਕਿ ਤਸਲੀਸ ਮੰਨਣ ਵਾਲੇ ਵਿਸ਼ਵਾਸ ਕਰਦੇ ਹਨ ਉਹ ਵਿਸ਼ਵਾਸ ਕਰਦੇ ਹਨ ਕਿ ਇਹ ਤਿੰਨ ਵੱਖ—ਵੱਖ ਹਸਤੀਆਂ ਹਨ। ਉਹ ਇਸੇ ਤਰ੍ਹਾਂ ਹੀ ਵਿਸ਼ਵਾਸ ਕਰਦੇ ਹਨ। ਸਮਝੋ? ਚੰਗਾ, ਫਿਰ, ਹੁਣ ਮੈਨੂੰ...

151 ਅਤੇ ਫਿਰ ਯਿਸੂ ਨੇ ਮੱਤੀ 28:19 ਵਿੱਚ ਕਿਹਾ ਸੀ, “ਤੁਸੀਂ ਸਾਰੇ ਜਗਤ ਵਿੱਚ ਜਾ ਕੇ, ਸਰਬਤ ਸਰਿਸ਼ਟ ਦੇ ਅੱਗੇ ਪਰਚਾਰ ਕਰੋ। ਉਹ...” ਨਹੀਂ, ਮੈਨੂੰ ਮਾਫ ਕਰਨਾ। ਹੁਣ ਮੈਂ ਰਸੂਲਾਂ ਦੇ ਕਰਤੱਬ, ਰਸੂਲਾਂ ਦੇ ਕਰਤੱਵ 2 ਅਧਿਆਇ ਦਾ ਹਵਾਲਾ, ਦੇ ਰਿਹਾ ਹਾਂ। ਨਹੀਂ, ਮੈਂ ਲੂਕਾ 24:49 ਦਾ, ਹਵਾਲਾ ਦੇ ਰਿਹਾ ਹਾਂ। ਉਸਨੇ ਕਿਹਾ ਸੀ...ਮੈਨੂੰ ਇਹ ਪੜ੍ਹਨ ਦਿਓ, ਫਿਰ ਮੈਂ ਇਹਨੂੰ ਸਮਝ ਜਾਵਾਂਗਾ, ਅਤੇ ਫਿਰ...ਕਿਉਂਕਿ ਕਿਸੇ ਹੋਰ ਦਿਨ ਮੈਂ ਤਦ ਇਹਨੂੰ ਕਹਿ ਦਿੱਤਾ ਸੀ ਜਦ

ਮੈਂ ਨਹੀਂ...ਮੈਂ ਇਹਦੇ ਬਾਰੇ ਵਿੱਚ ਪੱਕਾ ਹੋ ਜਾਣਾ ਚਾਹੁੰਦਾ ਹਾਂ ਕਿ ਮੈਂ ਇਹ ਠੀਕ ਹਵਾਲਾ ਲਿਆ ਹੈ। ਤੁਸੀਂ ਜੋ ਉੱਥੇ ਕਹਿ ਰਹੇ ਸੀ ਮੈਂ—ਮੈਂ ਉਹਦਾ ਵਿਸ਼ਾ ਤਾਂ ਜਾਣਦਾ ਹਾਂ, ਪਰ ਮੈਂ ਉਹ ਲੈਣਾ ਚਾਹੁੰਦਾ ਹਾਂ ਜੋ ਯਿਸੂ ਨੇ ਕਿਹਾ ਸੀ। ਆਓ ਅਸੀਂ ਮੱਤੀ 29 ਅਧਿਆਏ ਦੀ, 16 ਆਇਤ ਤੋਂ ਪੜ੍ਹਨਾ ਸ਼ੁਰੂ ਕਰਦੇ ਹਾਂ। “ਫਿਰ ਉਹ ਗਿਆਰਾਂ ਚੇਲੇ ਗਲੀਲ ਵਿੱਚ, ਉਹ...”

ਫਿਰ ਗਿਆਰਾਂ ਚੇਲੇ...ਗਲੀਲ ਵਿੱਚ ਉਸ ਪਹਾੜ ਉੱਤੇ ਗਏ, ਜਿੱਥੇ ਯਿਸੂ ਉਨ੍ਹਾਂ ਨਾਲ ਠਹਿਰਿਆ ਹੋਇਆ ਸੀ।

ਅਤੇ ਉਨ੍ਹਾਂ ਉਸ ਨੂੰ ਵੇਖ ਕੇ, ਮੱਥਾ ਟੇਕਿਆ: ਪਰ ਕਈਆਂ ਨੇ ਭਰਮ ਕੀਤਾ।

ਅਤੇ ਯਿਸੂ ਨੇ ਕੋਲ ਆਣ ਕੇ, ਉਨ੍ਹਾਂ ਨਾਲ ਗੱਲਾਂ ਕੀਤੀਆਂ, ਅਤੇ ਆਖਿਆ, ਆਕਾਸ਼ ਅਤੇ ਧਰਤੀ ਦਾ ਸਾਰਾ ਇਖਤਿਆਰ ਮੈਨੂੰ ਦਿੱਤਾ ਗਿਆ ਹੈ...ਆਕਾਸ਼ ਅਤੇ ਧਰਤੀ ਦਾ ਸਾਰਾ ਇਖਤਿਆਰ ਮੈਨੂੰ ਦਿੱਤਾ ਗਿਆ ਹੈ।

152 ਹੁਣ, ਪਰਮੇਸ਼ੁਰ ਦੀ ਸ਼ਕਤੀ ਕਿੱਥੇ ਹੈ? ਪਰਮੇਸ਼ੁਰ ਕਿੱਥੇ ਹੈ? ਜੇ ਸੁਰਗ ਦਾ ਸਾਰਾ ਇਖਤਿਆਰ, ਅਤੇ ਧਰਤੀ ਦਾ ਸਾਰਾ ਇਖਤਿਆਰ, ਦਿੱਤਾ ਜਾ ਚੁੱਕਾ ਹੈ, ਤਾਂ ਹੁਣ ਪਰਮੇਸ਼ੁਰ ਕਿੱਥੇ ਹੈ? ਉਹ ਉੱਥੇ ਹੈ, ਵੇਖੋ। ਇਹ ਹੀ ਉਹ ਹੈ ਜਿਹੜਾ ਤੁਹਾਡੇ ਨਾਲ ਗੱਲਾਂ ਕਰ ਰਿਹਾ ਹੈ। ਠੀਕ ਹੈ।

ਇਸਲਈ ਤੁਸੀਂ ਜਾ ਕੇ, ਸਾਰੀਆਂ ਕੌਮਾਂ ਨੂੰ ਚੇਲੇ ਬਣਾਓ, ਅਤੇ ਉਹਨਾਂ ਨੂੰ ਪਿਤਾ, ਅਤੇ, ਪੁੱਤਰ, ਅਤੇ ਪਵਿੱਤਰ ਆਤਮਾ, ਦੇ ਨਾਮ ਵਿੱਚ ਬਪਤਿਸਮਾ ਦਿਓ।

153 ਹੁਣ ਤਸਲੀਸ ਨੂੰ ਮੰਨਣ ਵਾਲਿਆਂ ਦਾ ਇਹ ਤਰੀਕਾ ਹੈ, “ਮੈਂ ਤੈਨੂੰ ਪਿਤਾ ਦੇ ਨਾਮ ਵਿੱਚ, ਪੁੱਤਰ ਦੇ ਨਾਮ ਵਿੱਚ, ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿੰਦਾ ਹਾਂ।” ਇਸ ਤਰ੍ਹਾਂ ਤਾਂ ਪਵਿੱਤਰ ਲਿਖਤ ਵਿੱਚ ਵੀ ਨਹੀਂ ਲੱਭਦਾ ਹੈ। ਸਮਝੋ? ਉਸਨੇ ਕਿਹਾ ਸੀ, “ਉਨ੍ਹਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ...” ਉਸਨੇ ਇਹ ਨਹੀਂ ਕਿਹਾ...ਹਰੇਕ ਦੇ ਅੱਗੇ ਇੱਕ ਨਾਮ ਲਗਾਓ। ਇੱਕ ਹੀ ਨਾਮ ਵਿੱਚ! ਇੱਥੇ ਵੇਖੋ। ਇਹ ਨਹੀਂ ਕਿਹਾ ਸੀ, “ਉਹਨਾਂ ਨੂੰ ਨਾਮਾਂ ਵਿੱਚ ਬਪਤਿਸਮਾ ਦਿਓ।” ਨਾਮ, ਇੱਕ ਨਾਮ, “ਪਿਤਾ, ਪੁੱਤਰ, ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ।” ਸਮਝੋ?

154 ਹੁਣ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਹਾਂ। ਕੀ ਪਿਤਾ ਕੋਈ ਨਾਮ ਹੈ? [ਸੰਗਤ ਆਖਦੀ ਹੈ, “ਨਹੀਂ।”—ਸੰਪਾ.] ਕੀ ਪੁੱਤਰ ਕੋਈ ਨਾਮ ਹੈ?

[“ਨਹੀਂ।”] ਇੱਥੇ ਕਿੰਨੇ ਪਿਤਾ ਹਨ? ਤੁਹਾਡੇ ਵਿੱਚੋਂ ਕਿਹਦਾ ਨਾਮ “ਪਿਤਾ” ਹੈ? ਇੱਥੇ ਕਿੰਨੇ ਪੁੱਤਰ ਹਨ? ਤੁਹਾਡੇ ਵਿੱਚੋਂ ਕਿੰਨੇ ਮਨੁੱਖ ਹਨ? ਸਮਝੋ? ਚੰਗਾ, ਤੁਹਾਡੇ ਵਿੱਚੋਂ ਕਿਹਦਾ ਨਾਮ “ਪਿਤਾ,” “ਪੁੱਤਰ,” ਜਾਂ “ਮਨੁੱਖ” ਹੈ? ਸਮਝੋ?

155 ਜਿਵੇਂ ਕਿ ਇੱਕ ਵਾਰ ਇੱਕ ਔਰਤ ਨੇ, ਕਿਹਾ ਸੀ, “ਭਾਈ ਬ੍ਰਨਹਾਮ, ਪਵਿੱਤਰ ਆਤਮਾ ਇੱਕ ਨਾਮ ਹੈ। ਇਹ ਇੱਕ ਵਿਅਕਤੀ ਹੈ।”

156 ਮੈਂ ਕਿਹਾ, “ਹਾਂ ਜੀ, ਸ਼੍ਰੀਮਾਨ। ਮੈਂ ਇੱਕ ਵਿਅਕਤੀ ਹਾਂ, ਪਰ ਮੇਰਾ ਨਾਮ ‘ਵਿਅਕਤੀ’ ਨਹੀਂ ਹੈ। ਮੈਂ ਇੱਕ ਵਿਅਕਤੀ ਹਾਂ, ਸਮਝੋ। ਮੇਰਾ ਨਾਮ ਵਿਲੀਅਮ ਬ੍ਰਨਹਾਮ ਹੈ; ਪਰ ਮੈਂ ਇੱਕ ਵਿਅਕਤੀ ਹਾਂ।”

ਪਵਿੱਤਰ ਆਤਮਾ ਇੱਕ ਵਿਅਕਤੀ ਹੈ। ਉਹ ਇਹ ਹੀ ਹੈ। ਇਹ ਕੋਈ ਨਾਮ ਨਹੀਂ ਹੈ; ਇਹ ਤਾਂ ਪਰਮੇਸ਼ੁਰ ਦੇ ਵਿਅਕਤੀ ਦਾ ਸਿਰਫ ਅਹੁਦਾ ਹੈ। ਸਮਝੋ? ਇਹ ਤਾਂ ਪਰਮੇਸ਼ੁਰ ਦੇ ਵਿਅਕਤੀਤਵ ਦੀ ਉਪਾਧੀ ਹੀ ਹੈ, ਜੋ ਉਹ ਹੈ। ਹੁਣ—ਹੁਣ ਜੇਕਰ...

157 ਉਸਨੇ ਕਿਹਾ, “ਇਸ ਲਈ ਜਾਓ, ਅਤੇ ਸਾਰੀਆਂ ਕੋਮਾਂ ਨੂੰ ਸਿੱਖਿਆ ਦਿਓ, ਅਤੇ ਉਨ੍ਹਾਂ ਨੂੰ ਪਿਤਾ, ਅਤੇ ਪੁੱਤਰ, ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ।” ਇਹ ਨਹੀਂ ਕਿ, “ਪਿਤਾ ਦੇ ਨਾਮ ਵਿੱਚ, ਪੁੱਤਰ ਦੇ ਨਾਮ, ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ।” ਜਾਂ, ਉਸਨੇ ਇਹ ਨਹੀਂ ਕਿਹਾ ਸੀ “ਪਿਤਾ, ਪੁੱਤਰ, ਅਤੇ ਪਵਿੱਤਰ ਆਤਮਾ ਦੇ ਨਾਮਾਂ ਵਿੱਚ ਬਪਤਿਸਮਾ ਦਿਓ।” ਪਰ ਉਸਨੇ ਤਾਂ ਇਹ ਕਿਹਾ ਸੀ ਕਿ, “ਪਿਤਾ, ਅਤੇ ਪੁੱਤਰ, ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ।” ਅਤੇ ਜੇਕਰ “ਪਿਤਾ, ਪੁੱਤਰ, ਅਤੇ ਪਵਿੱਤਰ ਆਤਮਾ” ਕੋਈ ਨਾਮ ਨਹੀਂ ਹੈ, ਤਾਂ ਇਹਦੇ ਬਾਰੇ ਵਿੱਚ ਕੀ ਹੈ?

158 ਜੇ ਤੁਸੀਂ ਕਹਿੰਦੇ ਹੋ, ਇਹ “ਨਾਮ” ਹੈ, ਫਿਰ, ਇਹ ਕਿਹੜਾ ਨਾਮ ਹੈ? ਮੈਂ ਚਾਹੁੰਦਾ ਹਾਂ ਕਿ ਤੁਸੀਂ ਉਸ ਵਿੱਚੋਂ ਇੱਕ ਨਾਮ ਲਓ, ਇਹ ਕਿਹੜਾ ਨਾਮ ਹੈ? ਜੇ ਤੁਸੀਂ ਅਹੁਦੇ ਨੂੰ ਨਾਮ ਕਹਿਣਾ ਚਾਹੁੰਦੇ ਹੋ, ਤਾਂ ਫਿਰ ਤੁਸੀਂ ਕਿਸ ਨਾਮ ਵਿੱਚ, ਕਿਸ ਅਹੁਦੇ ਵਿੱਚ ਬਪਤਿਸਮਾ ਦੇਣਾ ਚਾਹੋਗੇ, “ਪਿਤਾ” ਜਾਂ “ਪੁੱਤਰ” ਦੇ? ਇਹ ਨਾਮ ਤਾਂ ਇੱਕ ਵਚਨ ਹੈ, ਸਮਝੋ।

ਹੁਣ ਆਓ ਅਸੀਂ ਇਹਨੂੰ—ਨੂੰ ਕੱਢੀਏ... ਇਹ ਮੱਤੀ ਦੀ ਆਖਰੀ ਕਿਤਾਬ ਹੈ।

159 ਜਿਵੇਂ ਕਿ ਮੈਂ ਇਸਨੂੰ ਹਮੇਸ਼ਾਂ ਹੀ ਸਮਝਾਇਆ ਹੈ। ਜੇ ਤੁਸੀਂ ਕੋਈ ਪ੍ਰੇਮ ਕਹਾਣੀ ਪੜਦੇ ਹੋ, ਅਤੇ ਜੇ ਇਸ ਤਰ੍ਹਾਂ ਹੋਵੇ “ਯੂਹੰਨਾ ਅਤੇ ਮਰਿਯਮ ਉਸ

ਤੋਂ ਬਾਦ ਹਮੇਸ਼ਾਂ ਲਈ ਖੁਸ਼ੀਆਂ ਭਰਿਆ ਜੀਵਨ ਬਤੀਤ ਕਰਦੇ ਰਹੇ।” ਵੇਖੋ, ਇਸ ਤਰ੍ਹਾਂ ਹੈ ਕਿ ਕਿਉਂਕਿ ਤੁਸੀਂ—ਤੁਸੀਂ ਨਹੀਂ ਜਾਣਦੇ ਹੋ ਕਿ ਇਹ ਯੂਹੰਨਾ ਅਤੇ ਮਰਿਯਮ ਕੌਣ ਹੈ। ਇਸ ਲਈ ਤੁਸੀਂ ਆਪਣੀ ਇਸ ਕਹਾਣੀ ਨੂੰ ਸੁਰੂ ਤੋਂ ਹੀ ਪੜ੍ਹੋ, ਅਤੇ ਇਹ ਪਤਾ ਕਰੋ ਕਿ ਇਹ ਯੂਹੰਨਾ ਅਤੇ ਮਰਿਯਮ ਕੌਣ ਹਨ। ਸਮਝੋ?

160 ਹੁਣ ਇਹ ਹੀ ਅਸੀਂ ਇੱਥੇ ਮੱਤੀ ਦੀ ਕਿਤਾਬ ਵਿੱਚ ਕਰ ਰਹੇ ਹਾਂ। ਤੁਸੀਂ ਤਾਂ ਬਸ ਇਸਦਾ ਆਖਰੀ ਭਾਗ ਪੜ੍ਹ ਰਹੇ ਹੋ। ਤੁਸੀਂ ਫਿਰ ਮੱਤੀ ਪਹਿਲੇ ਅਧਿਆਏ ਵਿੱਚ ਜਾਓ ਅਤੇ ਪੜ੍ਹੋ ਕਿ ਕਹਾਣੀ ਕੀ ਹੈ। ਇਹ ਤਾਂ ਮੱਤੀ ਦਾ ਆਖਰੀ ਅਧਿਆਏ ਦੀ, ਆਖਰੀ ਆਇਤ ਹੈ।

161 ਜਿਵੇਂ ਕਿ ਤੁਸੀਂ ਕੋਈ ਕਿਤਾਬ ਚੁੱਕਦੇ ਹੋ, ਅਤੇ ਕਹਿੰਦੇ ਹੋ, “ਯੂਹੰਨਾ ਅਤੇ ਮਰਿਯਮ ਇਸ ਤੋਂ ਬਾਦ ਹਮੇਸ਼ਾਂ ਖੁਸ਼ੀਆਂ ਭਰਿਆ ਜੀਵਨ ਬਤੀਤ ਕਰਦੇ ਰਹੇ। ਕੀ ਇਹ ਯੂਹੰਨਾ ਜੋਨਸ ਅਤੇ—ਅਤੇ ਫਲਾਂ-ਫਲਾਂ ਮਰਿਯਮ ਸੀ? ਕੀ ਉਹ ਸੀ...? ਨਹੀਂ, ਕੀ ਇਹ ਉਹ ਯੂਹੰਨਾ ਸੀ? ਕੀ ਉਹ ਯੂਹੰਨਾ ਹੇਨਰੀ ਅਤੇ ਫਲਾਂ-ਫਲਾਂ ਮਰਿਯਮ ਸੀ? ਕੀ ਇਹ ਯੂਹੰਨਾ ਕੋਈ ਹੈ ਅਤੇ ਫਲਾਂ-ਫਲਾਂ ਮਰਿਯਮ ਸੀ?” ਨਹੀਂ, ਵੇਖੋ, ਤੁਸੀਂ ਹਾਲੇ ਤੱਕ ਇਹ ਨਹੀਂ ਜਾਣਦੇ ਹੋ। ਤੁਸੀਂ ਇੱਕ ਹੀ ਕੰਮ ਕਰਨਾ ਹੈ, ਇਹ ਪੱਕਾ ਕਰਨ ਲਈ, ਕਿ ਤੁਸੀਂ ਦੁਬਾਰਾ ਪੁਸਤਕ ਨੂੰ ਪੜ੍ਹੋ। ਸਮਝੋ, ਤੁਸੀਂ ਇੱਥੋਂ ਇੱਕ ਟੁਕੜਾ ਨਹੀਂ ਚੁੱਕ ਸੱਕਦੇ ਹੋ। ਤਸਵੀਰ ਨੂੰ ਬਣਾਉਣ ਲਈ, ਤੁਹਾਨੂੰ ਸਾਰੀਆਂ ਚੀਜ਼ਾਂ ਨੂੰ ਇਕੱਠਾ ਕਰਨਾ ਪੈਣਾ ਹੈ।

162 ਹੁਣ ਤੁਸੀਂ ਮੱਤੀ ਪਹਿਲੇ ਅਧਿਆਏ ਵਿੱਚ ਜਾਓ। ਅਤੇ ਇਹ ਵੰਸ਼ਾਵਲੀ ਦੇ ਬਾਰੇ, ਵਿੱਚ ਦੱਸਦਾ ਹੈ। ਫਿਰ ਇਹ 18ਵੀਂ ਆਇਤ ਵਿੱਚ ਆਉਂਦਾ ਹੈ, ਅਤੇ ਕਹਿੰਦਾ ਹੈ, “ਹੁਣ ਯਿਸੂ ਮਸੀਹ ਦਾ ਜਨਮ ਇਸ ਤਰ੍ਹਾਂ ਹੋਇਆ।” ਕੀ ਇਹ ਠੀਕ ਹੈ?

163 ਹੁਣ ਮੈਂ ਤੁਹਾਡੇ ਤੋਂ ਕੁਝ ਪੁੱਛਣਾ ਚਹੁਦਾ ਹਾਂ। ਹੁਣ, ਦੁਬਾਰਾ ਸੁਣੋ। ਤੁਸੀਂ, ਤੁਸੀਂ ਇਹਨੂੰ ਬੋਲੋ। ਇਹ ਕੌਣ ਹੈ? ਪਰਮੇਸ਼ੁਰ...[ਸੰਗਤ ਆਖਦੀ ਹੈ, “ਪਿਤਾ।”—ਸੰਘਾ.] ਪਰਮੇਸ਼ੁਰ...[“ਪੁੱਤਰ।”] ਪਰਮੇਸ਼ੁਰ...[“ਪਵਿੱਤਰ ਆਤਮਾ।”] ਹੁਣ ਇਹ ਕਿਹੜਾ ਪਰਮੇਸ਼ੁਰ ਹੈ? [“ਪਿਤਾ।”] ਇਹ ਕਿਹੜਾ ਪਰਮੇਸ਼ੁਰ ਹੈ? [“ਪਵਿੱਤਰ ਆਤਮਾ।”] ਇਹ ਕਿਹੜਾ ਪਰਮੇਸ਼ੁਰ ਹੈ? [“ਪੁੱਤਰ।”] ਪੁੱਤਰ। ਠੀਕ ਹੈ। ਹੁਣ ਅਸੀਂ ਇਹਨੂੰ ਸਮਝ ਗਏ ਹਾਂ। ਹੁਣ ਤੁਸੀਂ ਕੀ ਕਹਿੰਦੇ ਹੋ ਕਿ ਇਹ ਕੌਣ ਸੀ; ਇਹ ਕਿਹੜਾ ਪਰਮੇਸ਼ੁਰ ਸੀ? [“ਪਵਿੱਤਰ ਆਤਮਾ।”] ਪਵਿੱਤਰ ਆਤਮਾ। ਠੀਕ ਹੈ। ਹੁਣ, ਠੀਕ ਹੈ।

ਹੁਣ ਪ੍ਰਭੂ ਯਿਸੂ ਮਸੀਹ ਦਾ ਜਨਮ ਇਉਂ ਹੋਇਆ: ਜਾਂ...ਉਹ ਦੀ

ਮਾਤਾ ਮਰਿਯਮ ਦੀ ਯੂਸੁਫ ਨਾਲ ਕੁੜਮਾਈ ਹੋਈ ਸੀ, ਤਾ ਉਨ੍ਹਾਂ ਦੇ ਇਕੱਠੇ ਹੋਣ ਤੋਂ ਪਹਿਲਾਂ, ਗਰਭਵਤੀ ਪਾਈ ਗਈ...

164 [ਸਭਾ ਆਖਦੀ ਹੈ, “ਪਵਿੱਤਰ ਆਤਮਾ।” ਸੰਪਾ.] ਹੁਣ, ਮੈਂ ਸੋਚਦਾ ਹਾਂ ਕਿ ਤੁਸੀਂ ਕਿਹਾ ਸੀ ਕਿ ਪਰਮੇਸ਼ੁਰ ਉਸਦਾ ਪਿਤਾ ਸੀ। ਹੁਣ ਇੱਥੇ ਕੁਝ ਗੜਬੜ ਹੈ; ਉਸਦੇ ਦੋ ਪਿਤਾ ਨਹੀਂ ਹੋ ਸੱਕਦੇ ਹਨ। ਤੁਹਾਨੂੰ ਇਹਦਾ ਪਤਾ ਹੈ। ਸਮਝੋ? ਹੁਣ, ਇੱਥੇ ਕੁਝ ਗੜਬੜ ਹੈ। ਹੁਣ, ਇਨ੍ਹਾਂ ਵਿਅਕਤੀਆਂ ਵਿੱਚੋਂ ਕਿਹੜਾ, ਜੇਕਰ ਇਹ ਤਿੰਨ ਵਿਅਕਤੀ ਹਨ, ਤਾਂ ਉਨ੍ਹਾਂ ਵਿੱਚੋਂ ਉਸਦਾ ਪਿਤਾ ਕੌਣ ਹੈ? ਬਾਈਬਲ ਇੱਥੇ ਸਪੱਸ਼ਟ ਰੂਪ ਵਿੱਚ, ਆਖਦੀ ਹੈ ਕਿ, “ਉਹ ਪਵਿੱਤਰ ਆਤਮਾ ਤੋਂ ਗਰਭਵਤੀ ਪਾਈ ਗਈ,” ਪਿਤਾ ਪਰਮੇਸ਼ੁਰ ਦਾ ਤਾਂ ਫਿਰ ਇਸਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਅਤੇ ਯਿਸੂ ਕਹਿੰਦਾ ਸੀ ਕਿ ਉਸਦਾ ਪਿਤਾ ਪਰਮੇਸ਼ੁਰ ਹੈ, ਅਤੇ ਅਸੀਂ ਜਾਣਦੇ ਹਾਂ ਕਿ ਉਸਦਾ ਪਿਤਾ ਪਰਮੇਸ਼ੁਰ ਸੀ। ਫਿਰ, ਤਾਂ ਉਸਦੇ ਦੋ ਪਿਤਾ ਸਨ; ਹੁਣ ਤਾਂ ਇਹ ਗੱਲ ਬਹੁਤ ਹੀ ਪੱਕੀ ਹੋ ਜਾਂਦੀ ਹੈ, ਕਿ ਉਹ ਨਜ਼ਾਇਜ਼ ਉਲਾਦ ਸੀ। ਹੁਣ ਵੇਖੋ ਤੁਸੀਂ ਆਪਣੇ ਆਪ ਨੂੰ ਕਿੱਥੇ ਪਾਉਂਦੇ ਹੋ? ਹੁਣ:

ਤਦ ਉਹਦੇ ਪਤੀ ਯੂਸੁਫ ਨੇ, ਜਿਹੜਾ ਧਰਮੀ ਮਨੁੱਖ ਸੀ ਅਤੇ...
ਉਹ ਇਹ ਨਹੀਂ ਸੀ ਚਾਹੁੰਦਾ ਭਈ ਉਹਨੂੰ ਕਲੰਕਣ ਪ੍ਰਗਟ ਕਰੇ ਇਹ
ਦਲੀਲ ਕੀਤੀ, ਜੋ ਉਹਨੂੰ ਚੁੱਪ ਕੀਤਿਆਂ ਤਿਆਗ ਦੇਵੇ।

ਪ੍ਰੰਤੂ ਜਾਂ ਉਹ ਉਹਨਾਂ ਗੱਲਾਂ ਦੀ ਚਿੰਤਾ ਵਿੱਚ ਪਿਆ ਹੋਇਆ
ਸੀ,...

165 ਯਾਦ ਰੱਖਿਓ, ਕਿ ਉਹ ਇੱਕ ਧਰਮੀ ਪੁਰਖ ਸੀ, ਹੁਣ। ਅਤੇ ਪ੍ਰਭੂ ਦਾ ਹੱਥ ਹੁਣ ਨੇੜੇ ਹੈ; ਅਤੇ ਜਿਹੜੇ ਪਹਿਲਾਂ ਤੋਂ ਹੀ ਠਹਿਰਾਏ ਹੋਏ ਹਨ ਉਹ ਹੀ ਇਸਨੂੰ ਫੜਨਗੇ। ਸਮਝੋ?

ਪਰ ਜਾਂ ਉਹ ਇਹਨਾਂ ਗੱਲਾਂ ਦੀ ਚਿੰਤਾ ਵਿੱਚ ਪਿਆ ਹੋਇਆ ਸੀ
ਤਾਂ, ਵੇਖੋ, ਪ੍ਰਭੂ ਦੇ ਇੱਕ ਦੂਤ ਨੇ ਸੁਫਨੇ ਉਹਨੂੰ ਦਰਸ਼ਨ ਦੇ ਕੇ,...

ਕੀ ਤੁਸੀਂ ਇਹ ਆਪਣੀ ਬਾਈਬਲ ਵਿੱਚ ਵੇਖਦੇ ਆ ਰਹੇ ਹੋ? [ਸੰਗਤ ਆਖਦੀ ਹੈ, “ਆਮੀਨ।”—ਸੰਪਾ.] ਠੀਕ ਹੈ।

...ਦਰਸ਼ਨ ਦੇ ਕੇ ਕਿਹਾ, ਹੇ ਯੂਸੁਫ ਦਾਉਦ ਦੇ ਪੁੱਤਰ, ਤੂੰ ਆਪਣੀ
ਪਤਨੀ...ਮਰਿਯਮ ਨੂੰ ਆਪਣੇ ਘਰ ਲਿਆਉਣ ਤੋਂ ਨਾ ਡਰ: ਕਿਉਂ
ਜੋ ਜਿਹੜਾ ਉਹਦੀ ਕੁੱਖ ਵਿੱਚ ਆਇਆ ਹੈ...ਉਹ ਤੋਂ ਹੈ...

166 “ਪਰਮੇਸ਼ੁਰ ਪਿਤਾ”? ਕੀ ਮੈਂ ਇਹਨੂੰ ਗਲਤ ਪੜ੍ਹਿਆ ਹੈ? [ਸਭਾ ਆਖਦੀ ਹੈ, “ਹਾਂ।”—ਸੰਪਾ.] ਪੱਕਾ ਮੈਂ ਇਹਨੂੰ ਗਲਤ ਪੜ੍ਹਿਆ ਹੈ। “ਉਹ ਜਿਹੜਾ

ਉਹਦੀ ਕੁੱਖ ਵਿੱਚ ਹੈ,” ਉਸਦਾ ਪਿਤਾ ਪਰਮੇਸ਼ੁਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ, ਉਹ ਤਾਂ “ਪਵਿੱਤਰ ਆਤਮਾ” ਤੋਂ ਹੈ। ਅਤੇ ਹੁਣ ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਉਸਦਾ ਪਿਤਾ ਸੀ। ਕੀ ਇਹ ਠੀਕ ਹੈ? [“ਆਮੀਨ।”] ਇਸ ਲਈ ਇਹ ਕੀ ਹੈ? ਅਸਲ ਵਿੱਚ, ਪਵਿੱਤਰ ਆਤਮਾ ਪਰਮੇਸ਼ੁਰ ਦਾ ਹੀ ਆਤਮਾ ਹੈ। ਹੁਣ ਤੁਸੀਂ ਇਹਨੂੰ ਸਮਝ ਗਏ ਹੋ। ਸਮਝੋ?

167 ਪਿਤਾ, ਪਰਮੇਸ਼ੁਰ ਅਤੇ ਪਵਿੱਤਰ ਆਤਮਾ ਇੱਕ ਹੀ ਵਿਅਕਤੀ ਹੈ, ਨਹੀਂ ਤਾਂ ਫਿਰ ਉਹਦੇ ਦੋ ਪਿਤਾ ਹੁੰਦੇ। ਤੁਸੀਂ ਕਿਸ—ਕਿਸ ਤਰ੍ਹਾਂ ਦੇ ਵਿਅਕਤੀ ਦੀ ਭਗਤੀ ਕਰਦੇ ਹੋ? ਹੁਣ ਤੁਹਾਡੇ ਕੋਲ ਕਿਸ ਤਰ੍ਹਾਂ ਦਾ ਪਰਮੇਸ਼ੁਰ ਹੈ? ਵੇਖਿਆ? ਸਮਝੋ? ਪਰਮੇਸ਼ੁਰ ਪਵਿੱਤਰ ਆਤਮਾ, ਅਤੇ ਪਰਮੇਸ਼ੁਰ ਪਿਤਾ, ਆਪਣੇ ਆਪ ਵਿੱਚ ਇੱਕ ਹੀ ਆਤਮਾ ਹੈ।

ਅਤੇ ਉਹ ਪੁੱਤਰ ਜਣੇਗੀ,...(ਇੱਥੇ ਉਹ ਵਿਅਕਤੀ ਹੈ।)...ਅਤੇ ਤੂੰ ਉਹਦਾ ਨਾਮ ਰੱਖਣਾ...

ਕੀ? [ਸੰਗਤ ਆਖਦੀ ਹੈ, “ਯਿਸੂ।”—ਸੰਪਾ.] “ਉਸਦਾ ਨਾਮ!” [“ਯਿਸੂ।”] ਹੁਣ ਯਾਦ ਰੱਖੋ।

...ਉਸਦਾ ਨਾਮ ਯਿਸੂ ਰੱਖੀ: ਕਿਉਂ ਜੋ ਉਹ ਆਪਣੇ ਲੋਕਾਂ ਨੂੰ... ਉਨ੍ਹਾਂ ਦੇ ਪਾਪਾਂ ਤੋਂ ਬਚਾਵੇਗਾ।

ਇਹ ਸਭ ਕੁਝ ਇਸ ਲਈ ਹੋਇਆ, ਭਈ ਜਿਹੜੀ ਗੱਲ ਪ੍ਰਭੂ ਨੇ ਨਬੀ ਦੇ ਜਬਾਨੀ ਆਖੀ ਸੀ, ਜਿਹੜਾ ਵਚਨ ਆਉਂਦਾ ਹੈ, ਉਹ ਪੂਰੀ ਹੋਵੇ,

ਵੇਖੋ, ਇੱਕ ਕੁਆਰੀ ਗਰਭਵਤੀ ਹੋਵੇਗੀ, ਅਤੇ ਪੁੱਤਰ ਜਣੇਗੀ, ਅਤੇ ਉਹਦਾ...ਨਾਮ ਇੰਮਾਨੁਏਲ ਰੱਖਣਗੇ, ਜਿਹਦਾ ਅਰਥ ਹੈ, ਪਰਮੇਸ਼ੁਰ ਸਾਡੇ ਸੰਗ।

168 ਪਰਮੇਸ਼ੁਰ ਦਾ ਨਾਮ ਕੀ ਹੈ? ਪਿਤਾ, ਪੁੱਤਰ, ਅਤੇ ਪਵਿੱਤਰ ਆਤਮਾ, ਦਾ ਨਾਮ ਕੀ ਹੈ? [ਸੰਗਤ ਆਖਦੀ ਹੈ, “ਯਿਸੂ।”—ਸੰਪਾ.] ਬਾਈਬਲ ਆਖਦੀ ਹੈ ਕਿ ਉਸਦਾ ਨਾਮ ਯਿਸੂ ਸੀ।

ਇੱਥੇ ਭਵਨ ਵਿੱਚ ਇੱਕ ਵਾਰ ਇੱਕ ਆਦਮੀ ਨੇ ਇਸ ਤੇ ਵਿਵਾਦ ਕਰਨ ਲਈ ਤਿੰਨ ਵਿਅਕਤੀਆਂ ਨੂੰ ਵਿਖਾਇਆ, ਕਿਹਾ, “ਭਾਈ ਬ੍ਰਨਹਾਮ ਨੇ ਉਨ੍ਹਾਂ ਸਾਰੀਆਂ ਗੱਲਾਂ ਨੂੰ ਘੁੰਮਾ ਫਿਰਾਂ ਦਿੱਤਾ, ਪਰ ਉਹ ਇਸ ਗੱਲ ਨੂੰ ਘੁੰਮਾ ਫਿਰਾ ਨਹੀਂ ਸਕਦੇ ਹਨ।” ਕਿਹਾ, “ਇੱਥੇ ਉਹ ਪੂਰੀ ਤਰ੍ਹਾਂ, ਬਿਲਕੁਲ, ਤਿੰਨ ਵਿਅਕਤੀਆਂ ਨੂੰ ਵਿਖਾਉਂਦਾ ਹੈ।” ਕਿਹਾ, “ਮੱਤੀ 3 ਅਧਿਆਏ! ਇੱਥੇ

ਯੂਹੰਨਾ ਖੜ੍ਹਾ, ਪ੍ਰਚਾਰ ਕਰ ਰਿਹਾ ਹੈ; ਅਤੇ ਇੱਥੇ ਪੁੱਤਰ ਆਉਂਦਾ ਹੈ, ਉਹ ਤੁਰ ਕੇ ਬਪਤਿਸਮਾ ਲੈਣ ਲਈ ਪਹੁੰਚਦਾ ਹੈ। ਉਹ ਪਾਣੀ ਵਿੱਚ ਗਿਆ, ਉਸਨੂੰ ਯੂਹੰਨਾ ਦੁਆਰਾ ਬਪਤਿਸਮਾ ਦਿੱਤਾ ਗਿਆ; ਉਹ ਪਾਣੀ ਵਿੱਚੋਂ ਬਾਹਰ ਚਲਾ ਗਿਆ। ਅਤੇ, 'ਵੇਖੋ,' ਕਿਹਾ, 'ਸੁਰਗ ਉਹਦੇ ਲਈ ਖੁੱਲ੍ਹ ਗਿਆ।' ਕਿਹਾ, 'ਸੁਰਗ ਤੋਂ ਪਵਿੱਤਰ ਆਤਮਾ ਕਬੂਤਰ ਦੀ ਤਰ੍ਹਾਂ, ਥੱਲੇ ਉਤਰਿਆ। ਅਤੇ ਇੱਕ ਸੁਰਗੀ ਬਾਣੀ ਹੋਈ, ਕਿ, "ਇਹ ਮੇਰਾ ਪਿਆਰਾ ਪੁੱਤਰ ਹੈ, ਜਿਸ ਵਿੱਚ..." ਇੱਕ ਹੀ ਸਮੇਂ ਵਿੱਚ, ਤਿੰਨ ਅਲੱਗ-ਅਲੱਗ ਵਿਅਕਤੀ ਪਾਏ ਜਾਂਦੇ ਹਨ।" ਔਹ, ਮੇਰੇ!

169 ਹਾਂ। ਇਹ ਇਹ ਹੀ ਵਿਖਾਉਂਦਾ ਹੈ ਕਿ ਜਿਨ੍ਹਾਂ ਲੋਕਾਂ ਨੇ ਬਪਤਿਸਮਾ ਨਹੀਂ ਲਿਆ ਹੈ, ਅਤੇ ਸੇਵਕ ਹੋਣ—ਹੋਣ ਲਈ—ਲਈ ਨਹੀਂ ਬੁਲਾਏ ਗਏ ਹਨ, ਉਹਨਾਂ ਦਾ ਪੁਲਪਿਟ ਤੇ ਕੋਈ ਕੰਮ ਨਹੀਂ ਹੈ। ਇਹ ਸਹੀ ਗੱਲ ਹੈ।

ਹੁਣ ਮੈਂ—ਮੈਂ—ਮੈਂ ਪਰਮੇਸ਼ੁਰ ਦੀ ਮੱਦਦ ਨਾਲ, ਉਸ ਵਿਅਕਤੀ ਨੂੰ, ਲੈ ਸੱਕਦਾ ਹਾਂ, ਅਤੇ ਉਹਨਾਂ ਨੂੰ ਇੱਕ ਅਜਿਹੀ ਗੱਠ ਵਿੱਚ ਬੰਨ੍ਹ ਸੱਕਦਾ ਹਾਂ ਕਿ ਇਸਦੇ ਨਾਲ ਉਨ੍ਹਾਂ ਦਾ ਸਿਰ ਚਕਰਾ ਜਾਵੇਗਾ। ਵੇਖੋ, ਮੈਂ ਇਹਦੀ ਪ੍ਰਵਾਹ ਨਹੀਂ ਕਰਦਾ ਹਾਂ ਕਿ ਕੀ...

ਨਹੀਂ, ਮੇਰਾ ਇਹ ਮਤਲਬ ਨਹੀਂ ਹੈ ਕਿ "ਮੈਂ।" ਇਹ ਸਹੀ ਨਹੀਂ ਲੱਗਦਾ। ਮੈਨੂੰ ਮਾਫ ਕਰਨਾ। ਪ੍ਰਭੂ, ਮੇਰਾ ਇਹ ਮਤਲਬ ਨਹੀਂ ਸੀ, ਪ੍ਰਭੂ। ਮੇਰਾ ਇਸ ਤਰ੍ਹਾਂ ਕਰਨ ਦਾ ਇਰਾਦਾ ਨਹੀਂ ਸੀ, ਹੁਣ। ਮੈਨੂੰ ਇੰਝ ਮਹਿਸੂਸ ਹੋਇਆ ਕਿ ਉਸਨੇ ਮੈਨੂੰ ਇਸ ਗੱਲ ਤੋਂ ਰੋਕਿਆ ਹੈ, ਮੇਰਾ ਇਹਨੂੰ ਇਸ ਤਰ੍ਹਾਂ ਕਹਿਣ ਦਾ ਮਤਲਬ ਨਹੀਂ ਸੀ। ਮੈਨੂੰ—ਮੈਨੂੰ ਅਫਸੋਸ ਹੈ। ਮੈਂ ਵਿਸ਼ਵਾਸ ਕਰਦਾ ਹਾਂ ਕਿ ਪਵਿੱਤਰ ਆਤਮਾ ਉਸ ਆਦਮੀ ਤੇ ਕੁਝ ਭੇਤ ਪਰਗਟ ਕਰ ਸੱਕਦਾ ਹੈ। ਇਹ ਗੱਲ ਠੀਕ ਲੱਗਦੀ ਹੈ। ਹੂੰ।

170 ਇਹ ਠੀਕ ਉਸੇ ਤਰ੍ਹਾਂ ਹੈ ਜਿਵੇਂ ਸਾਜ਼ ਨੂੰ ਸੁਰ ਵਿੱਚ ਲਿਆਉਣ ਲਈ ਤਾਨ ਕੱਸੀ ਜਾਂਦੀ ਹੈ, ਜਦੋਂ ਤੁਸੀਂ ਕੁਝ ਗਲਤ ਕਰਦੇ ਹੋ। ਤਾਂ ਤੁਸੀਂ ਉਸਨੂੰ ਇੱਕ ਮਸੀਹੀ ਹੋਣ ਕਰਕੇ, ਦੱਸ ਸੱਕਦੇ ਹੋ, ਕਿ ਤੁਸੀਂ ਕਿ ਤੁਸੀਂ ਕੁਝ ਗਲਤ ਕਹਿ ਦਿੱਤਾ ਹੈ। ਉਸਨੂੰ ਉਹ ਚੰਗਾ ਨਹੀਂ ਲੱਗਾ। ਵੇਖੋ, ਉਹ ਬਸ ਮੈਨੂੰ ਉਹਦੇ ਅੰਦਰ ਰੱਖ ਰਿਹਾ ਸੀ। ਸਮਝੋ? ਮੈਂ ਬਿਲਕੁੱਲ ਵੀ, ਤਸਵੀਰ ਵਿੱਚ ਨਹੀਂ ਹਾਂ। ਮੈਂ ਤਾਂ ਬਸ... ਇੱਥੋਂ ਤੱਕ ਕਿ ਮੈਂ ਖੁਦ ਆਪਣੇ ਆਪ ਨੂੰ ਉਸ ਵਿੱਚ ਨਹੀਂ ਚਾਹੁੰਦਾ ਹਾਂ। ਇਹ ਹੋਵੇ ਕਿ, ਸਿਰਫ ਉਹ ਹੀ ਕੰਮ ਕਰੇ। ਉਹ ਹੀ ਤੁਰੀ ਦੀ ਅਵਾਜ਼ ਕਰਦਾ ਹੈ। ਤੁਰੀ ਤਾਂ ਚੁੱਪ ਹੁੰਦੀ ਹੈ; ਉਸਦੇ ਪਿੱਛੇ ਇੱਕ ਅਵਾਜ਼ ਹੁੰਦੀ ਹੈ, ਅਤੇ ਇਹ ਹੀ ਹੈ ਜੋ ਅਵਾਜ਼ ਦਿੰਦੀ ਹੈ।

171 ਹੁਣ, ਇੱਥੇ ਵੇਖੋ। ਉਸ ਆਦਮੀ ਨੇ ਵਚਨ ਦਾ ਗਲਤ ਅਨੁਵਾਦ ਕੀਤਾ ਸੀ। ਸਮਝੋ, ਇਹ...ਯਾਦ ਹੈ, “ਇਹ ਬੁੱਧੀਮਾਨਾਂ ਅਤੇ ਸਮਝਦਾਰਾਂ ਦੀਆਂ ਨਜ਼ਰਾਂ ਤੋਂ ਲੁਕਿਆ ਹੋਇਆ ਹੈ; ਅਤੇ ਨਿਆਣਿਆਂ ਤੇ ਪ੍ਰਗਟ ਕੀਤਾ ਗਿਆ ਹੈ।”

ਹੁਣ, ਇੱਥੇ ਉਹ ਇੱਕ ਵਿਅਕਤੀ ਹੈ, ਯਿਸੂ ਮਸੀਹ, ਧਰਤੀ ਤੇ ਖੜਾ ਹੈ। ਹੁਣ, ਅਕਾਸ਼; ਬੇਸ਼ੱਕ, ਉੱਤੇ ਇੱਕ ਵਾਯੂਮੰਡਲ ਹੈ। ਹੁਣ ਧਿਆਨ ਦਿਓ, “ਅਤੇ ਯੂਹੰਨਾ ਗਵਾਹੀ ਦਿੰਦਾ...”

172 ਹੁਣ ਉਸ ਆਦਮੀ ਦਾ ਇਹ ਕਹਿਣਾ ਹੈ, “ਇੱਥੇ ਪਿਤਾ ਪਰਮੇਸ਼ੁਰ ਹੈ; ਅਤੇ ਇੱਥੇ ਪਵਿੱਤਰ ਆਤਮਾ ਪਰਮੇਸ਼ੁਰ ਹੈ, ਜੋ ਕਿ ਇੱਕ ਕਬੂਤਰ ਵਰਗਾ ਹੈ; ਅਤੇ ਇੱਥੇ ਪੁੱਤਰ ਪਰਮੇਸ਼ੁਰ ਹੈ; ਤਿੰਨ ਵਿਅਕਤੀ ਬਣਾ ਰਿਹਾ ਹੈ।” ਇਹ ਗਲਤ ਹੈ।

173 ਯੂਹੰਨਾ, ਏਥੇ ਪਿੱਛੇ ਖੜਾ ਸੀ, ਉਹ ਜਾਣਦਾ ਸੀ ਕਿ ਇਹ ਉਹ ਲੇਲਾ ਹੈ। ਯੂਹੰਨਾ ਨੇ ਕਿਹਾ, “ਮੇਰੀ ਇਹ ਗਵਾਹੀ ਹੈ, ਕਿ ਮੈਂ ਪਰਮੇਸ਼ੁਰ ਦੇ ਆਤਮਾ ਨੂੰ ਲੇਲੇ ਵਾਂਗ ਵੇਖਿਆ ਹੈ...” ਇੱਥੇ ਪਰਮੇਸ਼ੁਰ ਦਾ ਆਤਮਾ ਹੈ, ਮੇਰਾ ਕਹਿਣ ਦਾ ਭਾਵ ਹੈ, ਕਿ ਜਿਹੜਾ ਕਬੂਤਰ ਵਾਂਗ ਹੈ। ਹੁਣ ਇਹ ਉਸੇ ਤਰ੍ਹਾਂ ਹੀ ਹੈ, ਜਿਵੇਂ ਕਿ ਮੈਂ ਕਿਸੇ ਹੋਰ ਰਾਤ ਕਿਹਾ ਸੀ, ਤੁਸੀਂ ਸਮਝੋ; ਸੱਤ ਸੌ ਦੀ ਬਜਾਏ, ਸ-... ਸਮਝੋ? ਪਰਮੇਸ਼ੁਰ ਦਾ ਆਤਮਾ! ਇੱਥੇ ਇਹ ਲੇਲਾ ਸੀ। ਅਤੇ ਪਰਮੇਸ਼ੁਰ ਦਾ ਆਤਮਾ, ਕਬੂਤਰ ਦੀ ਨਿਆਈਂ ਸੀ, ਅਤੇ ਉਹ ਪਰਮੇਸ਼ੁਰ ਸੀ। “ਪਰਮੇਸ਼ੁਰ ਦਾ ਆਤਮਾ ਅਕਾਸ਼ ਤੋਂ ਹੇਠਾਂ ਉੱਤਰ ਰਿਹਾ ਸੀ। ਅਤੇ ਅਕਾਸ਼ ਤੋਂ ਇੱਕ ਅਵਾਜ਼ ਕਹਿ ਰਹੀ ਸੀ, ‘ਇਹ ਮੇਰਾ ਪਿਆਰਾ ਪੁੱਤਰ ਹੈ, ਜਿਹਦੇ ਵਿੱਚ ਰਹਿ ਕੇ ਮੈਂ ਪ੍ਰਸੰਨ ਹਾਂ।’”

“ਸੁਰਗ ਅਤੇ ਧਰਤੀ ਦਾ ਸਾਰਾ ਇਖਤਿਆਰ ਮੈਨੂੰ ਦਿੱਤਾ ਗਿਆ ਹੈ।” ਸਮਝੋ? ਸਮਝੋ? ਸਮਝੋ? ਇਹ ਉਹ ਹੀ ਸੀ। ਹੁਣ ਉਸਦਾ ਨਾਮ ਕੀ ਸੀ? [ਸੰਗਤ ਆਖਦੀ ਹੈ, “ਯਿਸੂ।”—ਸੰਪਾ.] ਬਿਲਕੁੱਲ। ਸਮਝੋ?

174 ਸੋ, ਜਿੱਥੋਂ ਤੱਕ ਤਸਲੀਸ ਦੀ, ਤਿੰਨ ਵੱਖ-ਵੱਖ ਪਰਮੇਸ਼ੁਰ ਹੋਣ ਦੀ ਸਿੱਖਿਆ ਹੈ, ਉਹ ਤਾਂ ਮੂਰਤੀ ਪੂਜਾ ਹੀ ਹੈ! ਇਹ ਬਾਈਬਲ ਵਿੱਚ ਕਦੇ ਵੀ ਸਿਖਾਇਆ ਨਹੀਂ ਗਿਆ ਹੈ। ਇਹਨੂੰ ਬਬਰ ਸੇਰ ਦੇ ਸੰਦੇਸ਼ ਵਿੱਚ ਕਦੇ ਨਹੀਂ ਸਿਖਾਇਆ ਗਿਆ ਸੀ, ਪਰ ਇਹਨੂੰ ਤਾਂ ਉਸ ਤੋਂ ਅਗਲੇ ਵਿੱਚ ਜੋ ਕਿ ਮਸੀਹ ਵਿਰੋਧੀ ਸੀ, ਦੇ ਸਮੇਂ ਵਿੱਚ ਕਬੂਲ ਕੀਤਾ ਗਿਆ ਸੀ। ਤੁਸੀਂ ਚਾਹੋ ਤਾਂ, ਇਹਨੂੰ ਕਿਸੇ ਵੀ ਵਿਦਵਾਨ ਕੋਲੋਂ ਪੁੱਛ ਸੱਕਦੇ ਹੋ। ਇਹ ਕਦੇ ਨਹੀਂ ਆਈ ਬਲਕਿ ਇਹ ਤਾਂ ਨਿਕੁਲਾਈਆਂ ਦੀ ਸਿੱਖਿਆ ਰਾਹੀਂ ਆਈ ਸੀ। ਇਹ ਹੀ ਕਾਰਨ ਸੀ ਕਿ ਇਹ ਸਿੱਖਿਆ ਮਾਰਟਿਨ ਲੂਥਰ ਦੇ ਨਾਲ ਆਈ; ਇਹੀ ਕਾਰਨ ਹੈ ਕਿ

ਜੇਨ ਵੈਜਲੀ ਦੇ ਨਾਲ ਵੀ ਜਾਰੀ ਰਹੀ; ਅਤੇ ਅੱਗੇ ਚੱਲ ਕੇ ਪੈਂਤੀਕਾਸਟਲਾਂ ਦੇ ਅੰਦਰ ਵੜ ਗਈ ਸੀ।

175 ਜਿਸ ਦਿਨ ਪੈਂਤੀਕੋਸਟਲ ਲੋਕ ਸਾਹਮਣੇ ਆਏ, ਉਹਨਾਂ ਨੇ “ਸਿਰਫ ਜਿਸੂ” ਵਾਲਾ ਝੁੰਡ ਬਣਾ ਲਿਆ। ਹੁਣ, ਇਹ ਫਿਰ ਗਲਤ ਹੈ। ਜਿਸੂ ਆਪਣਾ ਹੀ ਪਿਤਾ ਕਿਵੇਂ ਹੋ ਸੱਕਦਾ ਹੈ? ਸਮਝੋ? ਸੋ ਇਹ ਗੱਲ ਉਸ ਸਿੱਖਿਆ ਨੂੰ ਰੱਦ ਕਰ ਦਿੰਦੀ ਹੈ।

176 ਪਰ ਇੱਕ ਉਕਾਬ ਦੇ ਸਮੇਂ ਦੇ ਆਉਣ ਦੀ ਉਮੀਦ ਕੀਤੀ ਜਾਂਦੀ ਹੈ। ਸਮਝੋ? ਇਹ ਹੀ ਉਹ ਸਮਾਂ ਹੈ ਜਦ ਜਦੋਂ ਇਹਨਾਂ ਸਾਰਿਆਂ ਭੇਤਾਂ ਦਾ ਸੁਧਾਰ ਹੋਣਾ ਹੈ। ਸਮਝੋ?

177 “ਪਿਤਾ, ਪੁੱਤਰ, ਪਵਿੱਤਰ ਆਤਮਾ” ਤਾਂ ਪ੍ਰਭੂ ਜਿਸੂ ਦੇ ਤਿੰਨ ਅਹੁਦੇ ਹਨ। ਵੇਖੋ, ਉਹ ਤਿੰਨੋਂ ਹੀ! ਮੱਤੀ ਕਹਿੰਦਾ ਹੈ, “ਪਿਤਾ, ਪੁੱਤਰ, ਅਤੇ ਪਵਿੱਤਰ ਆਤਮਾ।” ਪਤਰਸ ਕਹਿੰਦਾ ਹੈ, “ਪ੍ਰਭੂ ਜਿਸੂ ਮਸੀਹ।” ਪਿਤਾ ਕੌਣ ਹੈ? “ਪ੍ਰਭੂ ਨੇ ਮੇਰੇ ਪ੍ਰਭੂ ਨੂੰ ਕਿਹਾ, ‘ਤੂੰ ਮੇਰੇ ਸੱਜੇ ਪਾਸੇ ਬੈਠ।’” ਕੀ ਇਹ ਠੀਕ ਹੈ? ਪਿਤਾ; ਪੁੱਤਰ, ਜਿਸੂ; ਪਵਿੱਤਰ ਆਤਮਾ, ਲੋਗੋਸ ਜੋ ਪਰਮੇਸ਼ੁਰ ਵਿੱਚੋਂ ਬਾਹਰ ਨਿਕਲਿਆ ਸੀ। “ਪਿਤਾ, ਪੁੱਤਰ, ਪਵਿੱਤਰ ਆਤਮਾ” ਨਿਸ਼ਚਤ ਤੌਰ ਤੇ ਪਰਮੇਸ਼ੁਰ ਦੇ ਤਿੰਨ ਅਹੁਦੇ ਹਨ ਜੋ ਤਿੰਨ ਵੱਖ-ਵੱਖ ਤਰੀਕਿਆਂ ਵਿੱਚ— ਵਿੱਚ—ਵਿੱਚ ਪ੍ਰਗਟ ਹੋਏ, ਜਾਂ ਉਸ ਦੇ ਆਪਣੇ ਤਿੰਨ ਗੁਣ ਹਨ।

178 ਅਤੇ ਉਸ ਆਦਮੀ ਲਈ ਜਿਹੜਾ ਇਸਨੂੰ ਨਹੀਂ ਸਮਝ ਸਕੇਗਾ, ਸਪੱਸ਼ਟ ਕਰਦੇ ਹੋਏ ਇਹ ਕਿਹਾ ਜਾ ਸੱਕਦਾ ਹੈ, ਕਿ ਇਹ ਇੱਕ ਹੀ ਪਰਮੇਸ਼ੁਰ ਦੇ ਤਿੰਨ ਦਫਤਰ ਹਨ। ਅਸਲ ਵਿੱਚ, ਇਹ ਇੱਕ ਹੀ ਪਰਮੇਸ਼ੁਰ ਦੇ ਤਿੰਨ ਗੁਣ ਹਨ। ਪਰਮੇਸ਼ੁਰ ਤਿੰਨ, ਵੱਖ-ਵੱਖ ਦਫਤਰਾਂ ਵਿੱਚ, ਕੰਮ ਕਰ ਰਿਹਾ ਹੈ; ਉਹ ਪਿਤਾ ਦੇ ਰੂਪ ਵਿੱਚ, ਪੁੱਤਰ ਦੇ ਰੂਪ ਵਿੱਚ ਅਤੇ ਪਵਿੱਤਰ ਆਤਮਾ ਦੇ ਰੂਪ ਵਿੱਚ, ਕੰਮ ਕਰ ਰਿਹਾ ਹੈ। ਪਰਮੇਸ਼ੁਰ ਤਿੰਨ ਵਿੱਚ ਸਿੱਧ ਹੁੰਦਾ ਹੈ। ਕੀ ਤੁਹਾਨੂੰ ਯਾਦ ਹੈ ਕਿ ਮਸੀਹ ਵਿਰੋਧੀ ਦਾ ਅੰਕ, ਚਾਰ ਹੈ? ਸਮਝੋ? ਪਰਮੇਸ਼ੁਰ, “ਪਿਤਾ, ਪੁੱਤਰ, ਅਤੇ ਪਵਿੱਤਰ ਆਤਮਾ,” ਪੂਰੀ ਤਰ੍ਹਾਂ “ਪ੍ਰਭੂ ਜਿਸੂ ਮਸੀਹ” ਹੈ।

179 ਜਦੋਂ ਤੁਸੀਂ ਸਿਰਫ “ਜਿਸੂ” ਦੇ ਨਾਮ ਵਿੱਚ, ਬਪਤਿਸਮਾ ਦਿੰਦੇ ਹੋ, ਤਾਂ ਇਹ ਗਲਤ ਹੈ, ਇਸ ਤਰ੍ਹਾਂ ਕਹਿ ਕੇ ਬਪਤਿਸਮਾ ਦੇਣਾ, “ਮੈਂ ਤੈਨੂੰ ਜਿਸੂ ਦੇ ਨਾਮ ਵਿੱਚ ਬਪਤਿਸਮਾ ਦਿੰਦਾ ਹਾਂ,” ਪੂਰੀ ਤਰ੍ਹਾਂ ਗਲਤ ਹੈ। ਮੈਂ ਬਹੁਤ ਸਾਰੇ ਜਿਸੂਆਂ ਨੂੰ ਜਾਣਦਾ ਹਾਂ। ਕਿਉਂ, ਲਤੀਨੀ ਦੇਸ਼ ਜਿਸੂਆਂ ਨਾਲ ਭਰੇ ਹੋਏ ਹਨ।

180 ਪਰ ਇਹ “ਪ੍ਰਭੂ ਜਿਸੂ ਮਸੀਹ” ਹੈ, ਅਤੇ ਉਹੀ ਦੱਸਦਾ ਹੈ ਕਿ ਉਹ ਕੌਣ ਹੈ।

181 ਜੇ ਤੁਸੀਂ ਮੇਰੇ ਬਾਰੇ ਵਿੱਚ ਵਿਅਕਤੀਗਤ ਤੌਰ ਤੇ ਗੱਲ ਕਰਨੀ ਚਾਹੁੰਦੇ ਹੋ, ਤਾਂ ਬਹੁਤ ਸਾਰੇ ਬ੍ਰਨਹਾਮ ਹਨ, ਪਰ ਮੈਂ—ਮੈਂ ਹੀ ਵਿਲੀਅਮ ਮੈਰਿਅਨ ਬ੍ਰਨਹਾਮ ਹਾਂ। ਇਹ—ਇਹ ਮੈਂ ਹਾਂ। ਪਰ ਇੱਥੇ ਆਲੇ ਦੁਆਲੇ, ਅਤੇ ਏਧਰ ਉੱਪਰ ਹੋਰ ਬਹੁਤ ਸਾਰੇ ਹੋਰ ਵਿਲੀਅਮ ਬ੍ਰਨਹਾਮ ਹਨ,

182 ਪਰ ਇਹ ਸਪਸ਼ਟ ਤੌਰ ਤੇ ਇੱਕ ਵਿਅਕਤੀ ਨੂੰ ਪੁਕਾਰਦਾ ਹੈ, ਪ੍ਰਭੂ ਯਿਸੂ ਮਸੀਹ, ਵੇਖੋ, ਜੋ ਮਸਹ ਕੀਤਾ ਹੋਇਆ ਸੀ। ਉਹ ਸਿਰਫ ਇੱਕ ਹੀ ਹੈ। ਹੁਣ, ਇਹ ਸਹੀ ਗੱਲ ਹੈ।

ਇਸ ਲਈ ਜੇ ਇਸ ਬਾਰੇ ਕੁਝ ਹੋਰ ਹੋਵੇ, ਤਾਂ ਤੁਸੀਂ ਮੈਨੂੰ ਚਿੱਠੀ ਜਾਂ, ਜਦ—ਜਦ ਕਿਸੇ ਸਮੇਂ ਮੈਂ ਦੂਜੇ ਪ੍ਰਸ਼ਨਾਂ ਦੇ ਜਵਾਬ ਦੇ ਰਿਹਾ ਹੋਵਾਂਗਾ। ਮੈਂ ਇਸ ਪ੍ਰਸ਼ਨ ਨੂੰ ਲੈਣ ਦਾ ਯਤਨ ਕਰਨਾ ਚਾਹੁੰਦਾ ਹਾਂ, ਤਾਂ ਕਿ ਮੈਂ ਇਹ ਵੇਖ ਸਕਾਂ ਕਿ ਕੀ ਅਸੀਂ ਇਨ੍ਹਾਂ ਬਿਮਾਰ ਲੋਕਾਂ ਵਿੱਚੋਂ ਕੁਝ ਲੋਕਾਂ ਨੂੰ ਜੋ ਕਿ ਬਿਮਾਰ ਹਨ ਪ੍ਰਾਰਥਨਾ ਲਈ ਲੈ ਸਕਦੇ ਹਨ।

184. ਭਾਈ ਬ੍ਰਨਹਾਮ, ਜੇ ਇਹ ਪ੍ਰਸ਼ਨ ਠੀਕ ਨਹੀਂ—ਨਹੀਂ ਹੈ, ਜੇ ਇਹ ਠੀਕ ਨਹੀਂ ਹੈ...ਤਾਂ ਜਵਾਬ ਨਾ ਦੇਣਾ। (ਇਹ ਇੱਕ ਚੰਗੀ ਗੱਲ ਹੈ। ਮੈਂ ਇਹਦੀ ਪ੍ਰਸ਼ੰਸਾ ਕਰਦਾ ਹਾਂ।) ਕਿਹੜੇ ਬੱਚੇ—ਕਿਹੜੇ ਬੱਚੇ ਉਠਾਏ ਜਾਣਗੇ, ਕੀ ਛੋਟੇ ਬੱਚੇ ਉਠਾਏ ਜਾ ਸਕਦੇ ਹਨ? ਤੁਹਾਡਾ ਧੰਨਵਾਦ।

ਉਹਨਾਂ ਨੇ ਕਦੀ ਕੋਈ ਨਾਮ ਨਹੀਂ ਲਿਖਿਆ। ਜੇ ਤੁਸੀਂ ਆਪਣਾ ਨਾਮ ਨਹੀਂ ਲਿਖਣਾ ਚਾਹੁੰਦੇ ਹੋ, ਤਾਂ ਇਹ ਕੋਈ ਜਰੂਰੀ ਨਹੀਂ ਹੈ।

183 ਪਰ, ਵੇਖੋ। ਜਦੋਂ ਪਰਮੇਸ਼ੁਰ ਇੱਕ ਨਾਮ ਨੂੰ ਜਗਤ ਦੀ ਉਤਪਤੀ ਤੋਂ ਪਹਿਲਾਂ ਲੇਲੇ ਦੇ ਜੀਵਨ ਦੀ ਪੋਥੀ ਲਿਖਦਾ ਹੈ, ਤਾਂ ਧਰਤੀ ਤੇ ਕੁਝ ਵੀ ਨਹੀਂ ਹੈ ਜਿਹੜਾ ਉਸ ਨਾਮ ਨੂੰ ਮਿਟਾ ਸਕਦਾ ਹੋਵੇ, ਕਿਉਂਕਿ ਉਹ ਤਾਂ ਮਸੀਹ ਦੇ ਲਹੂ ਦੀ ਸਿਆਹੀ ਨਾਲ ਲਿਖਿਆ ਗਿਆ ਹੈ। ਇਹ ਭਾਵੇਂ ਇਨਾ ਵੱਡਾ ਹੋਵੇ, ਓਨਾ ਵੱਡਾ ਹੋਵੇ, ਜਾਂ ਏਨਾ ਵੱਡਾ ਹੋਵੇ, ਜਾਂ ਜੇ ਕੋਈ ਵੀ ਹੋਵੇ, ਉਸਦੇ ਨਾਲ ਬਿਲਕੁੱਲ ਇਸੇ ਤਰ੍ਹਾਂ ਹੀ ਹੈ। ਸਮਝੋ? ਉਹ ਸਾਰੇ ਬੱਚੇ, ਉਹ ਸਾਰੀ ਕਲੀਸਿਯਾ, ਅਤੇ ਬਾਕੀ ਸਾਰੇ, ਜਿਹੜੇ...ਪਰਮੇਸ਼ੁਰ, ਦੇ ਅਗੇਤਰੇ ਗਿਆਨ ਰਾਹੀਂ ਉੱਥੇ ਹਨ।

184 ਹੁਣ, ਅਸੀਂ ਨਹੀਂ ਜਾਣਦੇ ਹਾਂ। ਤੁਸੀਂ ਕਹਿੰਦੇ ਹੋ, “ਭਾਈ ਬ੍ਰਨਹਾਮ, ਕੀ ਤੁਸੀਂ ਸਾਬਤ ਕਰ ਸਕਦੇ ਹੋ ਕਿ ਤੁਸੀਂ ਉੱਥੇ ਹੋ?” ਨਹੀਂ, ਸ਼੍ਰੀਮਾਨ। ਮੈਂ ਇਹ ਸਿੱਧ ਨਹੀਂ ਕਰ ਸਕਦਾ ਹਾਂ। ਪਰਮੇਸ਼ੁਰ ਕਿਸੇ ਔਜਾਰ ਦੇ ਤੌਰ ਤੇ ਮੇਰਾ ਇਸਤੇਮਾਲ ਕਰ ਸਕਦਾ ਹੈ, ਅਤੇ ਇਸੇ ਤਰ੍ਹਾਂ ਹੀ ਉਹ ਤੁਹਾਡਾ ਇਸਤੇਮਾਲ ਕਰ ਸਕਦਾ ਹੈ। ਪਰ ਮੈਂ ਪ੍ਰਤੀਤ ਕਰਦਾ ਹਾਂ, ਅਤੇ ਪ੍ਰਤੀਤ ਕਰਨ ਨਾਲ ਹੀ, ਮੇਰੀ ਮੁਕਤੀ ਹੋਈ ਹੈ। ਗਿਆਨ ਨਾਲ ਨਹੀਂ ਬਲਕਿ ਵਿਸ਼ਵਾਸ ਕਰਨ ਨਾਲ;

ਮੇਰੀ ਮੁਕਤੀ ਹੋਈ ਹੈ! ਅਤੇ ਇਸੇ ਤਰ੍ਹਾਂ ਹੀ ਤੁਹਾਡੀ ਮੁਕਤੀ ਹੁੰਦੀ ਹੈ। ਅਤੇ ਇਸੇ ਤਰ੍ਹਾਂ ਹੀ ਤੁਹਾਡੀ ਮੁਕਤੀ ਹੁੰਦੀ ਹੈ।

185 ਪਰ ਯਾਦ ਰੱਖੋ, ਪਰਮੇਸ਼ੁਰ ਅਨੰਤ ਹੈ। ਕੀ ਤੁਸੀਂ ਇਹ ਵਿਸ਼ਵਾਸ ਕਰਦੇ ਹੋ? ਅਨੰਤ! ਅੱਛਾ, ਕਿਉਂਕਿ ਉਹ ਅਨੰਤ ਹੈ, ਇਸ ਲਈ ਇਹ ਉਹਨੂੰ ਬਣਾਉਂਦਾ ਹੈ...ਅਤੇ, ਫਿਰ, ਇਹ ਹੈ ਕਿ ਉਹ ਸਰਬਗਿਆਤਾ ਹੈ। ਕੀ ਤੁਸੀਂ ਇਹ ਵਿਸ਼ਵਾਸ ਕਰਦੇ ਹੋ? *ਸਰਬਗਿਆਤਾ* ਦਾ ਅਰਥ ਹੁੰਦਾ ਹੈ “ਉਹ ਜੋ ਸੱਭ ਕੁਝ ਜਾਣਦਾ ਹੈ।” ਉਹ ਅਨੰਤ ਹੋਣ ਤੋਂ ਬਿਨਾਂ ਸਰਬਗਿਆਤਾ ਨਹੀਂ ਹੋ ਸਕਦਾ—ਹੋ ਸਕਦਾ ਹੈ। ਵੇਖੋ, ਕਦੇ ਵੀ ਕੁਝ ਵੀ ਅਜਿਹਾ ਨਹੀਂ ਸੀ ਜੋ ਉਹ ਨਹੀਂ ਜਾਣਦਾ ਸੀ। ਉਹ ਉਸ ਹਰੇਕ ਪਿੱਛੂ ਦੇ ਬਾਰੇ ਵਿੱਚ ਜਾਣਦਾ ਹੈ ਜੋ ਕਦੇ ਵੀ ਧਰਤੀ ਤੇ ਹੋਵੇਗਾ, ਅਤੇ ਉਹ ਜਾਣਦਾ ਹੈ ਕਿ ਉਹ ਕਿੰਨੀ ਵਾਰ ਆਪਣੀ ਅੱਖ ਝਮੱਕੇਗਾ, ਅਤੇ ਉਹ ਕਿੰਨੀ ਚਰਬੀ ਬਣਾਏਗਾ, ਅਤੇ ਉਹ ਸਾਰੇ ਮਿਲ ਕੇ ਕਿੰਨੀ ਚਰਬੀ ਬਣਾਉਣਗੇ। ਉਹ ਉਸ ਹਰੇਕ ਸਾਹ ਦੇ ਬਾਰੇ ਵਿੱਚ ਜਾਣਦਾ ਹੈ, ਜਿਹੜਾ ਤੁਸੀਂ ਲਵੋਗੇ, ਅਤੇ ਉਹ ਜਾਣਦਾ ਹੈ ਕਿ ਇਹ ਸਾਹ ਤੁਹਾਡੇ ਫੇਫੜਿਆਂ ਵਿੱਚ ਕਿੰਨੀ ਡੂੰਘਾਈ ਤਕ ਜਾਵੇਗਾ। ਉਹ ਅਨੰਤ ਹੈ।

186 ਹੁਣ, ਜੇ ਉਹ ਅਨੰਤ ਹੈ, ਇਹ ਹੀ ਉਸਨੂੰ ਸਰਬਗਿਆਤਾ ਬਣਾਉਂਦਾ ਹੈ। ਕੀ ਇਹ ਠੀਕ ਹੈ? ਅਤੇ ਜੇ ਉਹ ਸਰਬਗਿਆਤਾ ਹੈ, ਤਾਂ ਇਹ ਉਸਨੂੰ ਸਰਵਵਿਆਪੀ ਬਣਾਉਂਦਾ ਹੈ, ਕਿਉਂਕਿ ਉਹ ਪਲ, ਮਿੰਟ, ਘੰਟਿਆਂ, ਅਤੇ ਇੱਕ ਸੈਕਿੰਡ ਦੇ ਪਚਵੰਜਾ-ਹਜ਼ਾਰਵੇਂ ਟੁਕੜੇ ਨੂੰ ਵੀ ਜਾਣਦਾ ਹੈ, ਕਿ ਇਹ ਕਦ ਵਾਪਰਨ ਜਾ ਰਿਹਾ ਹੈ। ਸਮਝੋ? ਕੀ ਹੁਣ ਅੰਦਾਜ਼ਾ ਲਗ ਗਿਆ ਹੈ? ਫਿਰ, ਉਹ ਸੱਭ ਕੁਝ ਜਾਣਦਾ ਹੈ। ਅਤੇ ਇਹ ਹੀ ਕਾਰਨ ਹੈ ਕਿ ਉਸਦੇ ਕੋਲ ਸਾਰੀ ਸ਼ਕਤੀ ਹੈ, ਉਹ ਸੱਭ ਕੁਝ ਜਾਣਦਾ ਹੈ, ਅਤੇ ਸੱਭ ਕੁਝ ਕਰ ਸਕਦਾ ਹੈ।

187 ਹੁਣ ਆਓ ਇਸਨੂੰ ਵੇਖੀਏ। ਹੁਣ, “ਅਤੇ ਉਹ ਸਾਰੇ ਬੱਚੇ ਜਿਹਨਾਂ ਨੂੰ ਪਰਮੇਸ਼ੁਰ ਨੇ...ਹਰੇਕ ਉਹ ਜਿਹਨੂੰ ਪਰਮੇਸ਼ੁਰ ਨੇ...ਕਦ ਉਹ...” ਹੁਣ, ਯਾਦ ਰੱਖੋ, ਕਿ ਜਦ ਯਿਸੂ...ਬਾਈਬਲ ਕਹਿੰਦੀ ਹੈ...

188 ਹੁਣ ਅਸੀਂ ਜਾਣਦੇ ਹਾਂ ਕਿ ਯਿਸੂ ਨੂੰ 30 ਈਸਵੀ ਵਿੱਚ ਮਾਰਿਆ ਗਿਆ ਸੀ। ਕੀ ਇਹ ਠੀਕ ਹੈ? ਮੇਰਾ ਅੰਦਾਜ਼ਾ ਹੈ, ਕਿ ਇਹ 30 ਈਸਵੀ ਸਾਲ ਦਾ ਲੱਗਭੱਗ ਅੱਧ ਸੀ, ਜਦ ਉਹ ਮਾਰਿਆ ਗਿਆ ਸੀ।

189 ਹੁਣ, ਪਰ ਬਾਈਬਲ ਆਖਦੀ ਹੈ ਕਿ ਉਹ ਤਾਂ ਜਗਤ ਦੀ ਉਤਪਤੀ ਹੋਣ ਤੋਂ ਪਹਿਲਾਂ ਹੀ ਕੋਹਿਆ ਗਿਆ ਸੀ। ਅਤੇ ਤੁਹਾਡਾ ਨਾਮ, ਜਦ ਲੇਲੇ ਦੀ ਪੋਥੀ... ਜਦੋਂ ਲੇਲਾ, ਇਸ ਪੋਥੀ ਨੂੰ ਛੁਡਾਉਣ ਲਈ ਕੋਹਿਆ ਗਿਆ...ਹੁਣ ਇੱਥੇ ਇੱਕ ਬਹੁਤ ਵੱਡੀ ਗੱਲ ਹੈ। ਹੋ ਸਕਦਾ ਹੈ ਕਿ ਉਤੇਜਨਾ ਪੈਦਾ ਕਰ ਦੇਵੇ। ਵੇਖੋ।

ਜਦ—ਜਦ—ਜਦ ਲੇਲਾ...ਹੁਣ ਤੁਸੀਂ ਯਾਦ ਰੱਖਣਾ, ਕਿ ਬਾਈਬਲ ਕਹਿੰਦੀ ਹੈ ਕਿ ਲੇਲੇ ਦੇ ਜੀਵਨ ਦੀ ਪੋਥੀ ਜਗਤ ਦੀ ਨੀਂਹ ਧਰਨ ਤੋਂ ਪਹਿਲਾਂ ਹੀ ਲਿਖ ਦਿੱਤੀ ਗਈ ਸੀ। ਅਤੇ ਤੁਹਾਡਾ ਨਾਮ, ਉਸ ਪੋਥੀ ਵਿੱਚ ਉਸ ਵੇਲੇ ਲਿਖਿਆ ਗਿਆ ਜਦੋਂ ਲੇਲਾ ਜਗਤ ਦੀ ਨੀਂਹ ਧਰਨ ਤੋਂ ਪਹਿਲਾਂ ਕੋਹਿਆ ਗਿਆ ਸੀ, ਤਾਂ ਜੋ ਉਹਨਾਂ ਸਭਨਾਂ ਨਾਮਾਂ ਨੂੰ ਛੁਡਾਵੇ ਜੋ ਉਸ ਪੋਥੀ ਵਿੱਚ ਲਿਖੇ ਗਏ ਸਨ। ਸਮਝੋ? ਕੀ ਤੁਸੀਂ ਹੁਣ ਇਸਨੂੰ ਸਮਝ ਗਏ ਹੋ?

190 ਵੇਖੋ, ਕੋਈ ਵੀ ਅਜਿਹੀ ਚੀਜ਼ ਨਹੀਂ ਹੈ ਜਿਹੜੀ ਬਿਵਸਥਾ ਵਿੱਚ ਨਾ ਹੋਵੇ। ਇਹ ਤਾਂ ਪਰਮੇਸ਼ੁਰ ਦੇ ਇੱਕ ਵੱਡੀ ਘੜੀ ਵਾਂਗ ਕੰਮ ਕਰ ਰਿਹਾ ਹੈ, ਵੇਖੋ, ਜਿਵੇਂ ਇੱਕ ਘੜੀ ਕੰਮ ਕਰਦੀ ਹੈ। ਤੁਹਾਡਾ ਨਾਮ ਤਾਂ ਉਸ ਵਿੱਚ ਜਗਤ ਦੀ ਨੀਂਹ ਧਰਨ ਤੋਂ ਪਹਿਲਾਂ ਹੀ ਲਿਖ ਦਿੱਤਾ ਗਿਆ ਸੀ, ਜਦੋਂ ਲੇਲਾ ਉਸਨੂੰ ਜੋ ਉਸ ਪੋਥੀ ਵਿੱਚ ਸੀ ਛੁਡਾਉਣ ਲਈ ਕੋਹਿਆ ਗਿਆ। ਅਤੇ ਹੁਣ ਉਹ ਅੱਗੇ ਆਉਂਦਾ ਹੈ ਅਤੇ ਉਸ ਪੋਥੀ ਨੂੰ ਲੈ ਲੈਂਦਾ ਹੈ, ਤਾਂ ਕਿ ਆਪਣੇ ਛੁਡਾਇਆਂ ਦਾ ਦਾਵਾ ਕਰੇ।

ਮੈਂ ਇਸੇ ਹੀ ਗੱਲ ਤੇ ਸ਼ੁਰੂ ਨਹੀਂ ਹੋ ਜਾਣਾ ਚਾਹੁੰਦਾ ਹਾਂ; ਕਿਉਂਕਿ ਫਿਰ ਤਾਂ ਅਸੀਂ ਅੱਜ ਹੋਰ ਦੂਜੇ ਪ੍ਰਸ਼ਨਾਂ ਦਾ ਕਦੇ ਵੀ ਉੱਤਰ ਨਹੀਂ ਦੇ ਸਕਾਂਗੇ। ਠੀਕ ਹੈ। ਅਗਲਾ ਪ੍ਰਸ਼ਨ ਹੈ:

185. ਕੀ ਨਰਕ, ਅਤੇ ਉਹ ਝੀਲ ਜੋ ਅੱਗ ਅਤੇ ਗੰਧਕ ਨਾਲ ਬਲਦੀ ਹੈ, ਇੱਕ ਹੀ ਹਨ?

191 ਨਹੀਂ। ਮੈਂ ਸੋਚਦਾ ਹਾਂ ਕਿ ਬਾਈਬਲ ਵਿੱਚ, ਨਰਕ ਦਾ ਅਨੁਵਾਦ...ਹੁਣ, ਇੱਥੇ ਬਾਈਬਲ ਦੇ ਕਈ ਵਿਦਵਾਨ ਬੈਠੇ ਹੋਏ ਹਨ, ਅਤੇ ਮੈਂ ਉਨ੍ਹਾਂ ਨੂੰ ਆਦਰ ਦੇਣਾ ਚਾਹੁੰਦਾ ਹਾਂ। ਸਾਡੇ ਭਾਈ ਆਇਵਰਸਨ ਇੱਥੇ ਬੈਠੇ ਹੋਏ ਹਨ, ਅਤੇ ਭਾਈ ਵੇਲ, ਅਤੇ ਇਹਨਾਂ ਵਿੱਚੋਂ ਬਹੁਤ ਸਾਰੇ ਭਾਈ ਜੋ ਅਸਲ ਵਿੱਚ ਬਾਈਬਲ ਦੇ ਵਿਦਵਾਨ ਹਨ। *ਹੇਡਸ*, ਦਾ ਅਰਥ, “ਕਬਰ” ਹੁੰਦਾ ਹੈ। ਕੀ ਇਹ ਠੀਕ ਹੈ? ਇਹ ਕਬਰ ਲਈ ਯੂਨਾਨੀ ਸ਼ਬਦ ਹੈ। ਪਰ ਅੱਗ ਦੀ ਝੀਲ ਕੁਝ ਹੋਰ ਹੈ। ਕਿਉਂਕਿ, ਪ੍ਰਕਾਸ਼ ਦੀ ਪੋਥੀ ਵਿੱਚ, “ਦੇਵੇਂ, ਕਬਰ ਅਤੇ ਸੱਭ ਕੁਝ, ਅੱਗ ਦੀ ਝੀਲ ਵਿੱਚ ਸੁੱਟ ਦਿੱਤਾ ਗਿਆ ਸੀ।” ਸਮਝੋ? ਠੀਕ ਹੈ। ਹੁਣ ਆਓ ਵੇਖਦੇ ਹਾਂ।

186. ਕੀ ਇਸ ਤਰ੍ਹਾਂ ਨਹੀਂ ਹੈ, ਕੀ ਨਰਕ ਅਤੇ ਅੱਗ ਦੀ ਝੀਲ, ਅਨੰਤ ਹਨ?

192 ਨਹੀਂ, ਸ਼੍ਰੀਮਾਨ। ਨਹੀਂ, ਸ਼੍ਰੀਮਾਨ। ਹਰ ਇੱਕ ਉਹ ਚੀਜ਼ ਜਿਸਦੀ ਰਚਨਾ ਕੀਤੀ ਗਈ ਹੈ ਅਨੰਤ ਨਹੀਂ ਹੈ। ਨਹੀਂ। ਹਰ ਇੱਕ ਉਹ ਚੀਜ਼ ਜਿਸਦੀ ਰਚਨਾ ਕੀਤੀ ਗਈ ਹੈ...ਇਹ ਹੀ ਕਾਰਨ ਹੈ ਕਿ ਨਰਕ ਅਨੰਤ ਨਹੀਂ ਹੋ ਸਕਦਾ। ਜੇ ਕਦੇ ਵੀ ਕੋਈ ਆਦਮੀ ਤੁਹਾਨੂੰ ਇਹ ਦੱਸਦਾ ਹੈ ਕਿ ਤੁਸੀਂ ਅਨੰਤ ਨਰਕ ਵਿੱਚ

ਸੜੋਗੇ, ਤਾਂ ਮੈਂ ਇਹਦੇ ਲਈ ਵਚਨ ਦੀ ਲਿਖਤ ਚਾਹੁੰਦਾ ਹਾਂ। ਸਮਝੋ? ਅਨੰਤ ਨਰਕ ਵਰਗੀ ਕੋਈ ਵੀ ਚੀਜ਼ ਨਹੀਂ ਹੈ।

193 ਨਰਕ ਦੀ ਰਚਨਾ ਤਾਂ ਸ਼ੈਤਾਨ ਅਤੇ ਉਸਦੇ ਦੂਤਾਂ ਲਈ ਹੋਈ ਸੀ, ਮਸੀਹ ਵਿਰੋਧੀ ਅਤੇ ਉਸਦੇ ਲੋਕਾਂ ਲਈ; ਜੋ ਕਿ ਸ਼ੈਤਾਨ ਸੀ, ਦੇਹਧਾਰੀ ਸ਼ੈਤਾਨ। ਇਹ ਤਾਂ ਉਸਦਾ ਵਿਨਾਸ਼ ਕਰਨ ਲਈ, ਰਚਿਆ ਗਿਆ ਹੈ। ਅਤੇ ਕੁਝ ਵੀ ਉਹ ਜਿਹੜਾ...ਕੁਝ ਵੀ...

194 ਸਿਰਫ ਇੱਕ ਹੀ ਚੀਜ਼ ਹੈ, ਬਿਲਕੁਲ, ਸਾਰੀਆਂ ਚੀਜ਼ਾਂ ਵਿੱਚੋਂ ਇੱਕ ਹੀ, ਸਾਰੀ ਦੁਨੀਆਂ ਅਤੇ ਹਰ ਇੱਕ ਚੀਜ਼ ਵਿੱਚੋਂ, ਸਿਰਫ ਇੱਕ ਹੀ ਚੀਜ਼ ਅਨੰਤ ਹੈ, ਅਤੇ ਉਹ ਹੈ ਪਰਮੇਸ਼ੁਰ। ਇਸ ਤੋਂ ਪਹਿਲਾਂ ਕਿ ਕੋਈ ਅਣੂ, ਜਾਂ ਇਲੈਕਟਰੋਨ ਹੁੰਦਾ, ਅਥਵਾ ਇਸ ਤੋਂ ਪਹਿਲਾਂ ਕਿ ਬ੍ਰਹਮੰਡ ਪ੍ਰਕਾਸ਼ ਹੁੰਦਾ, ਇਲੈਕਟਰੋਨ ਜਾਂ ਜੋ ਕੁਝ ਵੀ ਹੁੰਦਾ, ਉਹ ਪਰਮੇਸ਼ੁਰ ਸੀ। ਉਹ ਸ੍ਰਿਸ਼ਟੀਕਰਤਾ ਸੀ।

195 ਅਤੇ ਸਿਰਫ ਇੱਕ ਹੀ ਤਰੀਕਾ ਹੈ ਜਿਸ ਨਾਲ ਤੁਸੀਂ ਅਨੰਤ ਬਣ ਸਕਦੇ ਹੋ, ਉਹ ਹੈ ਅਨੰਤ ਜੀਵਨ ਨੂੰ ਸਵੀਕਾਰ ਕਰਨਾ। ਮੈਂ ਸੋਚਦਾ ਹਾਂ, ਕਿ ਇਹ ਗਰੀਕ ਸ਼ਬਦ, ਜੋਇ ਹੈ। ਕੀ ਇਹ ਠੀਕ ਨਹੀਂ ਹੈ? ਜੋਇ। ਜੋਇ। ਅਤੇ ਫਿਰ, ਪਰਮੇਸ਼ੁਰ ਉਸ—ਉਸ ਜੀਵਨ ਦਾ ਹਿੱਸਾ, ਤੁਹਾਨੂੰ ਦਿੰਦਾ ਹੈ। ਜਿਵੇਂ ਪਿਤਾ, ਜਿਵੇਂ ਤੁਹਾਡਾ ਪਿਤਾ, ਆਪਣਾ ਜੀਵਨ ਤੁਹਾਨੂੰ ਦਿੰਦਾ ਹੈ, ਤੁਹਾਡੀ ਮਾਂ ਦੇ ਨਾਲ ਵਿਆਹ ਦੀ ਸਹੁੰ ਦੇ ਜਰੀਏ; ਅਤੇ ਉਹ, ਉਸਦੇ ਰਾਹੀਂ—ਆਪਣਾ ਹਿੱਸਾ ਦੇਣ ਦੇ ਸੁੱਖ ਦੇ ਰਾਹੀਂ (ਹੁਣ ਤੁਸੀਂ ਮੇਰੀ ਗੱਲ ਨੂੰ ਫੜੋ), ਉਹ ਆਪਣੇ ਜੀਵਨ ਦਾ ਹਿੱਸਾ ਪੁੱਤਰ ਲਈ ਦਿੰਦਾ ਹੈ। ਅਤੇ ਪਰਮੇਸ਼ੁਰ ਵੀ ਇਸੇ ਤਰ੍ਹਾਂ ਹੀ ਕਰਦਾ ਹੈ, ਆਪਣਾ ਜੀਵਨ ਇੱਕ ਪੁੱਤਰ ਨੂੰ ਦੇਣ ਵਿੱਚ ਆਨੰਦ ਪ੍ਰਾਪਤ ਕਰਦਾ ਹੈ। ਸਮਝੋ? ਅਤੇ ਫਿਰ ਤੁਸੀਂ ਉਸਦਾ ਭਾਗ ਬਣ ਜਾਂਦੇ ਹੋ, ਜੋ ਕਿ ਜੋਇ ਹੈ, ਜੋ ਕਿ ਪਰਮੇਸ਼ੁਰ ਦਾ ਆਪਣਾ ਜੀਵਨ ਹੈ। “ਮੈਂ ਉਨ੍ਹਾਂ ਨੂੰ...ਅਨੰਤ ਜੀਵਨ ਦਿਆਂਗਾ।”

196 “ਉਨ੍ਹਾਂ ਨੂੰ ਮੈਂ ਅੰਤ ਦੇ ਦਿਨ, ਜੀਉਂਦਾ ਉਠਾਵਾਂਗਾ।” ਸਿਰਫ ਉਹ ਹੀ ਇੱਕ ਅਜਿਹੀ ਚੀਜ਼ ਹੈ ਜਿਹੜੀ—ਜਿਹੜੀ...ਤੁਹਾਡੇ ਕੋਲ ਅਨੰਤ ਜੀਵਨ ਹੈ। ਅਤੇ ਉਹੀ ਅਨੰਤ ਜੀਵਨ ਆਪਣੀ ਦੇਹ ਨੂੰ ਜਾਣਦਾ ਹੈ, ਅਤੇ ਉਸਨੇ ਬਾਹਰ ਆਉਣਾ ਹੀ ਹੈ। ਤਾਂ ਜੋ ਇਹ...ਉਸਦੇ ਲਈ ਇਹ ਅਨਹੋਣਾ ਹੈ ਕਿ ਉਹ ਉੱਥੇ ਹੀ ਪਿਆ ਰਹੇ। ਜਿਵੇਂ ਮਸੀਹ ਦਾ ਆਤਮਾ ਦੇਹ ਦੇ ਉੱਤੇ ਮੰਡਰਾਉਂਦਾ ਸੀ, ਜਿਵੇਂ ਪਰਮੇਸ਼ੁਰ ਦਾ ਆਤਮਾ ਮਸੀਹ ਦੇ ਉੱਪਰ ਮੰਡਰਾਉਂਦਾ ਸੀ, ਉਸ ਮਹਾਨ ਦਿਨ ਵਿੱਚ, ਬਿਲਕੁੱਲ ਉਸੇ ਤਰ੍ਹਾਂ ਹੀ ਸੰਤ ਆਪਣੀ ਦੇਹ ਵਿੱਚ; ਉਹ ਜਾਣਦੇ ਹਨ ਕਿ ਉਹ ਉਸ ਮਹਾਨ ਦਿਨ ਜੀ ਉਠਣਗੇ।

197 ਹੁਣ ਯਾਦ ਰੱਖੋ। ਜਦੋਂ, ਯਿਸੂ ਮਰਿਆ, ਤਾਂ ਉਹ ਨਰਕ ਵਿੱਚ ਗਿਆ।

ਕਿਉਂਕਿ, ਉਸ ਨੂੰ ਉੱਥੇ ਜਾਣਾ ਹੀ ਪੈਣਾ ਸੀ; ਉਹ ਪਾਪ- ਡੱਕਣ ਵਾਲਾ ਸੀ। “ਅਤੇ ਉਸਨੇ ਉਨ੍ਹਾਂ ਰੂਹਾਂ ਨੂੰ ਪ੍ਰਚਾਰ ਕੀਤਾ ਜਿਹੜੀਆਂ ਨਰਕ ਵਿੱਚ ਸਨ, ਅਤੇ ਜਿਨ੍ਹਾਂ ਨੇ ਨੂਹ ਦੇ ਦਿਨੀਂ, ਜਦ ਪਰਮੇਸ਼ੁਰ ਧੀਰਜ ਕਰ ਰਿਹਾ ਸੀ ਤੋਬਾ ਨਹੀਂ ਕੀਤੀ ਸੀ।” ਕੀ ਇਹ ਸੱਚ ਹੈ? ਉਹ ਨਰਕ ਵਿੱਚ ਗਿਆ ਅਤੇ ਉਨ੍ਹਾਂ ਰੂਹਾਂ ਨੂੰ ਪ੍ਰਚਾਰ ਕੀਤਾ, ਜਿਹੜੀਆਂ ਪਰਮੇਸ਼ੁਰ ਤੋਂ ਜੁਦਾ ਸਨ। ਮੌਤ ਦਾ ਅਰਥ ਹੈ “ਜੁਦਾਈ।” ਅਤੇ ਉਹ ਪਰਮੇਸ਼ੁਰ ਤੋਂ ਜੁਦਾ ਹੋ ਚੁੱਕੇ ਸਨ, ਅਤੇ ਫਿਰ ਕਦੇ ਵੀ ਵਾਪਸ ਨਹੀਂ ਆ ਸੱਕਦੇ ਸਨ। ਅਤੇ ਪ੍ਰਭੂ ਯਿਸੂ ਉੱਥੇ ਗਵਾਹੀ ਦੇਣ ਗਿਆ ਕਿ ਉਹ ਹੀ ਉਹ ਸੀ ਜਿਹਦੇ ਬਾਰੇ ਵਿੱਚ ਕਿਹਾ ਗਿਆ ਹੈ, ਉਹ—ਉਹ ਤੀਵੀਂ ਦੀ ਸੰਤਾਨ ਸੀ।

198 ਸੱਪ ਦਾ ਵੰਸ਼, ਵੇਖੋ ਸੱਪ ਦੇ ਵੰਸ਼ ਨੇ ਕੀ ਕੀਤਾ ਸੀ? ਮਸੀਹ ਵਿਰੋਧੀ; ਮੋਤ, ਜੁਦਾਈ, ਲਾਲ ਘੋੜੇ ਤੇ ਆਉਂਦਾ ਹੈ। ਅਖੀਰ ਵਿੱਚ ਤੀਵੀਂ ਦੀ ਸੰਤਾਨ, ਜੀਵਨ, ਯਿਸੂ ਮਸੀਹ, ਚਿੱਟੇ ਘੋੜੇ ਤੇ ਆਉਂਦਾ ਹੈ। ਸਮਝੋ? ਇਹ ਕੀ ਹੈ? ਇੱਕ ਜੋ ਹੈ, ਦੂਸਰੇ ਦੇ ਵਿਰੁੱਧ ਹੈ; ਸੱਪ ਦਾ ਵੰਸ਼ ਇਸਤਰੀ ਦੇ ਵੰਸ਼ ਦੇ ਵਿਰੁੱਧ ਹੈ। ਕੀ ਹੁਣ ਤੁਸੀਂ ਇਸਨੂੰ ਸਮਝ ਗਏ ਹੋ? ਔਹ, ਅਸੀਂ ਥੋੜੀ ਦੇਰ ਹੋਰ ਇਸ ਤੇ ਰੁਕੇ ਸਕਦੇ ਸੀ! ਕੀ ਇਸ ਤਰ੍ਹਾਂ ਕਰਨਾ ਚੰਗਾ ਨਾ ਹੁੰਦਾ? ਹੁਣ ਆਓ ਅਸੀਂ ਇਸ ਪ੍ਰਸ਼ਨ ਤੇ ਰੁਕਦੇ ਹਾਂ।

187. ਭਾਈ ਬ੍ਰਨਹਾਮ, ਕੀ ਪਹਿਲੇ ਘੋੜੇ ਦਾ ਸਵਾਰ, ਦੂਸਰੇ ਥੱਸਲੁਨੀਕੀਆਂ ਵਿੱਚ, ਪਹਿਲੀ ਮੋਹਰ ਇਸ ਗੱਲ ਨੂੰ ਪੂਰਾ ਕਰਦੀ ਹੈ, “ਉਹ ਪਾਪ ਦਾ ਪੁਰਖ ਪ੍ਰਗਟ ਹੋਵੇ”?

199 ਹਾਂ। ਇਹ ਠੀਕ ਹੈ। ਉਹ ਇਹਨੂੰ ਪੂਰਾ ਕਰਦੀ ਹੈ। ਇਹ ਇੱਕ ਆਸਾਨ ਸਵਾਲ ਹੈ। ਉਹ ਇਹਨੂੰ ਪੂਰਾ ਕਰਦੀ ਹੈ। ਉਹ ਹੀ ਪਾਪ ਦਾ ਪੁਰਖ ਹੈ। ਉਹ ਇੱਕ ਹੀ ਮਨੁੱਖ ਵੱਖ-ਵੱਖ ਅਵਸਥਾਵਾਂ ਵਿੱਚ, ਤਦ ਤੱਕ ਸਵਾਰ ਰਹਿੰਦਾ ਹੈ ਜਦ ਤੱਕ ਕਿ ਉਹ ਪੀਲੇ ਘੋੜੇ ਤੇ ਜੋ ਕਿ ਮੋਤ ਕਹਾਉਂਦਾ ਹੈ ਉੱਤੇ ਸਵਾਰ ਨਹੀਂ ਹੋ ਜਾਂਦਾ ਹੈ। ਮਸੀਹ ਧਾਰਮਿਕਤਾ, ਪਵਿੱਤਰੀਕਰਨ ਰਾਹੀਂ, ਚਿੱਟੇ ਘੋੜੇ ਤੇ ਆਉਂਦਾ ਹੈ, ਅਤੇ ਇਹ ਜੀਵਨ ਹੈ, ਤੁਸੀਂ ਸਮਝੋ।

188. ਹੁਣ ਉਨ੍ਹਾਂ ਨਵਾਂ ਜਨਮ ਪਾਇਆਂ ਹੋਇਆਂ ਵਿਸ਼ਵਾਸੀਆਂ ਦਾ ਕੀ ਹੁੰਦਾ ਹੈ ਜਿਹੜੇ ਮਸੀਹ ਦੀ ਲਾੜੀ ਵਿੱਚ ਤਾਂ ਨਹੀਂ ਹਨ ਪਰ ਵੱਖ-ਵੱਖ ਮਿਸ਼ਨਾਂ ਵਿੱਚ ਹਨ? ਉਨ੍ਹਾਂ ਦਾ ਕੀ ਹੋਵੇਗਾ?

200 ਠੀਕ ਹੈ, ਮੇਰੇ ਖਿਆਲ ਵਿੱਚ ਅਸੀਂ ਕੁਝ ਸਮਾਂ ਪਹਿਲਾਂ ਇਹ ਸਮਝਾਇਆ ਸੀ। ਸਮਝੋ? ਉਹ ਕਸ਼ਟਕਾਲ ਵਿੱਚ ਚਲੇ ਜਾਂਦੇ ਹਨ। ਉਹ ਕਸ਼ਟਕਾਲ ਵਿੱਚ ਸ਼ਹੀਦ ਹੋ ਜਾਂਦੇ ਹਨ। ਹਜ਼ਾਰ ਸਾਲ ਦੇ ਰਾਜ ਦੇ ਬਾਅਦ, ਅੰਤ ਵਿੱਚ, ਆਪਣੇ

ਨਿਆਂ ਲਈ ਆਉਂਦੇ ਹਨ। ਸਮਝੋ? ਕਿਉਂਕਿ, ਬਾਈਬਲ ਨੇ ਕਿਹਾ ਬਾਕੀ ਜਿਉਂਦੇ... “ਬਾਕੀ ਦੇ ਮੁਰਦੇ ਹਜ਼ਾਰ ਸਾਲ ਦੇ ਪੂਰੇ ਹੋਣ ਤਕ ਜਿਉਂਦੇ ਨਾ ਹੋਏ।” ਤਦ ਉੱਥੇ ਜੀ ਉਠਣਾ ਸੀ, ਅਤੇ ਤਦ ਦੋਵੇਂ, ਧਰਮੀ ਅਤੇ ਕੁਧਰਮੀ ਆਉਂਦੇ ਹਨ, ਅਤੇ ਉਹਨਾਂ ਦਾ ਮਸੀਹ ਅਤੇ ਦੁਲਹਨ ਦੁਆਰਾ ਨਿਆਂ ਕੀਤਾ ਗਿਆ। ਉਹ ਧਰਤੀ ਉੱਤੇ ਆਪਣੇ ਦੱਸ ਹਜ਼ਾਰ ਗੁਣਾਂ ਦੱਸ ਹਜ਼ਾਰ ਸੰਤਾਂ ਨਾਲ ਆਇਆ। ਕੀ ਇਹ ਸਹੀ ਹੈ? ਉਹਦੀ ਲਾੜੀ।

201 ਨਿਆਂ ਹੁੰਦਾ ਸੀ। ਪੋਥੀਆਂ ਖੋਲ੍ਹੀਆਂ ਗਈਆਂ। ਪੋਥੀਆਂ ਖੋਲ੍ਹੀਆਂ ਗਈਆਂ। ਇੱਕ ਹੋਰ ਪੋਥੀ ਜਿਹੜੀ ਜੀਵਨ ਦੀ ਪੋਥੀ ਹੈ ਖੋਲ੍ਹੀ ਗਈ। ਉਹ ਉੱਥੇ, ਬੱਕਰੀਆਂ ਵਿੱਚੋਂ ਭੇਡਾਂ ਨੂੰ, ਅਲੱਗ ਕਰਦਾ ਹੈ। ਕੀ ਇਹ ਠੀਕ ਹੈ? ਉਸਦਾ ਲਾੜੀ ਦੇ ਨਾਲ ਕੋਈ ਸੰਬੰਧ ਨਹੀਂ ਸੀ। ਉਹ ਤਾਂ ਨਿਆਂ ਵਿੱਚ ਆਪਣੀ ਰਾਣੀ ਦੇ ਨਾਲ, ਖੜੀ ਸੀ... ਰਾਣੀ ਅਤੇ ਰਾਜਾ ਦੋਨੋਂ ਇਕੱਠੇ ਹੀ ਖੜ੍ਹੇ ਸਨ। “ਉਹ ਆਪਣੇ ਸੰਤਾ ਨਾਲ ਆਇਆ; ਹਜ਼ਾਰਾਂ ਹੀ ਹਜ਼ਾਰ ਉਹ ਦੀ ਟਹਿਲ ਕਰਦੇ ਸਨ,” ਉਸਦੀ ਪਤਨੀ। ਇਸ ਤੋਂ ਬਾਦ ਨਿਆਂ ਦਾ ਸਿੰਘਾਸਣ ਲੱਗਾ ਹੋਇਆ ਸੀ, ਅਤੇ ਫਿਰ ਭੇਡਾਂ ਨੂੰ ਬੱਕਰੀਆਂ ਤੋਂ ਅਲੱਗ ਕੀਤਾ ਗਿਆ। ਤੁਸੀਂ ਯਾਦ ਰੱਖੋ, ਜਦੋਂ ਮੈਂ ਉਹ ਛੋਟੀ ਜਿਹੀ ਚਿੰਤਨ ਕਹਾਣੀ ਸੁਣਾਈ ਸੀ, ਤਾਂ ਜੋ ਤੁਸੀਂ ਇਸਨੂੰ ਸਮਝ ਸਕੋ, ਗਵਾਲੇ ਵਾਲੀ ਕਹਾਣੀ? ਸਮਝੋ? ਤੁਸੀਂ ਉਸੇ ਹੀ ਹਾਲਤ ਵਿੱਚ ਹੋ।

202 ਨਹੀਂ, ਉਹ, ਜੋ ਉਹ, ਉਹ—ਉਹ—ਉਹ ਕਲੀਸੀਆ, ਜਿਹੜੇ ਲੋਕ ਮਿਸ਼ਨਾਂ ਵਿੱਚ ਹਨ, ਜਿਹੜੇ ਅਸਲੀ ਮਸੀਹੀ ਹਨ—ਹਨ, ਜਿਨ੍ਹਾਂ ਨੇ ਸੰਦੇਸ਼ ਕਬੂਲ ਕੀਤਾ ਹੈ ਅਤੇ ਉਹ ਇਸਨੂੰ ਕਦੇ ਨਹੀਂ ਵੇਖਣਗੇ। ਇਸਦਾ ਉਨ੍ਹਾਂ ਨੂੰ ਕਦੇ ਵੀ ਪ੍ਰਚਾਰ ਨਹੀਂ ਕੀਤਾ ਜਾਵੇਗਾ। ਅਤੇ ਜਿਹੜੇ ਮਿਲੀ-ਜੁਲੀ ਭੀੜ ਵਿੱਚ ਹਨ, ਜਿਨ੍ਹਾਂ ਨੂੰ ਇਹ ਪ੍ਰਚਾਰ ਕੀਤਾ ਗਿਆ, ਇਹ ਉਨ੍ਹਾਂ ਦੀ ਸਮਝ ਵਿੱਚ ਨਹੀਂ ਆਵੇਗਾ, ਜਦ ਤੱਕ ਕਿ ਉਨ੍ਹਾਂ ਦੇ ਨਾਮ ਲੇਲੇ ਦੇ ਜੀਵਨ ਦੀ ਪੋਥੀ ਵਿੱਚ ਨਹੀਂ ਹਨ। ਹਾਂ। ਇਹ ਠੀਕ ਹੈ। ਪ੍ਰੰਤੂ ਉਹ ਭਲੇ ਲੋਕ ਹੋਣਗੇ।

203 ਅਤੇ ਉਹ ਫਿਰ ਦੁਬਾਰਾ ਜੀ ਉੱਠਣਗੇ ਅਤੇ ਉਨ੍ਹਾਂ ਦਾ ਨਿਆਂ ਹੋਵੇਗਾ, ਅਤੇ ਉਨ੍ਹਾਂ ਦਾ ਨਿਆਂ ਉਨ੍ਹਾਂ ਹੀ ਲੋਕਾਂ ਦੇ ਰਾਹੀਂ ਹੋਵੇਗਾ ਜਿਨ੍ਹਾਂ ਨੇ ਉਨ੍ਹਾਂ ਨੂੰ ਪ੍ਰਚਾਰ ਕੀਤਾ ਹੈ। “ਕੀ ਤੁਸੀਂ ਨਹੀਂ ਜਾਣਦੇ ਹੋ ਕਿ ਧਰਮੀ ਲੋਕ ਧਰਤੀ ਦਾ ਨਿਆਂ ਕਰਨਗੇ?” ਉਹਨਾਂ ਨੂੰ ਪ੍ਰਚਾਰ ਕੀਤਾ ਜਾਵੇਗਾ, ਸਮਝੋ। ਉਨ੍ਹਾਂ ਨੂੰ ਉਨ੍ਹਾਂ ਹੀ ਲੋਕਾਂ ਦੇ ਦੁਆਰਾ ਪ੍ਰਚਾਰ ਕੀਤਾ ਜਾਵੇਗਾ ਜਿਨ੍ਹਾਂ ਨੇ ਉਨ੍ਹਾਂ ਨੂੰ ਇਸ ਸੰਦੇਸ਼ ਦੀ ਗਵਾਹੀ ਦਿੱਤੀ ਸੀ, “ਤੁਸੀਂ ਉਨ੍ਹਾਂ ਵਿੱਚੋਂ ਬਾਹਰ ਨਿੱਕਲ ਆਓ!” ਸਮਝੋ? ਮੈਂ ਉਮੀਦ ਕਰਦਾ ਹਾਂ ਕਿ ਇਸ ਨਾਲ ਇਹ ਸਪਸ਼ਟ ਹੋ ਗਿਆ ਹੈ। ਮੇਰੇ ਕੋਲ

ਇੱਥੇ ਬਹੁਤ ਸਾਰੇ ਸਵਾਲ ਹਨ, ਕਿ...

189. ਭਾਈ ਬ੍ਰਨਹਾਮ, ਕੀ ਸੱਤਵਾਂ ਦੂਤ, ਜੋ ਏਲੀਯਾਹ ਦੇ ਆਤਮਾ ਵਿੱਚ ਹੈ, ਉਹ ਬਿਲਕੁੱਲ ਉਹ ਹੀ ਮਨੁੱਖ ਹੈ ਜਿਹੜਾ ਸਵਰਗ ਤੇ ਉਠਾਏ ਜਾਣ ਤੋਂ ਬਾਦ ਸਾਢੇ ਤਿੰਨ ਸਾਲ ਲਈ ਇੱਕ ਲੱਖ ਚਾਲੀ ਹਜ਼ਾਰ ਯਹੂਦੀਆਂ ਕੋਲ ਭੇਜਿਆ ਜਾਂਦਾ ਹੈ? ਸਾਡੇ ਵਿੱਚੋਂ ਕੁਝ ਜਣੇ, ਇਸ ਬਾਰੇ ਗੜਬੜ ਵਿੱਚ ਹਨ।

204 ਨਹੀਂ। ਉਹ ਬਿਲਕੁੱਲ ਉਹ ਹੀ ਮਨੁੱਖ ਨਹੀਂ ਹੈ। ਵੇਖੋ, ਇਹ ਤਾਂ ਦੋ ਵੱਖ-ਵੱਖ ਮਨੁੱਖ ਹਨ। ਅਲੀਸ਼ਾ ਜੋ ਕਿ ਏਲੀਯਾਹ ਦੇ ਰੂਪ ਵਿੱਚ ਆਇਆ ਸੀ ਉਹ ਏਲੀਯਾਹ ਨਹੀਂ ਸੀ। ਏਲੀਯਾਹ ਦੀ ਆਤਮਾ ਜੋ ਇੱਕ ਮਨੁੱਖ ਤੇ ਜੋ ਯਹੂਦੀ ਬਪਤੀਸਮਾ ਦੇਣ ਵਾਲਾ ਅਖਵਾਉਂਦਾ ਹੈ ਆਈ ਜੋ ਏਲੀਯਾਹ ਨਹੀਂ ਸੀ। ਲਾਉਦੀਕੀਆ ਦੀ ਕਲੀਸਿਯਾ ਅਖੀਰ ਵਿੱਚ, ਜਿਹੜਾ ਸੱਤਵਾਂ ਦੂਤ ਸੰਦੇਸ਼ ਵਾਹਕ ਹੈ, ਉਹ ਅਸਲ ਵਿੱਚ ਬਿਲਕੁੱਲ ਉਹ ਹੀ ਏਲੀਯਾਹ ਨਹੀਂ ਹੈ। ਉਹ ਤਾਂ ਪਰਾਈਆਂ ਕੌਮਾਂ ਵਿੱਚੋਂ ਇੱਕ ਨਬੀ ਹੋਵੇਗਾ, ਉਹ ਤਾਂ ਆਪਣੇ ਲੋਕਾਂ ਲਈ ਦੂਤ ਹੋਵੇਗਾ।

205 ਇਸ ਤੋਂ ਬਾਦ, ਜਿਹੜਾ ਏਲੀਯਾਹ, ਏਲੀਯਾਹ ਦਾ ਆਤਮਾ ਆਵੇਗਾ... ਉਹ ਤਾਂ ਉੱਥੇ ਦੇ ਲੋਕਾਂ ਲਈ ਹੋਵੇਗਾ, ਉਹ ਤਾਂ ਯਹੂਦੀ ਹੋਵੇਗਾ, ਵੇਖੋ, ਕਿਉਂਕਿ ਉਨ੍ਹਾਂ ਨੂੰ ਤਾਂ ਆਪਣੇ ਨਿੱਜ ਲੋਕਾਂ ਲਈ ਭੇਜਿਆ ਗਿਆ ਹੈ। ਇਹ ਮੇਰਾ ਪ੍ਰਕਾਸ਼ਨ ਹੈ। ਇਹੀ ਕਾਰਨ ਹੈ ਕਿ ਮੈਂ...ਟੋਮੀ ਆੱਸਬੋਰਨ ਨਾਲ, ਜਦੋਂ ਉਸ ਵੇਲੇ, ਅਸੀਂ ਇਸ ਤੇ ਗੱਲ ਕੀਤੀ ਸੀ, ਜਦੋਂ ਟੋਮੀ ਅਤੇ ਮੈਂ, ਮੈਂ ਕਦੇ ਵੀ ਇਸਦੇ ਬਾਰੇ ਵਿੱਚ ਨਹੀਂ ਜਾਣਦਾ ਸੀ। ਮੈਂ ਤਾਂ ਬਸ ਬੀਮਾਰਾਂ ਲਈ ਪ੍ਰਾਰਥਨਾ ਕਰ ਰਿਹਾ ਸੀ।

206 ਅਤੇ ਮੈਂ ਉੱਥੇ ਉੱਪਰ ਆਇਆ, ਅਤੇ ਉੱਥੇ ਇੱਕ ਤੀਵੀਂ ਸੀ ਜੋ ਫੋਰਟ ਵਾਈਨੇ ਗੋਸਪਿਲ ਟੈਬਰਨੇਕਲ ਤੋਂ ਆਈ ਸੀ, ਜੋ ਬਾਹਰ ਦੇ ਮੁਲਕਾਂ ਵਿੱਚ ਇੱਕ ਮਿਸ਼ਨਰੀ ਸੀ। ਉਸਦੀ ਛਾਤੀ ਏਡੀ ਵੱਡੀ ਸੀ ਕਿ, ਉਸਨੂੰ ਕੈਂਸਰ ਨੇ ਖਾ ਲਿਆ ਸੀ। ਅਤੇ ਉਹ ਤੀਵੀਂ ਉੱਥੇ ਉਸ ਘਰ ਵਿੱਚ ਸੀ ਜਿੱਥੇ ਅਸੀਂ ਰਹਿੰਦੇ ਹੁੰਦੇ ਸਾਂ, ਅਤੇ ਇਹ ਘਰ ਉੱਥੇ ਇੱਕ ਗਲੀ ਵਿੱਚ ਸੀ। ਅਤੇ ਮੈਂ ਉਸ ਪਿਆਰੀ ਭੈਣ ਲਈ ਪ੍ਰਾਰਥਨਾ ਕੀਤੀ ਸੀ। ਅਤੇ ਉਹ ਚੰਗੀ ਹੋ ਗਈ ਸੀ, ਅਤੇ ਉਹ ਆਪਣੇ ਕੰਮ ਤੇ ਚਲੀ ਗਈ ਸੀ। ਅਤੇ ਜਦੋਂ...ਉਹ ਅਫਰੀਕਾ ਤੋਂ ਆਈ। ਤਾਂ ਉਸਨੇ ਮਿਸ਼ਨਾਂ ਤੇ, ਇੱਕ ਛੋਟੀ ਜਿਹੀ ਕਿਤਾਬ ਉੱਥੇ ਛੱਡ ਦਿੱਤੀ।

207 ਮੈਂ—ਮੈਂ ਸੋਚਿਆ, “ਚੰਗਾ, ਮਿਸ਼ਨਰੀ ਬਹੁਤ ਵਧੀਆ ਹਨ।” ਅਤੇ ਮੈਂ... ਮੈਂ ਕਦੇ ਮਿਸ਼ਨਰੀਆਂ ਬਾਰੇ ਜ਼ਿਆਦਾ ਨਹੀਂ ਸੋਚਿਆ। ਅਤੇ ਇਸ ਲਈ ਮੈਂ ਸੋਚਿਆ, “ਚੰਗਾ, ਉਹ ਤਾਂ ਬਸ ਬਾਹਰ ਉੱਥੇ ਪਰਮੇਸ਼ੁਰ ਦੇ ਕੰਮ ਵਿੱਚ ਲੱਗੇ

ਹੋਏ ਹਨ। ਇਸ ਲਈ ਇਹ...ਮੇਰੀ ਜਗ੍ਹਾ ਤਾਂ ਬਸ ਇੱਥੇ ਹੀ ਹੈ, ਮੇਰਾ ਸਥਾਨ ਤਾਂ ਅੱਠਵੀਂ ਪੈਨ ਗਲੀ ਵਿੱਚ ਹੀ ਹੈ।” ਇਸ ਲਈ ਮੈਂ ਬਸ ਜਿਨ੍ਹਾਂ ਵਧੀਆ ਕਰ ਸੱਕਦਾ ਸੀ ਉਹੀ ਕਰ ਰਿਹਾ ਸੀ।

208 ਪਰ ਇੱਕ ਦਿਨ, ਜਦੋਂ ਮੈਂ ਬੈਠਾ ਹੋਇਆ ਪੜ੍ਹ ਰਿਹਾ ਸੀ, ਤਾਂ ਮੈਂ ਉਹ ਕਿਤਾਬ ਚੁੱਕੀ। ਅਤੇ ਉਸ ਵਿੱਚ ਨੀਗਰੋ ਜਾਤ ਦੇ—ਦੇ ਇੱਕ ਬਜ਼ੁਰਗ ਆਦਮੀ ਦੀ, ਤਸਵੀਰ ਸੀ, ਅਤੇ ਉਸ ਦੇ ਵਾਲਾਂ ਵਿੱਚ ਇੱਕ ਛੋਟੀ ਜਿਹੀ ਚਿੱਟੇ ਵਾਲਾਂ ਦੀ ਲੀਕ ਬਣੀ ਹੋਈ ਸੀ। ਅਤੇ ਉਸਦੇ ਹੇਠਾਂ ਇਸ ਤਰ੍ਹਾਂ ਲਿਖਿਆ ਹੋਇਆ ਸੀ, “ਗੋਰੇ ਆਦਮੀ, ਗੋਰੇ ਆਦਮੀ, ਤੇਰਾ ਪਿਤਾ ਕਿੱਥੋਂ ਸੀ? ਹੁਣ, ਮੈਂ ਬੁੱਢਾ ਹੋ ਗਿਆ ਹਾਂ ਅਤੇ ਦਿਮਾਗ ਵੀ ਠੀਕ ਕੰਮ ਨਹੀਂ ਕਰਦਾ ਹੈ, ਅਤੇ ਮੈਂ ਕਿਸੇ ਵੀ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਨਹੀਂ ਸਮਝਦਾ ਹਾਂ। ਜਦ ਮੈਂ ਇੱਕ ਜਵਾਨ ਮਨੁੱਖ ਹੀ ਸੀ ਜੇ ਮੈਂ ਉਦੋਂ ਪ੍ਰਭੂ ਯਿਸੂ ਨੂੰ ਜਾਣ ਲਿਆ ਹੁੰਦਾ, ਤਾਂ ਮੈਂ ਉਸਨੂੰ ਆਪਣੇ ਲੋਕਾਂ ਦੇ ਵਿੱਚ ਲੈ ਜਾਣਾ ਸੀ।” ਅੱਛਾ, ਮੈਂ ਉਸ ਨੂੰ ਪੜ੍ਹਿਆ।

209 ਅਤੇ ਕੋਈ ਚੀਜ਼ ਮੈਨੂੰ ਕਹਿ ਰਹੀ ਸੀ, “ਇਸਨੂੰ ਦੁਬਾਰਾ ਪੜ੍ਹ। ਇਸਨੂੰ ਦੁਬਾਰਾ ਪੜ੍ਹ।” ਅਤੇ ਮੈਂ ਇਸਨੂੰ ਪੜ੍ਹਦਾ ਰਿਹਾ। ਔਹ, ਤੁਹਾਨੂੰ ਵੀ ਅਜਿਹੇ ਪਲ ਮਿਲੇ ਹੋਣਗੇ। “ਇਸਨੂੰ ਵਾਰ-ਵਾਰ ਪੜ੍ਹੋ। ਇਸ ਵਿੱਚ ਕੁਝ ਹੈ।”

210 ਇਹ ਬਿਲਕੁੱਲ ਉਸੇ ਤਰ੍ਹਾਂ, ਜਦੋਂ ਮੈਂ ਗਰੀਨ ਮਿੱਲ ਵਿੱਚ ਸੀ ਜਦੋਂ ਮੈਂ ਗੁਫਾ ਵਿੱਚੋਂ ਬਾਹਰ ਨਿੱਕਲ ਆਇਆ ਸੀ। ਮੈਂ ਇਹ ਨਹੀਂ ਸਮਝ ਸੱਕਦਾ ਸੀ, ਕਿ ਕਿਵੇਂ ਲੋਕ ਪਰਾਈਆਂ ਭਾਖਿਆਵਾਂ ਬੋਲ ਸੱਕਦੇ ਹਨ ਅਤੇ ਚੀਕਾਂ ਮਾਰ ਸੱਕਦੇ ਹਨ, ਅਤੇ ਅਸਲੀ ਪਵਿੱਤਰ ਆਤਮਾ ਨਾਲ ਇਸ ਤਰ੍ਹਾਂ ਕਰ ਸੱਕਦੇ ਹਨ, ਅਤੇ ਫਿਰ ਵੀ ਮਸੀਹ ਵਿਰੋਧੀ ਹੋ ਸੱਕਦੇ ਹਨ। ਬੋਲੀਆਂ ਬੋਲ ਸੱਕਦੇ ਹਨ, ਅਸਲੀ ਪਵਿੱਤਰ ਆਤਮਾ ਦੀਆਂ ਬੋਲੀਆਂ ਬੋਲ ਸੱਕਦੇ ਹਨ, ਅਤੇ ਫਿਰ ਵੀ ਦੁਸ਼ਟ ਹੋ ਸੱਕਦੇ ਹਨ। ਇਹ ਸਹੀ ਗੱਲ ਹੈ। ਮੈਂ ਤੁਹਾਨੂੰ ਇਹ ਸਿੱਧ ਕਰਕੇ ਵਿਖਾ ਸੱਕਦਾ ਹਾਂ। ਹਾਂ, ਬਿਲਕੁੱਲ। ਅਤੇ ਫਿਰ ਧਿਆਨ ਦਿਓ...ਜਦੋਂ ਉਹ ਉੱਥੇ ਖੜ੍ਹੇ ਸਨ।

211 ਇਸ ਲਈ, ਪਰਾਈ ਭਾਸ਼ਾ ਵਿੱਚ ਬੋਲਣਾ ਪਵਿੱਤਰ ਆਤਮਾ ਦਾ ਸਬੂਤ ਨਹੀਂ ਹੈ। ਇਹ ਤਾਂ ਪਵਿੱਤਰ ਆਤਮਾ ਦੇ ਦਾਨਾਂ ਵਿੱਚੋਂ ਇੱਕ ਦਾਨ ਹੈ। ਸਮਝੋ? ਸ਼ੈਤਾਨ ਹਰੇਕ ਉਸ ਚੀਜ਼ ਦੀ ਨਕਲ ਕਰ ਸੱਕਦਾ ਹੈ, ਉਹ ਰੱਬੀ ਚੰਗਾਈ ਅਤੇ ਇਸੇ ਤਰ੍ਹਾਂ ਦੀਆਂ ਹੋਰ ਦੂਸਰੀਆਂ ਗੱਲਾਂ ਦੀ ਨਕਲ ਕਰ ਸੱਕਦਾ ਹੈ।

ਉਸਨੇ ਕਿਹਾ ਸੀ, “ਉਸ ਦਿਨ ਬਹੁਤ ਮੇਰੇ ਕੋਲ ਆਉਣਗੇ, ਅਤੇ ਕਹਿਣਗੇ, ‘ਪ੍ਰਭੂ, ਕੀ ਮੈਂ ਭੂਤਾਂ ਨੂੰ ਨਹੀਂ ਕੱਢਿਆ ਸੀ? ਕੀ ਮੈਂ ਨਹੀਂ ਕੀਤਾ...’” ਇਹ ਤਾਂ ਖੁਸ਼ਖਬਰੀ ਦਾ ਪ੍ਰਚਾਰ ਕਰਨਾ ਹੈ। “ਕੀ ਮੈਂ ਤੇਰੇ ਨਾਮ ਵਿੱਚ ਵੱਡੇ ਕੰਮ ਅਤੇ

ਉੱਥੇ ਬਹੁਤ ਸਾਰੇ ਕੰਮ ਨਹੀਂ ਕੀਤੇ?’ ਅਤੇ ਮੈਂ ਕਹਾਂਗਾ, ‘ਹੇ ਬੁਰਿਆਰੇ, ਮੇਰੇ ਕੋਲੋਂ ਦੂਰ ਹੋ ਜਾਓ। ਮੈਂ ਤਾਂ ਤੁਹਾਨੂੰ ਜਾਣਦਾ ਵੀ ਨਹੀਂ।’”

212 ਬਾਈਬਲ ਕਹਿੰਦੀ ਹੈ, ਕਿ, “ਧਰਮੀ ਅਤੇ ਕੁਧਰਮੀ ਦੋਹਾਂ ਤੇ ਇੱਕ ਤਰ੍ਹਾਂ ਦੀ ਹੀ, ਵਰਖਾ ਹੁੰਦੀ ਹੈ।” ਅਤੇ ਉਹ ਕੰਡਿਆਲੀ, ਜਿਹੜੀ ਕਿ ਕਣਕ ਦੇ ਖੇਤ ਵਿੱਚ ਖੜੀ ਹੁੰਦੀ ਹੈ, ਉਸ ਵਰਖਾ ਦੇ ਨਾਲ ਜਿਹੜਾ ਕਿ ਉਸ ਤੇ ਡਿੱਗਦਾ ਹੈ, ਓਨਾ ਹੀ ਅਨੰਦ ਮਾਣਦੀ ਹੈ ਅਤੇ ਚੀਕ ਸੱਕਦੀ ਹੈ, ਜਿਹੜੀ ਵਰਖਾ ਉਨ੍ਹਾਂ ਦੋਨਾਂ ਦੇ ਉੱਪਰ ਭੇਜੀ ਜਾਂਦੀ ਹੈ। “ਪਰ ਉਨ੍ਹਾਂ ਦੇ ਫਲਾਂ ਤੋਂ ਤੁਸੀਂ ਉਨ੍ਹਾਂ ਨੂੰ ਪਛਾਣ ਲਵੋਗੇ।” ਉਹ ਛੋਟੀ ਪੁਰਾਣੀ ਕੰਡਿਆਲੀ ਉੱਥੇ ਖੜੀ ਹੋ ਸੱਕਦੀ ਹੈ, ਅਤੇ ਓਨੀ ਹੀ ਖੁਸ਼ ਹੋ ਸੱਕਦੀ ਹੈ ਓਨੀ ਹੀ ਚੀਕ ਸੱਕਦੀ ਹੈ, ਬਸ ਉਸੇ ਤਰ੍ਹਾਂ ਵਰਖਾ ਨਾਲ ਭਰ ਸਕਦੀ ਹੈ ਜਿਸ ਤਰ੍ਹਾਂ ਕਣਕ ਭਰ ਜਾਂਦੀ ਹੈ।

213 ਉੱਥੇ ਤੁਸੀਂ ਹੋ। ਇਸ ਲਈ ਉਹ ਚੀਕ ਸਕਦੇ ਹਨ, ਪੁਰਾਣੀ ਭਾਖਿਆ ਬੋਲ ਸੱਕਦੇ ਹਨ, ਅਤੇ ਹਰੇਕ ਉਸ ਕੰਮ ਦੀ ਨਕਲ ਕਰ ਸੱਕਦੇ ਹਨ ਜਿਹਦੀ ਉਹ ਕਰਨਾ ਚਹੁੰਦੇ ਹਨ; ਤਾਂ ਕਿ ਉਹ ਉਸ ਦਿਨ “ਬੁਰਿਆਰ” ਕਹਾਏ ਜਾ ਸਕਣ।

214 ਜਿਵੇਂ ਕਿ ਮੈਂ ਤੁਹਾਨੂੰ ਥੋੜੀ ਦੇਰ ਪਹਿਲਾਂ, ਕਿਹਾ ਸੀ, ਤੁਸੀਂ ਜੋ ਮੈਂ ਕਹਿੰਦਾ ਹਾਂ ਉਸਨੂੰ ਸੁਣੋ! ਧਿਆਨ ਨਾਲ ਸੁਣੋ। ਪਿੱਛੇ ਵੇਖੋ, ਤੁਸੀਂ ਆਪਣੇ ਆਪ ਦੀ ਜਾਂਚ ਵਚਨ ਨਾਲ ਕਰੋ ਅਤੇ ਵੇਖੋ ਕਿ ਤੁਸੀਂ ਕਿੱਥੇ ਹੋ।

215 ਤੁਸੀਂ ਔਰਤੋਂ ਜਿਨ੍ਹਾਂ ਨੇ ਆਪਣੇ ਵਾਲ ਛੋਟੇ-ਛੋਟੇ ਕੱਟੇ ਹੋਏ ਹਨ, ਤੁਸੀਂ ਆਪਣੇ ਵਾਲਾਂ ਨੂੰ ਵਧਣ ਦਿਓ। ਤੁਸੀਂ ਛੋਟੇ ਕੱਪੜੇ ਪਹਿਣੇ ਹੋਏ ਹੋ; ਉਹਨਾਂ ਨੂੰ ਲਾਹ ਦਿਓ। ਇੱਕ ਇਸਤਰੀ ਵਾਂਗ ਵਰਤਾਓ ਕਰੋ। ਤੁਸੀਂ ਆਦਮੀ ਜਿਹੜੇ ਹਾਲੇ ਵੀ ਸਿਗਰਟ ਪੀ ਰਹੇ ਹੋ, ਅਤੇ ਪਾਣੀ ਦੇ ਨਾਲ ਭਰੇ ਹੋਏ ਤਲਾਬਾਂ ਵੱਲ ਭੱਜਦੇ ਹੋ, ਤੁਸੀਂ ਇਸ ਤਰ੍ਹਾਂ ਕਰਨਾ ਬੰਦ ਕਰ ਦਿਓ। ਮੈਂ ਇਹਦੀ ਪਰਵਾਹ ਨਹੀਂ ਕਰਦਾ ਕਿ ਤੁਸੀਂ ਕਿਨਾ ਦਾਵਾ ਕਰਦੇ ਹੋ। ਜੇ ਤੁਸੀਂ ਹਾਲੇ ਵੀ ਉਸੇ ਹੀ ਸੰਸਥਾ ਨੂੰ ਫੜ ਕੇ ਬੈਠੇ ਹੋਏ ਹੋ ਅਤੇ ਕਹਿ ਰਹੇ ਹੋ, “ਇਹੋ ਹੀ ਉਹ ਹੈ ਅਤੇ ਇਹ ਉਹ ਹੈ,” ਚੰਗਾ ਹੋਵੇਗਾ ਤੁਸੀਂ ਰੁਕ ਜਾਓ। ਤੁਸੀਂ ਆਪਣੇ ਆਪ ਦੀ ਜਾਂਚ ਕਰੋ, ਅਤੇ ਆਪਣੀ ਪਰਖ ਵਚਨ ਦੇ ਨਾਲ ਕਰੋ। ਅਸੀਂ ਬਾਹਰ ਨਿੱਕਲ ਰਹੇ ਹਾਂ...

216 ਸਾਨੂੰ ਛੋਟੇ ਵਾਲਾਂ ਅਤੇ ਹੋਰ ਸਾਰੀਆਂ ਗਲਤੀਆਂ ਤੋਂ ਉਪਰ ਜੀਣਾ ਚਾਹੀਦਾ ਸੀ। ਹੁਣ ਇਹ ਯੁੱਗ, ਅਸੀਂ ਕਿਸੇ ਚੀਜ਼ ਵਿੱਚ ਫਿਰ ਵਾਪਿਸ ਆ ਰਹੇ ਹਾਂ, ਜਿਹਦੇ ਵਿੱਚ ਪਰਮੇਸ਼ੁਰ ਉਨ੍ਹਾਂ ਸਾਰੇ ਗੁਪਤ ਭੇਤਾਂ ਨੂੰ ਪ੍ਰਗਟ ਕਰ ਰਿਹਾ ਹੈ, ਜੋ ਜਗਤ ਦੀ ਨੀਂਹ ਧਰਨ ਤੋਂ ਪਹਿਲਾਂ ਹੀ ਪੋਥੀ ਵਿੱਚ ਰੱਖ ਦਿੱਤੇ ਸਨ। ਅਤੇ ਜਿਨ੍ਹਾਂ ਨੇ ਇਨ੍ਹਾਂ ਛੋਟੀਆਂ ਛੋਟੀਆਂ ਗੱਲਾਂ ਵਿੱਚ ਪਰਮੇਸ਼ੁਰ ਦੀ ਆਗਿਆਕਾਰੀ ਕੀਤੀ

ਹੈ, ਉਹ ਹੀ ਉਨ੍ਹਾਂ ਬਾਕੀ ਗੱਲਾਂ ਨੂੰ ਸਮਝਣਗੇ। ਜੇ ਉਨ੍ਹਾਂ ਨੇ ਆਗਿਆਕਾਰੀ ਨਹੀਂ ਕੀਤੀ ਹੈ, ਤਾਂ ਇਹ ਉਨ੍ਹਾਂ ਦੇ ਸਿਰ ਦੇ ਉੱਪਰ ਦੀ ਚਲੀਆਂ ਜਾਣਗੀਆਂ, ਇੰਨੀਆਂ ਦੂਰ ਜਿੰਨਾ ਪੂਰਬ ਪੱਛਮ ਤੋਂ ਦੂਰ ਹੈ। ਇਹ ਬਸ...

217 ਜਿਵੇਂ ਗਿਦਾਉਨ, ਆਪਣੇ ਪੁਰਖਾਂ ਨੂੰ ਅਲੱਗ ਕਰ ਰਿਹਾ ਸੀ। ਉਹ ਹਜ਼ਾਰਾਂ ਹਜ਼ਾਰ ਸਨ। ਪਰਮੇਸ਼ੁਰ ਨੇ ਕਿਹਾ, “ਉਹ ਬਹੁਤ ਜਿਆਦਾ ਹਨ। ਉਨ੍ਹਾਂ ਨੂੰ ਦੁਬਾਰਾ ਅਲੱਗ ਕਰ।” ਉਸਨੇ ਉਨ੍ਹਾਂ ਨੂੰ ਇੱਕ ਹੋਰ ਪ੍ਰੀਖਿਆ ਦਿੱਤੀ। ਅਤੇ, “ਉਨ੍ਹਾਂ ਨੂੰ ਫਿਰ ਅਲੱਗ ਕਰ। ਉਨ੍ਹਾਂ ਨੂੰ ਫਿਰ ਅਲੱਗ ਕਰ।” ਅਤੇ ਕਰਦਾ ਰਿਹਾ, ਜਦ ਤੱਕ ਕਿ ਬਹੁਤ ਥੋੜੇ ਜਿਹੇ ਨਾ ਰਹਿ ਗਏ। ਫਿਰ ਉਸਨੇ ਕਿਹਾ, “ਇਹ ਉਹ ਝੁੰਡ ਹੈ ਜਿਹਦੇ ਤੋਂ ਮੈਂ ਚਾਹੁੰਦਾ ਹਾਂ ਕਿ ਉਹ ਇਸ ਕੰਮ ਨੂੰ ਕਰਨ।” ਬਿਲਕੁੱਲ ਇਹ ਹੀ ਵਾਪਰਿਆ ਸੀ।

218 ਪੈਟੀਂਕਾਸਟਲ ਔਰਤਾਂ (ਜੋ ਕਿ ਅੱਗੇ-ਪਿੱਛੇ ਚੱਲ ਰਹੀਆਂ ਹਨ) ਜੋ ਕਿ ਇਥੇ ਬੈਠੀਆਂ ਸੁਣ ਰਹੀਆਂ ਹਨ, ਅਤੇ ਵਚਨ ਦੇ ਰਾਹੀਂ ਜਾਣਦੀਆਂ ਹਨ, ਕਿ ਇਹ ਗਲਤ ਹੈ। ਕੀ ਤੁਸੀਂ ਸੋਚਦੇ ਹੋ ਕਿ ਉਹ ਇਸ ਨੂੰ ਸਹਿਣਗੀਆਂ? ਨਹੀਂ, ਸ਼੍ਰੀਮਾਨ। ਹਰੇਕ ਸਾਲ, ਜਦੋਂ ਵੀ, ਮੈਂ ਉੱਥੋਂ ਦੀ ਲੰਘਦਾ ਹਾਂ ਤਾਂ ਉੱਥੇ ਵਾਲ ਕੱਟੀਆਂ ਹੋਈਆਂ ਔਰਤਾਂ ਦੀ ਗਿਣਤੀ ਉਸ ਨਾਲੋਂ ਕਿਤੇ ਵੱਧ ਹੁੰਦੀ ਹੈ ਜਦੋਂ ਮੈਂ ਉੱਥੋਂ ਦੀ ਲੰਘਣਾ ਸ਼ੁਰੂ ਕੀਤਾ ਸੀ।

219 ਕਿਹਾ, “ਇਸ ਤਰ੍ਹਾਂ ਕੀ ਕਰਨਾ ਹੈ...ਤੁਹਾਨੂੰ ਜੋ ਚਾਹੀਦਾ ਹੈ...” ਕਿਸੇ ਨੇ ਮੈਨੂੰ ਕਿਹਾ ਸੀ, “ਕਿਉਂ, ਭਾਈ ਬ੍ਰਨਹਾਮ, ਲੋਕ ਤੁਹਾਡਾ ਇੱਕ ਨਬੀ ਦੇ ਤੌਰ ਤੇ ਆਦਰ ਕਰਦੇ ਹਨ।”

ਹੁਣ, ਮੈਂ ਨਹੀਂ ਕਹਿੰਦਾ ਹਾਂ ਕਿ ਮੈਂ ਇੱਕ ਨਬੀ ਹਾਂ। ਕੋਈ ਵੀ ਮੈਨੂੰ ਇਸ ਤਰ੍ਹਾਂ ਕਹਿੰਦੇ ਹੋਏ ਨਹੀਂ ਸੁਣਦਾ ਹੈ। ਪਰ ਮੈਂ ਇਹ ਕਹਾਂਗਾ, ਜੇ—ਜੇ ਤੁਸੀਂ ਇਸ ਤਰ੍ਹਾਂ ਕੀਤਾ ਹੈ, ਜੇ ਤੁਸੀਂ ਇਸ ਦਾ ਆਦਰ ਕੀਤਾ...

ਕਿਹਾ, “ਕਿਉਂ ਤੁਸੀਂ ਲੋਕਾਂ ਨੂੰ ਇਹ ਨਹੀਂ ਸਿਖਾਉਂਦੇ ਕਿ ਕਿਵੇਂ ਪਵਿੱਤਰ ਆਤਮਾ ਪਾਉਣਾ ਹੈ, ਅਤੇ ਕਿਵੇਂ ਇਹ ਪਾਉਣਾ ਹੈ, ਅਤੇ ਕਿਵੇਂ ਵੱਡੇ-ਵੱਡੇ ਆਤਮਿਕ ਵਰਦਾਨਾਂ ਨੂੰ ਪ੍ਰਾਪਤ ਕਰਨਾ ਹੈ ਅਤੇ ਕਲੀਸਿਯਾ ਦੀ ਸਹਾਇਤਾ ਕਰਨੀ ਹੈ?”

ਮੈਂ ਉਨ੍ਹਾਂ ਨੂੰ ਗਣਿਤ ਦਾ ਐਲਜ਼ਬਰਾ ਕਿਵੇਂ ਸਿਖਾ ਸੱਕਦਾ ਹਾਂ ਜਦਕਿ ਉਹ ਹਾਲੇ ਆਪਣਾ ਓ ਐ ਈ ਵੀ ਨਹੀਂ ਸੁਣਦੇ? ਇਹ ਠੀਕ ਗੱਲ ਹੈ। ਤੁਸੀਂ ਇਹ ਛੋਟੇ ਛੋਟੇ ਕੰਮ ਕਰੋ। ਹੇਠਾਂ ਜਾ ਕੇ ਇਹਨੂੰ ਸਾਫ ਕਰੋ, ਅਤੇ ਸਹੀ ਤਰੀਕੇ ਨਾਲ ਸ਼ੁਰੂ ਕਰੋ। ਆਮੀਨ। ਠੀਕ ਹੈ।

220 ਖੈਰ, ਮੈਂ ਕਿਹੜੀ ਗੱਲ ਕਰ ਰਿਹਾ ਸੀ? ਆਓ ਅਸੀਂ ਇਹਨੂੰ ਵੇਖੀਏ। ਮੇਰਾ ਮਤਲਬ ਉਸ ਵਿਸ਼ੇ ਤੋਂ ਲਾਂਭੇ ਹੋਣਾ ਨਹੀਂ ਸੀ। ਮਾਫ ਕਰਨਾ, ਸਮਝੋ। ਠੀਕ ਹੈ। “ਸਾਡੇ ਵਿੱਚੋਂ ਕੁਝ -ਸਾਡੇ ਵਿੱਚੋਂ ਲੋਕ ਇਸ ਗੱਲ ਤੇ ਗੜਬੜ ਵਿੱਚ ਹਨ। ਕੀ ਏਲੀਯਾਹ ਉਹ ਹੀ ਹੈ ਜੋ...” ਜੀ ਹਾਂ, ਉੱ-ਹੂੰ, ਇਹ ਠੀਕ ਹੈ।

ਨਹੀਂ। ਇਹ ਏਲੀਯਾਹ ਜੋ ਪਰਾਈਆਂ ਕੌਮਾਂ ਕੋਲ ਆਵੇਗਾ, ਉਹ ਪਰਾਈਆਂ ਕੌਮਾਂ ਵਿੱਚੋਂ ਹੀ ਹੋਵੇਗਾ ਜੋ ਆਤਮਾ ਨਾਲ ਮਸੂਾ ਹੋਵੇਗਾ, ਕਿਉਂਕਿ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਗੜਬੜ ਵਿੱਚੋਂ ਬਾਹਰ ਕੱਢਣ ਲਈ ਹਮੇਸ਼ਾ ਉਸੇ ਹੀ ਆਤਮਾ ਦਾ ਇਸਤੇਮਾਲ ਕੀਤਾ ਹੈ। ਅਤੇ ਉਸ ਆਤਮਾ ਨੇ ਪਰਮੇਸ਼ੁਰ ਦੇ ਕੰਮ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਕੀਤਾ ਹੈ ਇਸ ਲਈ ਉਹ ਫਿਰ ਹੇਠਾਂ ਆਉਂਦਾ ਹੈ। ਕਿਉਂਕਿ, ਸਮਝੋ...

ਕਿਉਂਕਿ, ਹੁਣ, ਜੇ ਉਹ ਕਿਸੇ ਬਹੁਤ ਪੜ੍ਹੇ ਲਿਖੇ ਵਿਦਵਾਨ ਨੂੰ ਇਸਤੇਮਾਲ ਕਰਦਾ, ਤਾਂ ਉਹ ਇਸੇ ਤਰ੍ਹਾਂ ਦੇ ਬੰਦਿਆਂ ਨੂੰ ਆਕਰਸ਼ਿਤ ਕਰੇਗਾ।

221 ਉਹ ਤਾਂ ਇੱਕ ਅਜਿਹੇ ਆਦਮੀ ਨੂੰ ਲੈ ਕੇ ਆਉਂਦਾ ਹੈ ਜੋ ਮੁਸ਼ਕਿਲ ਨਾਲ ਹੀ ਉ ਅ ਜਾਣਦਾ ਹੋਵੇ, ਅਤੇ ਆਪਣੇ ਸ਼ਬਦਾਂ ਦਾ ਠੀਕ ਢੰਗ ਨਾਲ ਉਚਾਰਣ ਨਾ ਕਰ ਸੱਕਦਾ ਹੋਵੇ, ਅਤੇ ਉਹ ਇਸੇ ਤਰ੍ਹਾਂ ਦਾ ਆਦਮੀ ਹੁੰਦਾ ਹੈ; ਜੋ ਜੰਗਲ ਦੀ ਕਿਸੇ ਪੁਰਾਣੀ ਜਿਹੀ ਗੱਲ ਨੂੰ ਹੀ ਲੈ ਕੇ, ਉਸੇ ਦੇ ਵਿੱਚ ਦੀ ਹੀ ਵਚਨ ਨੂੰ ਲੈ ਕੇ ਆਉਂਦਾ ਹੈ ਅਤੇ ਅੱਗੇ ਆ ਕੇ ਸਧਾਰਨ ਸਮਝ ਵਾਲੇ ਲੋਕਾਂ ਨੂੰ ਸੌਂਪ ਦਿੰਦਾ ਹੈ। [ਭਾਈ ਬ੍ਰਹਮਾ ਚੁਟਕੀ ਵਜਾਉਂਦੇ ਹਨ—ਸੰਪਾ.] ਅਤੇ ਉਹ ਲੋਕ ਉਸਨੂੰ ਉਸੇ ਤਰ੍ਹਾਂ, ਸਮਝ ਜਾਂਦੇ ਹਨ। ਉਹ ਸਮਝ ਜਾਂਦੇ ਹਨ, ਸਮਝੋ। ਜੇ ਇਹ ਪੜ੍ਹੇ ਲਿਖੇ, ਵਿਦਵਾਨ...

222 ਜਿਵੇਂ ਪੋਲੁਸ ਨੇ ਕਿਹਾ ਸੀ, “ਮੈਂ ਤੁਹਾਡੇ ਕੋਲ ਗਿਆਨ ਦੀ ਉੱਤਮਤਾਈ ਨਾਲ ਨਹੀਂ, ਬਲਕਿ ਮੈਂ ਤੁਹਾਡੇ ਕੋਲ ਮਸੀਹ ਦੀ ਜੀ ਉੱਠਣ ਦੀ ਸ਼ਕਤੀ ਨਾਲ ਆਇਆ ਹਾਂ।” ਪਰਮੇਸ਼ੁਰ ਨੇ ਅਰਬ ਵਿੱਚ, ਉਸ ਵਿੱਚੋਂ ਉਸ ਦੀ ਸਿੱਖਿਆ ਨੂੰ, ਬਾਹਰ ਕੱਢਣ ਲਈ, ਸਾਢੇ ਤਿੰਨ ਸਾਲ ਲਗਾਏ ਸਨ। ਮੂਸਾ ਵਿੱਚੋਂ ਇਸਨੂੰ ਬਾਹਰ ਕੱਢਣ ਲਈ—ਲਈ ਚਾਲੀ ਸਾਲ ਲੱਗੇ ਸਨ। ਸਮਝੋ? ਤਾਂ ਇਹੀ ਗੱਲ ਹੈ। ਇਹ...

ਮੈਂ ਇਹ ਨਹੀਂ ਕਹਿੰਦਾ ਕਿ ਪਰਮੇਸ਼ੁਰ ਨਹੀਂ...ਹੁਣ ਮੈਂ ਅਨਪੜ੍ਹਤਾ ਦਾ ਸਮਰਥਨ ਨਹੀਂ ਕਰ ਰਿਹਾ ਹਾਂ, ਪ੍ਰੰਤੂ ਮੈਂ—ਮੈਂ ਤੁਹਾਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਇਸ ਦੇ ਲਈ...ਸਿੱਖਿਆ ਦੀ ਲੋੜ ਨਹੀਂ...

223 ਇਸ ਸੰਸਾਰ ਦਾ ਗਿਆਨ ਪਰਮੇਸ਼ੁਰ ਦੇ ਗਿਆਨ ਦੇ ਓਲਟ ਹੈ। ਸਿੱਖਿਆ ਖੁਸ਼ਖਬਰੀ ਦੇ ਰਾਹ ਵਿੱਚ ਹਮੇਸ਼ਾਂ ਸਭ ਤੋਂ ਵੱਡੀ ਰੁਕਾਵਟ ਰਹੀ ਹੈ। ਜੇ ਸਾਡੇ

ਕੋਲ ਸਿੱਖਿਆ ਨਾ ਹੁੰਦੀ, ਤਾਂ ਸਾਡੇ ਕੋਲ ਇਹ ਵੱਡੇ ਧਾਰਮਿਕ ਕੇਂਦਰ ਅਤੇ ਇਸੇ ਤਰ੍ਹਾਂ ਦੇ ਧਾਰਮਿਕ ਸਕੂਲ ਜਿਹੜੇ ਹੁਣ ਸਾਡੇ ਕੋਲ ਹਨ ਨਾ ਹੁੰਦੇ। ਤਦ ਤਾਂ ਬਸ ਲੋਕ ਹੁੰਦੇ, ਸਧਾਰਨ ਸਮਝ ਵਾਲੇ, ਉਹ ਲੋਕ ਜੋ ਵਚਨ ਨੂੰ ਸੁਣਦੇ। ਪਰ ਉਹ ਇੰਨੇ ਚਮਕੀਲੇ ਅਤੇ ਉਲਝੇ ਹੋਏ ਹਨ, ਅਤੇ ਉੱਥੇ, ਉਨ੍ਹਾਂ ਸੰਸਥਾਵਾਂ ਦੇ ਨਾਲ ਇੰਨੇ ਪੱਕੇ ਜੁੜੇ ਹੋਏ ਹਨ, ਕਿ ਉਹ ਉਨ੍ਹਾਂ ਦੇ ਨਾਲ ਹੀ ਰਹਿਣਾ ਚਾਹੁੰਦੇ ਹਨ। ਇਹੀ ਸਭ ਕੁਝ ਹੈ। ਉਹ ਤਾਂ ਉਸੇ ਆਤਮਾ ਨੂੰ ਹੀ ਲੈਂਦੇ ਹਨ। ਕੀ ਤੁਸੀਂ ਕਦੇ ਇੱਕ ਚੰਗੀ ਔਰਤ ਨੂੰ ਦੇਖਿਆ ਹੈ, ਜੋ ਇੱਕ ਨੀਚ ਆਦਮੀ ਨਾਲ ਵਿਆਹ ਕਰ ਲੈਂਦੀ ਹੈ? ਜਾਂ ਤਾਂ ਉਹ ਨੀਚ ਆਦਮੀ ਉਸ ਔਰਤ ਵਾਂਗ ਇੱਕ—ਇੱਕ ਭਲਾ ਆਦਮੀ ਬਣ ਜਾਵੇਗਾ, ਜਾਂ ਫਿਰ ਉਹ ਔਰਤ ਉਸੇ ਤਰ੍ਹਾਂ ਹੀ ਨੀਚ ਬਣ ਜਾਵੇਗੀ ਜਿਸ ਤਰ੍ਹਾਂ ਉਹ ਆਦਮੀ ਹੈ। ਸਮਝੋ? ਇਹ ਠੀਕ ਗੱਲ ਹੈ।

224 ਇਹ ਹੀ ਕਾਰਨ ਹੈ ਕਿ ਉਸਨੇ ਕਿਹਾ ਸੀ, “ਤੁਸੀਂ ਉਹਨਾਂ ਵਿੱਚੋਂ ਬਾਹਰ ਨਿੱਕਲ ਆਓ, ਜਦ ਮੈਂ ਸੁਰਗ ਤੇ ਉਠਾਏ ਜਾਣ ਲਈ ਤਿਆਰੀ ਕਰ ਰਿਹਾ ਹਾਂ।” ਤੁਹਾਡੇ ਕੋਲ ਤਾਂ ਕਿਸੇ ਤਰ੍ਹਾਂ ਦਾ ਇੱਕ ਵਿਸ਼ਵਾਸ ਹੋਣਾ ਚਾਹੀਦਾ ਹੈ ਜੋ ਤੁਹਾਨੂੰ ਇੱਥੋਂ ਬਾਹਰ ਲੈ ਜਾਵੇ।

190. ਦਾਨੀਏਲ 9:27 ਦਾ ਨੇਮ, ਕਦੋਂ ਇੱਕ ਹਫਤੇ ਲਈ, ਪੱਕਾ ਕੀਤਾ ਗਿਆ ਸੀ?

225 ਇਸ ਨੇਮ ਦਾ ਅੱਧਾ ਭਾਗ ਉਸ ਸਮੇਂ ਪੱਕਾ ਕੀਤਾ ਗਿਆ ਸੀ, ਜਦ ਯਿਸੂ ਮਸੀਹ ਧਰਤੀ ਉੱਤੇ ਯਹੂਦੀਆਂ ਨੂੰ ਪ੍ਰਚਾਰ ਕਰ ਰਿਹਾ ਸੀ। ਉਹ ਪਰਾਈਆਂ ਕੌਮਾਂ ਦੇ ਕੋਲ, ਬਿਲਕੁਲ ਵੀ ਨਹੀਂ ਗਿਆ ਸੀ। ਅਤੇ ਉਸਨੇ ਆਪਣੇ ਚੇਲਿਆਂ ਨੂੰ ਦੱਸਿਆ ਸੀ ਕਿ, “ਪਰਾਈਆਂ ਕੌਮਾਂ ਦੇ ਕੋਲ ਨਾ ਜਾਣਾ।” ਉਹ ਸਮਾਂ ਸਿਰਫ ਯਹੂਦੀਆਂ ਲਈ ਹੀ ਸੀ। ਸਮਝੋ? ਅਤੇ ਉਸਨੇ ਸਾਢੇ ਤਿੰਨ ਸਾਲ ਪ੍ਰਚਾਰ ਕੀਤਾ ਸੀ। ਇਹ ਸੱਤਰਵੇਂ ਸਾਤ ਦਾ ਆਖਰੀ ਭਾਗ ਹੈ, ਹੁਣ, ਜਿਵੇਂ ਕਿ ਦਾਨੀਏਲ ਨੇ ਕਿਹਾ ਸੀ ਕਿ ਉਹ ਕਰੇਗਾ।

226 ਹੁਣ, ਯਾਦ ਰੱਖੋ, ਉਹ ਯਹੂਦੀਆਂ ਲਈ ਪੱਕੇ ਤੌਰ ਤੇ ਸਾਬਤ ਹੋਇਆ ਸੀ। ਪਰ ਉਹਨਾਂ ਦੀਆਂ ਅੱਖਾਂ ਅੰਨ੍ਹੀਆਂ ਕਰ ਦਿੱਤੀਆਂ ਗਈਆਂ ਸਨ, ਤਾਂ ਕਿ ਉਹਦੇ ਦਰਮਿਆਨ ਪਰਾਈਆਂ ਜਾਤੀਆਂ ਨੂੰ ਸਮਾਂ ਦਿੱਤਾ ਜਾ ਸਕੇ। ਕੀ ਤੁਸੀਂ ਸਾਰੀ ਯੋਜਨਾ ਨੂੰ ਨਹੀਂ ਵੇਖ ਸੱਕਦੇ ਹੋ? ਸਮਝੋ? ਅਤੇ ਉਸਨੇ ਆਪਣੇ ਆਪ ਨੂੰ ਇੱਕ ਨਬੀ, ਸਾਬਤ ਕੀਤਾ ਸੀ, ਬਿਲਕੁਲ ਉਹੀ ਕੀਤਾ ਜੋ ਇੱਕ ਨਬੀ ਕਰਦਾ ਹੈ, ਉਸਨੇ ਉਨ੍ਹਾਂ ਨੂੰ ਇੱਕ ਨਬੀ ਵਾਲਾ ਚਿੰਨ੍ਹ ਵਿਖਾਇਆ ਸੀ। “ਜਦਕਿ, ਤੁਹਾਡੀ ਆਪਣੀ ਲਿਖਤ ਕਹਿੰਦੀ ਹੈ, ‘ਜੇ ਕੋਈ ਆਖਦਾ ਹੈ ਕਿ ਉਹ ਆਤਮਿਕ, ਜਾਂ ਨਬੀ ਹੈ, ਤਾਂ ਉਸਦੀ ਗੱਲ ਵੱਲ ਧਿਆਨ ਦਿਓ ਉਹ ਕੀ

ਕਹਿੰਦਾ ਹੈ; ਅਤੇ ਜੇ ਉਹ ਪੂਰਾ ਹੁੰਦਾ ਹੈ, ਅਤੇ ਹਰ ਵਾਰ ਪੂਰਾ ਹੁੰਦਾ ਹੈ, ਉਸ ਨੇ ਕੀ ਕਿਹਾ ਹੈ, ਲਗਾਤਾਰ।”

227 ਤੁਸੀਂ ਬਾਈਬਲ ਵਿੱਚ ਵੇਖੋ, ਕਿਹਾ ਗਿਆ ਹੈ, “ਖੜਕਾਓ, ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ; ਲੱਭੋ, ਤਾਂ ਤੁਹਾਨੂੰ ਮਿਲੇਗਾ; ਮੰਗੋ, ਤਾਂ ਤੁਹਾਨੂੰ ਦਿੱਤਾ ਜਾਵੇਗਾ।” ਹੁਣ, ਜੇ ਤੁਸੀਂ ਧਿਆਨ ਦਿਓ, ਤਾਂ ਇਹ “ਖੜਕਾਉਣਾ” ਹੈ। ਬਸ ਲਗਾਤਾਰ ਖੜਕਾਉਂਦੇ ਰਹੋ। [ਭਾਈ ਬ੍ਰਨਹਾਮ ਪੁਲਪਿਟ ਨੂੰ ਲਗਾਤਾਰ ਖੜਕਾਉਂਦੇ ਹਨ—ਸੰਪਾ.] ਤੁਸੀਂ ਬਸ ਉੱਥੇ ਹੀ ਖੜੇ ਰਹੋ। ਜਿਵੇਂ ਇੱਕ ਬੇਇਨਸਾਫ਼ ਹਾਕਮ, ਉਸ ਔਰਤ ਨੂੰ ਜਵਾਬ ਨਹੀਂ ਦਿੰਦਾ ਸੀ; ਉਹ ਔਰਤ ਉਸ ਦੇ ਦਰਵਾਜ਼ੇ ਨੂੰ ਖੜਕਾਉਂਦੀ ਰਹੀ। ਕਹੋ, “ਮੈਂ ਤੇਰੇ ਹੱਥਾਂ ਵਿੱਚ ਹਾਂ।” ਤੁਸੀਂ ਲੱਭਣਾ ਤਾਂ ਚਾਹੁੰਦੇ ਨਹੀਂ ਹੋ ਪਰ ਕਹਿੰਦੇ ਹੋ, “ਪ੍ਰਭੂ, ਮੈਂ ਚਾਹੁੰਦਾ ਹਾਂ ਕਿ ਸਾਡੇ ਕੋਲ ਇਹ ਹੀ ਹੋਵੇ। ਆਮੀਨ।” ਇਸ ਤਰ੍ਹਾਂ ਨਹੀਂ ਕਰਨਾ ਹੈ। ਤੁਸੀਂ ਉੱਥੇ ਤਦ ਤੱਕ ਖੜੇ ਰਹੋ ਜਦ ਤੱਕ ਕਿ ਤੁਹਾਨੂੰ ਉਹ ਮਿਲ ਨਹੀਂ ਜਾਂਦਾ ਹੈ। ਤੁਸੀਂ ਜਾਣਦੇ ਹੋ ਕਿ ਇਹ ਹੋ ਜਾਵੇਗਾ। ਸੋ, ਉਸਨੇ ਇਹਦਾ ਵਾਅਦਾ ਕੀਤਾ ਹੈ, ਇਸ ਲਈ ਤੁਸੀਂ ਉੱਥੇ ਤਦ ਤੱਕ ਖੜੇ ਰਹੋ ਜਦ ਤੱਕ ਇਹ ਤੁਹਾਡੀ ਪਕੜ ਵਿੱਚ ਨਹੀਂ ਆ ਜਾਂਦਾ। ਸਮਝੋ?

ਹੁਣ, ਹੁਣ, ਸੱਤਰਵੇਂ ਸਾਤੇ ਦਾ, ਆਖਰੀ ਭਾਗ, ਇਸਦਾ ਆਖਰੀ ਭਾਗ ਕਲੀਸਿਯਾ ਦੇ ਸੁਰਗ ਵਿੱਚ ਉਠਾਏ ਜਾਣ ਤੋਂ ਬਾਦ, ਕਸ਼ਟ ਕਾਲ ਦੇ ਸਮੇਂ ਦੋਰਾਨ ਹੋਵੇਗਾ। ਫਿਰ ਇੱਥੇ ਸਾਢੇ ਤਿੰਨ ਸਾਲ ਬਾਕੀ ਹਨ, ਅਤੇ ਉਸ ਦਾ ਸਬੂਤ ਨਬੀਆਂ ਮੂਸਾ ਅਤੇ ਏਲੀਯਾਹ ਦੇ ਰਾਹੀਂ ਹੋਵੇਗਾ, ਹੁਣ, ਮੂਸਾ ਅਤੇ ਏਲੀਯਾਹ ਦੇ ਰਾਹੀਂ, ਪ੍ਰਕਾਸ਼ ਦੀ ਪੋਥੀ 11 ਅਧਿਆਏ। ਹੁਣ ਆਓ ਵੇਖੀਏ ਕਿ ਇਹ ਕੀ ਹੈ:

191. ਹੁਣ ਜੇ ਤੁਸੀਂ ਉਸਦੇ ਚੁਣਿਆਂ ਹੋਇਆਂ ਵਿੱਚੋਂ ਇੱਕ ਹੋ, ਤਾਂ ਕਿ ਤੁਸੀਂ ਲਾੜੀ ਦੇ ਨਾਲ ਉੱਪਰ ਜਾਉਗੇ? (ਹਾਂ। ਉੱ-ਹੂੰ। ਹਾਂ, ਸ਼੍ਰੀਮਾਨ। ਇਹ ਬੜਾ ਅਸਾਨ ਸਵਾਲ ਹੈ।)
192. ਭਾਈ ਬ੍ਰਨਹਾਮ, ਕੀ ਤੁਹਾਡਾ ਮਤਲਬ ਇਹ ਸੱਤ ਹਜ਼ਾਰ ਸਨ ਜਿਨ੍ਹਾਂ ਨੇ ਆਪਣੇ ਗੋਡੇ ਬਾਲ ਦੇ ਅੱਗ ਨਹੀਂ ਟੇਕੇ ਸਨ, ਜਾਂ ਤੁਹਾਡਾ ਮਤਲਬ ਸੱਤ ਸੌ ਤੋਂ ਸੀ?

228 ਸੱਤ ਹਜ਼ਾਰ, ਮੇਰੇ ਕਹਿਣ ਤੋਂ ਭਾਵ ਸੱਤ ਹਜ਼ਾਰ ਹੀ ਸੀ। ਮੈਨੂੰ ਇਸਦੇ ਲਈ ਮਾਫ਼ ਕਰਨਾ, ਸਮਝੋ। ਇਹ ਬਸ...ਇਹ ਤਾਂ ਬਸ ਬੋਲਣ ਦੀ—ਦੀ ਗੜਬੜੀ ਦੇ ਕਾਰਨ ਹੀ ਹੋਇਆ ਸੀ। ਮੈਂ ਤਾਂ ਬਸ...

ਜਿਵੇਂ, ਮੈਂ ਥੋੜੀ ਦੇਰ ਪਹਿਲਾਂ ਕਿਹਾ ਸੀ। ਕੀ ਤੁਸੀਂ ਧਿਆਨ ਦਿੱਤਾ ਜਦੋਂ

ਮੈਂ ਇੱਥੇ ਖੜਾ ਸੀ, ਮੈਂ ਕਿਹਾ ਸੀ, “ਅਤੇ—ਅਤੇ ਉਸ ਲੇਲੇ ਨੂੰ ਵੇਖ ਕੇ, ਉਨ੍ਹਾਂ ਨੇ ਗਵਾਹੀ ਦਿੱਤੀ...”? ਵੇਖਿਆ? ਵੇਖਿਆ? ਉਹ ਲੇਲਾ ਧਰਤੀ ਉੱਤੇ ਸੀ। ਸਮਝੋ? “ਪਰਮੇਸ਼ੁਰ ਦੇ ਆਤਮਾ ਨੂੰ, ਲੇਲੇ ਉੱਤੇ ਉਤਰਦੇ ਵੇਖ ਕੇ ਉਸਨੇ ਗਵਾਹੀ ਦਿੱਤੀ।”

229 ਹੁਣ, ਇੱਥੇ, ਇਹ ਕਿਹਾ ਗਿਆ ਹੈ, “ਇਹ ਮੇਰਾ ਪਿਆਰਾ ਪੁੱਤਰ ਹੈ, ਜਿਸ ਤੋਂ ਮੈਂ ਬਹੁਤ ਪ੍ਰਸੰਨ ਹਾਂ।” ਤੁਸੀਂ ਸਮਝੋ? ਹੁਣ, ਇਹ ਯੂਨਾਨੀ ਭਾਸ਼ਾ ਦੇ ਮੂਲ ਰੂਪ ਵਿੱਚ ਲਿਖਿਆ ਗਿਆ ਸੀ, ਜਿਹ ਦੇ ਵਿੱਚ ਕ੍ਰਿਆ ਵਿਸ਼ੇਸ਼ਣ ਤੋਂ ਬਾਦ ਕ੍ਰਿਆ ਲਗਾਈ ਗਈ ਹੈ। ਪਰ ਇੱਥੇ ਤੁਸੀਂ ਪਿਆਨ ਦਿਓ, ਇਸ ਨੂੰ ਅਸਲ ਵਿੱਚ ਇਸ ਤਰ੍ਹਾਂ ਹੋਣਾ ਚਾਹੀਦਾ ਹੈ। ਹੁਣ ਤੁਸੀਂ ਬਸ ਵਚਨ ਨੂੰ ਲਓ, ਵੇਖੋ। ਸੰਤ ਯਾਕੂਬ ਦੇ ਅਨੁਵਾਦ ਵਿੱਚ, ਬਾਈਬਲ ਕਹਿੰਦੀ ਹੈ, “ਇਹ ਮੇਰਾ ਪਿਆਰਾ ਪੁੱਤਰ ਹੈ, ਜਿਹਦੇ ਵਿੱਚ ਰਹਿ ਕੇ ਮੈਂ ਬਹੁਤ ਪ੍ਰਸੰਨ ਹਾਂ।” ਪਰ, ਅਸਲ ਵਿੱਚ, ਜੇ ਅਸੀਂ ਇਹਨੂੰ ਇਸ ਤਰ੍ਹਾਂ ਕਹੀਏ ਜਿਵੇਂ ਕਿ ਅਸੀਂ ਅੱਜ ਇਸਨੂੰ ਕਹਿੰਦੇ ਹਾਂ, “ਇਹ ਮੇਰਾ ਪਿਆਰਾ ਪੁੱਤਰ ਹੈ, ਜਿਹਦੇ ਵਿੱਚ ਰਹਿ ਕੇ ਮੈਂ ਪ੍ਰਸੰਨ ਹਾਂ।” ਤੁਸੀਂ ਇਨ੍ਹਾਂ ਨੂੰ ਜਰਾ ਘੁਮਾ ਦਿੱਤਾ ਹੈ, ਸਮਝੋ। ਸਮਝੋ? “ਇਹ ਮੇਰਾ ਪਿਆਰਾ ਪੁੱਤਰ ਹੈ, ਜਿਹਦੇ ਵਿੱਚ ਰਹਿ ਕੇ ਮੈਂ ਪ੍ਰਸੰਨ ਹਾਂ।” ਵੇਖੋ? ਹੁਣ, ਅੱਜ ਅਸੀਂ ਇਸਨੂੰ ਇਸ ਤਰ੍ਹਾਂ ਕਹਾਂਗੇ, “ਇਹ ਮੇਰਾ ਪਿਆਰਾ ਪੁੱਤਰ ਹੈ, ਜਿਹਦੇ ਵਿੱਚ ਰਹਿ ਕੇ ਮੈਂ ਪ੍ਰਸੰਨ ਹਾਂ।” ਵੇਖੋ, ਉਹ ਹੀ ਸ਼ਬਦ ਹਨ, ਪਰ ਉਨ੍ਹਾਂ ਨੂੰ ਜਰਾ ਘੁਮਾ ਫਿਰਾ ਦਿੱਤਾ ਗਿਆ ਹੈ। ਸਮਝੋ?

230 ਹੁਣ, ਹਾਂ, ਮੇਰਾ ਕਹਿਣ ਦਾ ਅਰਥ... ਕਿਰਪਾ ਕਰਕੇ, ਤੁਸੀਂ ਮੈਨੂੰ ਮਾਫ ਕਰ ਦਿਓ। ਮੈਂ... ਅਤੇ—ਅਤੇ, ਭਾਈਓ, ਅਤੇ ਮਿੱਤਰੇ, ਜਿਹੜੇ ਤੁਸੀਂ ਬਾਹਰ ਇਨ੍ਹਾਂ ਨੂੰ ਟੇਪਾਂ ਤੇ ਸੁਣਦੇ ਹੋ, ਸੁਣੋ। ਮੇਰਾ ਮਤਲਬ ਇਸਨੂੰ ਇਸ ਤਰ੍ਹਾਂ ਕਹਿਣ ਦਾ ਨਹੀਂ ਸੀ। ਮੈਂ—ਮੈਂ—ਮੈਂ ਖੁਸ਼ਖਬਰੀ ਦਾ ਸੇਵਕ ਹਾਂ। ਮੈਂ, ਇਹਦਾ ਕਈ ਵਾਰ ਪ੍ਰਚਾਰ ਕੀਤਾ ਹੈ, ਮੈਂ ਜਾਣਦਾ ਸੀ ਕਿ ਇਹ ਸੱਤ ਹਜ਼ਾਰ ਹੀ ਸਨ। ਪਰ ਇਸ ਤਰ੍ਹਾਂ ਹੋਇਆ ਕਿ ਮੇਰੇ ਕੋਲੋਂ ਇਹ ਸੱਤ ਸੌ ਕਿਹਾ ਗਿਆ। ਮੇਰਾ ਮਤਲਬ ਸੱਤ ਸੌ ਨਹੀਂ ਸੀ। ਮੇਰਾ ਮਤਲਬ ਸੀ, ਤੁਸੀਂ... ਮੈਂ ਬਸ ਇਹਨੂੰ ਵਚਨ ਵਿੱਚੋਂ ਨਹੀਂ ਪੜ੍ਹਿਆ ਸੀ। ਇਹ ਤਾਂ ਉਸ ਵੇਲੇ ਮੇਰੇ ਦਿਮਾਗ ਵਿੱਚ ਆਇਆ ਜਦ ਮੈਂ ਬੋਲ ਰਿਹਾ ਸੀ, ਅਤੇ ਮੈਂ ਬਸ ਸੱਤ ਹਜ਼ਾਰ ਕਹਿਣ ਦੀ ਬਜਾਏ ਸੱਤ ਸੌ ਕਹਿ ਦਿੱਤਾ ਸੀ। ਮੈਂ ਹਰ ਵੇਲੇ ਉਸ ਤਰ੍ਹਾਂ ਦੀਆਂ ਗਲਤੀਆਂ ਕਰਦਾ ਰਹਿੰਦਾ ਹਾਂ। ਮੈਂ—ਮੈਂ ਬਿਲਕੁੱਲ ਹੀ ਇੱਕ ਮੂਰਖ ਹਾਂ, ਇਸ ਲਈ ਮੈਨੂੰ ਮਾਫ ਕਰਨਾ। ਸਮਝੋ? ਮੇਰਾ ਇਸ ਤਰ੍ਹਾਂ ਕਹਿਣ ਦਾ ਮਤਲਬ ਨਹੀਂ ਸੀ।

193. ਕੀ ਮਸੀਹ ਦੀ ਲਾੜੀ, ਅਤੇ ਮਸੀਹ ਦੀ ਦੇਹ, ਇੱਕ ਹੀ ਹੈ?

231 ਹਾਂ, ਸ਼੍ਰੀਮਾਨ! ਸਮਝੋ? ਹੁਣ, ਇੱਥੇ, ਹੁਣ ਵੇਖੋ, ਮੈਂ ਇਹਦੇ ਤੇ ਪ੍ਰਚਾਰ ਕਰਨਾ ਸ਼ੁਰੂ ਨਹੀਂ ਕਰਨਾ ਚਾਹੁੰਦਾ ਹਾਂ, ਕਿਉਂਕਿ ਮੈਂ...ਮੈਂ ਇਹਦੇ ਤੇ ਪ੍ਰਚਾਰ ਕਰ ਚੁੱਕਾ ਹਾਂ, ਸਮਝੋ। ਪਰ ਹੁਣ ਮੈਂ ਇਸ ਤਰ੍ਹਾਂ ਨਹੀਂ ਕਰਾਂਗਾ। ਪਰ ਮੈਂ ਤੁਹਾਨੂੰ ਵਿਖਾਉਣਾ ਚਾਹੁੰਦਾ ਹਾਂ। ਜਦ ਪਰਮੇਸ਼ੁਰ ਨੇ ਆਦਮ ਨੂੰ ਉਸਦੀ ਪਸਲੀ ਵਿੱਚੋਂ ਕੱਢ ਕੇ, ਇੱਕ ਲਾੜੀ ਦਿੱਤੀ, ਤਾਂ ਉਸਨੇ ਕਿਹਾ, “ਇਹ ਮੇਰੇ ਮਾਸ ਵਿੱਚੋਂ ਮਾਸ ਅਤੇ ਮੇਰੀ ਹੱਡੀ ਵਿੱਚੋਂ ਹੱਡੀ ਹੈ।” ਕੀ ਇਹ ਠੀਕ ਹੈ?

232 ਜਦੋਂ ਮਸੀਹ ਨੂੰ ਪਰਮੇਸ਼ੁਰ ਨੇ ਉਸਦੀ ਲਾੜੀ ਦਿੱਤੀ, ਆਤਮਾ ਨੇ ਸ਼ਰੀਰ ਅਥਵਾ ਲਾੜੀ ਦਿੱਤੀ, ਮਸੀਹ ਨੂੰ ਮਾਰਿਆ ਕੁੱਟਿਆ ਗਿਆ ਸੀ, ਅਤੇ ਉਸਨੂੰ ਉਸਦੇ ਹਿਰਦੇ ਦੇ ਥੱਲੇ ਪਸਲੀ ਵਿੱਚ ਛੇਦਿਆ ਗਿਆ ਸੀ, ਅਤੇ ਪਾਣੀ, ਲਹੂ, ਅਤੇ ਆਤਮਾ, ਬਾਹਰ ਨਿੱਕਲ ਕੇ ਆਇਆ ਸੀ; ਜੋ ਕਿ “ਉਸਦੀ ਹੱਡੀ ਵਿੱਚੋਂ ਹੱਡੀ ਅਤੇ ਉਸਦੇ ਮਾਸ ਵਿੱਚੋਂ ਮਾਸ” ਬਣ ਗਿਆ। ਅਸੀਂ ਹੱਡੀ ਅਤੇ ਮਾਸ ਹਾਂ; ਅਤੇ ਲਾੜੀ ਮਸੀਹ ਦੀ ਹੱਡੀ ਅਤੇ ਮਾਸ ਹੋਵੇਗੀ, ਬਿਲਕੁਲ। ਉਹ ਹਨ... ਉਹ ਉਸਦੀ ਲਾੜੀ ਹੈ।

194. ਕੀ ਮਸੀਹ ਦੀ ਲਾੜੀ ਦੀ ਹੋਵੇਗੀ...? ਕੀ ਮਸੀਹ ਦੀ ਲਾੜੀ ਦੀ ਸੁਰਗ ਤੇ ਉਠਾਏ ਜਾਣ ਤੋਂ ਪਹਿਲਾਂ ਕੋਈ ਸੇਵਕਾਈ ਹੋਵੇਗੀ?

233 ਬਿਲਕੁਲ। ਬਿਲਕੁਲ ਇਹੀ ਹੈ ਜੋ ਇਸ ਸਮੇਂ ਚੱਲ ਰਿਹਾ ਹੈ, ਵੇਖੋ ਮਸੀਹ ਦੀ ਲਾੜੀ। ਬਿਲਕੁੱਲ। ਇਹ ਹੀ ਇਸ ਸਮੇਂ ਦਾ ਸੰਦੇਸ਼ ਹੈ, ਵੇਖਿਆ, ਮਸੀਹ ਦੀ ਲਾੜੀ। ਯਕੀਨਨ। ਉਸ ਵਿੱਚ ਰਸੂਲ, ਨਬੀ, ਉਸਤਾਦ, ਪ੍ਰਚਾਰਕ, ਅਤੇ ਪਾਸਬਾਨ ਪਾਏ ਜਾਂਦੇ ਹਨ। ਕੀ ਇਹ ਠੀਕ ਹੈ? ਇਹ ਹੀ ਮਸੀਹ ਦੀ ਲਾੜੀ ਹੈ। ਬਿਲਕੁੱਲ। ਉਸਦੀ ਇੱਕ ਸੇਵਕਾਈ ਹੈ, ਉਸਦੇ ਕੋਲ ਇੱਕ ਬਹੁਤ ਹੀ ਵੱਡੀ ਸੇਵਕਾਈ ਹੈ, ਉਸਦੀ ਸੇਵਕਾਈ ਇਸ ਸਮੇਂ ਦੀ ਹੈ। ਇਹ ਬਹੁਤ ਹੀ ਨਮਰ ਹੋਵੇਗੀ।

234 ਹੁਣ, ਯਾਦ ਰੱਖੋ। ਕਿੰਨੇ ਇੱਥੇ, ਪਹਿਲੀ ਵਾਰ ਸਨ, ਜਦ ਮੈਂ...? ਪਿਛਲੇ ਐਤਵਾਰ, ਵੇਖਿਆ, ਯਾਦ ਕਰੋ ਮੈਂ ਕੀ ਪਰਚਾਰ ਕੀਤਾ ਸੀ? ਨਿਮਰਤਾ। ਔਹ, ਇਸ ਨੂੰ ਭੁੱਲਣਾ ਨਹੀਂ। ਮੈਂ ਉਸ ਬਾਰੇ ਫਿਰ ਚੇਤਾਵਨੀ ਦੇਣ ਲਈ, ਇੱਕ ਮਿੰਟ ਲਈ ਰੁਕਾਂਗਾ। ਯਾਦ ਰੱਖੋ, ਜਦੋਂ ਪਰਮੇਸ਼ੁਰ ਕਿਸੇ ਮਹਾਨ ਘਟਨਾ ਦੇ ਘਟਣ ਦੀ ਭਵਿੱਖਬਾਣੀ ਕਰਦਾ ਹੈ, ਤਾਂ ਲੋਕ ਆਪਣੇ ਅਕਲ ਦੇ ਅਨੁਸਾਰ, ਉਸ ਗੱਲ ਤੋਂ ਹਟ ਕੇ ਬਹੁਤ ਦੂਰ ਵੇਖ ਰਹੇ ਹੁੰਦੇ ਹਨ, ਕਿ ਜੋ ਹੋ ਰਿਹਾ ਹੁੰਦਾ ਹੈ ਲੋਕ ਉਸ ਤੋਂ ਰਹਿ ਜਾਂਦੇ ਹਨ। ਜਦੋਂ ਪਰਮੇਸ਼ੁਰ ਕਿਸੇ ਗੱਲ ਨੂੰ ਮਹਾਨ ਕਹਿੰਦਾ ਹੈ, ਤਾਂ ਲੋਕ ਉਸ ਤੇ ਹੱਸਦੇ ਹਨ। ਲੋਕ ਕਹਿੰਦੇ ਹਨ, “ਉਹ ਮੂਰਖਾਂ ਦਾ ਝੁੰਡ ਹੈ!” ਇਹ ਸਹੀ ਗੱਲ ਹੈ।

ਪ੍ਰੰਤੂ ਜਦੋਂ ਮਹਾਨ ਦੁਨੀਆਂ, ਅਤੇ ਮਹਾਨ ਗਿਰਜੇ, ਕਹਿੰਦੇ ਹਨ, “ਲੜਕੇ, ਇਹ ਸ਼ਾਨਦਾਰ ਹੈ!” ਤਾਂ ਪਰਮੇਸ਼ੁਰ ਕਹਿੰਦਾ ਹੈ, “ਇਹ ਤਾਂ ਮੂਰਖਾਂ ਦਾ ਝੁੰਡ ਹੈ!” ਸੋ, ਤੁਸੀਂ ਵੇਖੋ, ਤੁਹਾਨੂੰ ਧਿਆਨ ਦੇਣਾ ਪਵੇਗਾ। ਮੇਰੇ ਕਹਿਣ ਦਾ ਮਤਲਬ ਇਹ ਨਹੀਂ ਕਿ ਇਹ ਇਸੇ ਤਰ੍ਹਾਂ, ਬਿਲਕੁਲ ਉਸੇ ਤਰ੍ਹਾਂ ਹੀ ਹੋਵੇਗਾ, ਪਰ ਇਹ ਇਸੇ ਤਰ੍ਹਾਂ ਹੀ ਹੈ।

235 ਵੇਖੋ। ਇੱਥੇ ਇੱਕ ਮਹਾਨ, ਪਵਿੱਤਰ ਰੂੜੀਵਾਦੀ ਕਲੀਸਿਯਾ ਸੀ, “ਅਸੀਂ ਵਚਨ ਨੂੰ ਜਾਣਦੇ ਹਾਂ। ਸਾਡੇ ਕੋਲ ਸਕੂਲ ਹਨ। ਸਾਡੇ ਕੋਲ ਪਾਰਮਿਕ ਸਿੱਖਿਆ ਕੇਂਦਰ ਹਨ। ਸਾਡੇ ਕੋਲ ਬਹੁਤ ਹੀ ਹੁਸ਼ਿਆਰ ਪੜ੍ਹੇ ਲਿਖੇ ਲੋਕ ਹਨ! ਕਿਉਂ, ਅਸੀਂ ਤਾਂ ਸੈਂਕੜੇ ਸਾਲਾਂ ਤੋਂ ਹੀ ਯਹੋਵਾਹ ਦੇ ਵਫ਼ਾਦਾਰ ਰਹੇ ਹਾਂ। ਅਸੀਂ ਹੀ ਕਲੀਸਿਯਾ ਹਾਂ। ਅਸੀਂ ਯਹੂਦੀਆਂ ਦੀ ਮਹਾਂਸਭਾ ਹਾਂ। ਸਾਡੇ ਕੋਲ ਤਾਂ ਚਰਚਾਂ ਦਾ ਇਕੱਠ ਹੈ। ਫਰੀਸੀ ਅਤੇ ਸਦੂਕੀ, ਅਤੇ ਸਾਰੀਆਂ ਨਾਮਧਾਰੀ ਕਲੀਸਿਯਾਂ, ਇੱਥੇ ਇਕੱਠੀਆਂ ਹੁੰਦੀਆਂ ਹਨ,” ਜਿਵੇਂ ਅਸੀਂ ਇਕੱਠੇ ਹੋ ਰਹੇ ਹਾਂ। ਸਮਝੋ? “ਅਸੀਂ ਸੱਭ ਇੱਕ ਹੀ ਹਾਂ, ਗਿਰਜਿਆਂ ਦੀ ਮਹਾਂ ਸਭਾ। ਅਸੀਂ ਹੀ ਸਭਨਾਂ ਤੋਂ ਉੱਪਰ ਹਾਂ। ਅਸੀਂ ਵਚਨ ਨੂੰ ਇੰਨਾ ਜਾਣਦੇ ਹਾਂ। ਉਸ ਅਨਪੜ੍ਹ ਆਦਮੀ ਜੋ ਕਿ ਉੱਥੇ ਨਦੀ ਤੇ ਹੈ, ਜਿਹੜੀ ਦਾੜੀ ਉਹਦੇ ਚਿਹਰੇ ਤੇ ਲਟਕ ਰਹੀ ਹੈ, ਉਹ ਕੀ ਹੈ, ਅਤੇ ਭੇਡਾਂ ਦੀ ਖੱਲ ਪਹਿਨੇ ਹੋਏ ਹੈ, ਉਹ ਸਾਨੂੰ ਕੀ ਦੱਸੇਗਾ?” ਪੱਕਾ, ਉਹਨਾਂ ਨੇ ਉਸ ਦੀ ਨਹੀਂ ਸੁਣੀ ਹੋਵੇਗੀ।

236 ਪ੍ਰੰਤੂ ਬਾਈਬਲ ਨੇ, ਮਲਾਕੀ ਚਾਰ ਅਧਿਆਏ ਵਿੱਚ-...ਜਾਂ ਮਲਾਕੀ ਤਿੰਨ ਅਧਿਆਏ ਵਿੱਚ ਕਿਹਾ ਸੀ, “ਮੈਂ ਆਪਣੇ ਦੂਤ ਨੂੰ ਆਪਣੇ ਅੱਗੇ ਭੇਜਦਾ ਹਾਂ, ਤਾਂ ਜੋ ਉਹ ਮੇਰੇ ਲਈ ਰਾਹ ਤਿਆਰ ਕਰੇ।” ਯੂਹੰਨਾ ਨੇ, ਉਸ ਤੋਂ ਸੱਤ ਸੌ ਬਾਰਾਂ ਸਾਲ ਪਹਿਲਾਂ...ਔਹ, ਮਹਾਨ ਨਬੀ ਯਸਾਯਾਹ ਉੱਥੇ ਖੜਾ ਸੀ, ਅਤੇ ਕਿਹਾ, “ਜੰਗਲ ਵਿੱਚ ਇੱਕ ਪੁਕਾਰਨ ਵਾਲੇ ਦੀ ਅਵਾਜ਼ ਹੋਵੇਗੀ, ਪ੍ਰਭੂ ਦੇ ਰਾਹ ਨੂੰ ਤਿਆਰ ਕਰੋ, ਅਤੇ ਉਸਦੇ ਰਾਹ ਨੂੰ ਸਿੱਧਾ ਕਰੋ।” ਇਹ ਠੀਕ ਹੈ। ਅਤੇ ਕਿਹਾ...ਅਤੇ ਦਾਉ-...ਔਹ, ਉਹਨਾਂ ਵਿੱਚੋਂ ਬਹੁਤਿਆਂ ਨੇ! ਕਿਹਾ, “ਹਰੇਕ ਉੱਚੀ ਜਗ੍ਹਾ ਨੂੰ ਨੀਵਾਂ ਕੀਤਾ ਜਾਵੇਗਾ।”

237 ਔਹ, ਉਨ੍ਹਾਂ ਆਖਿਆ, “ਇੰਝ ਹੋਵੇਗਾ...ਜਦੋਂ ਇਹ ਮਨੁੱਖ ਆਵੇਗਾ, ਤਾਂ ਉਹ ਆਪਣੀ ਉੱਗਲ ਨਾਲ ਇਸ਼ਾਰਾ ਕਰੇਗਾ, ਅਤੇ ਉਹ ਪਹਾੜਾਂ ਨੂੰ ਹਟਾ ਦੇਵੇਗਾ। ਅਤੇ ਔਹ, ਉਹ ਸਾਰੇ ਸਥਾਨ ਜਿਹੜੇ ਨੀਵੇਂ ਹਨ, ਖੱਡਾਂ ਨੂੰ, ਭਰ ਦਿੱਤੀਆਂ ਜਾਣਗੀਆਂ, ਉੱਚੀਆਂ ਕੀਤੀਆਂ ਜਾਣਗੀਆਂ। ਫਿਰ ਸਾਰੀਆਂ, ਉਹ ਸਾਰੀਆਂ ਥਾਵਾਂ ਜਿਹੜੀਆਂ ਟੇਡੀਆਂ ਅਤੇ ਉੱਚੀਆਂ-ਨੀਵੀਆਂ ਹਨ, ਪੱਧਰੀਆਂ ਕੀਤੀਆਂ ਜਾਣਗੀਆਂ। ਭਾਈ, ਅਸੀਂ ਇੱਥੇ ਆਲੇ-ਦੁਆਲੇ ਹਰੇਕ

ਖੇਤ ਵਿੱਚ ਮੱਕੀ ਉਗਾਵਾਂਗੇ। ਅਤੇ, ਔਹ, ਜਦੋਂ ਇਹ ਆਦਮੀ ਆਏਗਾ ਤਾਂ ਅਸੀਂ ਵੱਡੇ-ਵੱਡੇ ਕੰਮ ਕਰਾਂਗੇ।” ਸਮਝੋ?

238 ਉਹ ਪਰਮੇਸ਼ੁਰ ਤੋਂ ਇਹ ਉਮੀਦ ਕਰ ਰਹੇ ਸਨ ਕਿ ਪਰਮੇਸ਼ੁਰ ਚੱਕੇ ਨੂੰ ਲਵੇਗਾ ਅਤੇ ਇਸ ਨੂੰ ਘੁਮਾਵੇਗਾ ਅਤੇ ਪੌੜੀਆਂ ਨੂੰ ਹੇਠਾਂ ਲਗਾਏਗਾ, ਅਤੇ ਕਹੇਗਾ, “ਮੇਰੇ ਮਸੀਹ ਦੇ ਅੱਗੇ ਚੱਲਣ ਵਾਲੇ ਮਹਾਨ ਦੂਤ, ਤੂੰ ਹੇਠਾਂ ਆ ਜਾਹ।” ਅਤੇ ਜਿਉਂ ਹੀ ਉਹ ਚਲਾ ਜਾਵੇਗਾ, ਉਹ ਦੁਬਾਰਾ ਉਸਨੂੰ ਉੱਪਰ ਖਿੱਚ ਲੈਣਗੇ, ਅਤੇ ਉਸਦੀ ਸੇਵਕਾਈ ਸਮਾਪਤ ਹੋ ਜਾਵੇਗੀ। ਉਹ ਇਸ ਨੂੰ ਦੁਬਾਰਾ ਹੇਠਾਂ ਲਿਆਉਂਦੇ ਹਨ, ਅਤੇ ਇਸ ਨੂੰ ਸੈਮਨਰੀਆਂ ਦੇ ਕੋਲ ਰੱਖ ਦਿੰਦੇ ਹਨ, ਅਤੇ ਕਹਿੰਦੇ ਹਨ, “ਠੀਕ ਹੈ, ਮੇਰੇ ਪਿਆਰੇ ਪੁੱਤਰ, ਇੱਥੇ ਹੇਠਾਂ ਆ ਅਤੇ ਉਹਨਾਂ ਨੂੰ ਦੱਸ।” ਵੇਖਿਆ? ਔਹ, ਮੇਰੇ!

239 ਵੇਖੋ, ਜਦ ਉਹ ਉਨ੍ਹਾਂ ਕੋਲ ਆਇਆ। ਤਾਂ ਕੀ ਕੁਝ ਹੋਇਆ? ਇੱਥੇ ਇੱਕ ਮਨੁੱਖ ਆਉਂਦਾ ਹੈ ਜੋ ਉਨ੍ਹਾਂ ਦੇ ਸਕੂਲਾਂ ਬਾਰੇ ਕੁਝ ਵੀ ਨਹੀਂ ਜਾਣਦਾ ਸੀ। ਇੱਥੋਂ ਤੱਕ ਕਿ ਉਸਦੇ ਕੋਲ ਸੰਗਤੀ ਪੱਤਰ ਵੀ ਨਹੀਂ ਸੀ। ਔਹ! ਉਸਦੇ ਕੋਲ ਕੋਈ ਵੀ ਪਛਾਣ ਪੱਤਰ ਨਹੀਂ ਸੀ। ਨਹੀਂ। ਕੋਈ ਵੀ ਨਹੀਂ ਜਾਣਦਾ ਸੀ ਕਿ ਕੀ ਉਹ ਆਪਣੇ ਜੀਵਨ ਵਿੱਚ ਕਦੇ ਇੱਕ ਦਿਨ ਵੀ ਸਕੂਲ ਗਿਆ ਸੀ। ਏਥੋਂ ਤਕ ਤੁਸੀਂ ਉਸਦੀਆਂ ਗੱਲਾਂ ਤੋਂ ਵੀ ਇਹ ਨਹੀਂ ਦੱਸ ਸਕਦੇ ਸੀ। ਉਹ ਉਨ੍ਹਾਂ ਦਿਨਾਂ ਦੇ ਪਾਦਰੀਆਂ ਦੀ ਸ਼ਬਦਾਵਲੀ ਵਿੱਚ... ਵਿੱਚ ਨਹੀਂ ਬੋਲਦਾ ਸੀ। ਉਹ ਸੱਪਾਂ, ਕੁਲਹਾੜੀਆਂ, ਅਤੇ ਜੰਗਲਾਂ, ਦਰਖੱਤਾਂ ਅਤੇ—ਅਤੇ—ਅਤੇ ਉਸ ਤਰ੍ਹਾਂ ਦੀਆਂ ਗੱਲਾਂ ਕਰਦਾ ਸੀ। ਉਹ ਆਪਣੇ ਸਮੇਂ ਦੇ, ਨਾ ਇਸ ਦਿਨ ਦੇ, ਨਾ ਹੀ ਕਿਸੇ ਹੋਰ ਦਿਨ ਦੇ ਪ੍ਰੇਰਿਤਵਾਦੀ ਸ਼ਬਦਾਂ ਵਿੱਚ ਗੱਲ ਨਹੀਂ ਕਰਦਾ ਸੀ,

240 ਜਿਵੇਂ ਕਿ ਅਸੀਂ ਇਹਨੂੰ ਇੱਥੇ ਇਡੀਆਨਾ ਵਿੱਚ ਕਹਿੰਦੇ ਹਾਂ, ਉਹ “ਸਾਸਾਫ੍ਰਾਸ” ਆਇਆ। ਉਹ ਕਿਤਿਓਂ ਝਾੜੀਆਂ ਵਿੱਚੋਂ ਨਿਕਲ ਕੇ ਆਇਆ ਸੀ। ਉਸਨੇ ਦਾੜੀ ਵੀ ਨਹੀਂ ਕੀਤੀ ਹੋਈ ਸੀ, ਅਤੇ ਉਸਦੇ ਸਿਰ ਦੇ ਵਾਲ ਖੜ੍ਹੇ ਸਨ। ਮੈਨੂੰ ਨਹੀਂ ਲੱਗਦਾ ਕਿ ਉਹ ਨਹਾਉਂਦਾ ਵੀ ਹੋਵੇਗਾ; ਦੋ ਜਾਂ ਤਿੰਨਾਂ ਮਹੀਨਿਆਂ ਵਿੱਚ ਇੱਕ ਵਾਰੀ। ਉਹ ਰਾਤ ਨੂੰ ਕਦੇ ਪਜਾਮਾ ਨਹੀਂ ਪਹਿਨਦਾ ਸੀ। ਉਸ ਨੇ ਕਦੇ ਗੱਡੀ ਵਿੱਚ ਸਵਾਰੀ ਨਹੀਂ ਕੀਤੀ। ਉਸਨੇ ਕਦੇ ਆਪਣੇ ਦੰਦ ਸਾਫ ਨਹੀਂ ਸਾਫ ਕੀਤੇ ਸਨ। ਹੇ, ਪ੍ਰਭੂ! ਇਹ ਕਿਸ ਤਰ੍ਹਾਂ ਦਾ ਮਨੁੱਖ ਸੀ! ਬਿਲਕੁੱਲ ਨਹੀਂ।

241 ਇੱਥੇ ਉਹ ਆਉਂਦਾ ਹੈ, ਉਹ ਜੰਗਲ ਵਿੱਚੋਂ ਨਿਕਲ ਕੇ ਇਸ ਤਰ੍ਹਾਂ ਪੈਰ ਮਾਰਦਾ ਹੋਇਆ, ਕਹਿੰਦਾ ਹੈ, “ਮੈਂ ਹੀ ਜੰਗਲ ਵਿੱਚ ਪੁਕਾਰਨ ਵਾਲੇ ਦੀ ਅਵਾਜ਼ ਹਾਂ। ਪ੍ਰਭੂ ਲਈ ਇੱਕ ਰਾਹ ਤਿਆਰ ਕਰੋ, ਅਤੇ ਉਸਦੇ ਰਾਹ ਨੂੰ ਸਿੱਧਾ ਕਰੋ!”

242 ਕੁਝ ਉਪਦੇਸ਼ਕ ਜੋ ਉੱਥੇ ਖੜੇ ਸਨ ਉਨ੍ਹਾਂ ਨੇ ਕਿਹਾ ਹੋਵੇਗਾ, “ਹੂੰ! ਦੱਸ ਮੁੰਡਿਆ, ਕੀ ਤੇਰੇ ਕੋਲ ਹੈ...? ਅਸੀਂ ਇਸ ਅੰਦੋਲਨ ਵਿੱਚ ਤੈਨੂੰ ਸਹਿਯੋਗ ਨਹੀਂ ਦੇ ਸੱਕਦੇ। ਇੱਥੇ, ਅਸੀਂ ਇਸ ਤਰ੍ਹਾਂ ਨਹੀਂ ਕਰ ਸੱਕਦੇ। ਅੱਛਾ, ਤੇਰਾ ਕਿੱਥੇ ਹੈ—ਤੇਰਾ ਕਾਰਡ ਕਿੱਥੇ ਹੈ? ਤੇਰਾ ਪਛਾਣ ਪੱਤਰ ਕਿੱਥੇ ਹੈ?” ਉਸਨੇ ਉਹਨਾਂ ਦੀ ਪਰਵਾਹ ਹੀ ਨਹੀਂ ਕੀਤੀ। ਉਸ ਦੇ ਕੋਲ ਇੱਕ ਸੰਦੇਸ਼ ਸੀ, ਇਸ ਲਈ ਉਹ ਤਾਂ ਉਸਦੇ ਨਾਲ ਅਗਾਂਹ ਵੱਧਦਾ ਗਿਆ, ਤੁਸੀਂ ਵੇਖੋ, ਬਸ ਉਸੇ ਚੀਜ਼ ਦਾ ਪ੍ਰਚਾਰ ਕਰਦਾ ਰਿਹਾ।

243 ਉਨ੍ਹਾਂ ਕਿਹਾ, “ਅੱਛਾ ਹੁਣ, ਰੁਕੋ! ਅੱਛਾ, ਜੇ ਅਸੀਂ ਇੱਥੇ ਹੇਠਾਂ ਆਉਂਦੇ ਹਾਂ, ਤਾਂ ਅਸੀਂ ਅੱਜ, ਹੇਠਾਂ ਬਿਸ਼ਪ ਨੂੰ ਲੈ ਕੇ ਅਵਾਂਗੇ, ਅਤੇ ਵੇਖਾਂਗੇ ਕਿ ਉਹ ਇਹਦੇ ਬਾਰੇ ਕੀ ਕਹਿੰਦਾ ਹੈ। ਜੇ ਅਸੀਂ ਜਾਣਦੇ ਹਾਂ ਤਾਂ ਅਸੀਂ ਇੱਥੇ ਹੇਠਾਂ ਜਾਵਾਂਗੇ। ਉਹ ਕਲੀਸਿਯਾ ਦੇ ਪ੍ਰਧਾਨ ਹਨ। ਅਤੇ ਅਸੀਂ ਜਾਣਦੇ ਹਾਂ ਕਿ ਉਹਨਾਂ ਨੂੰ ਉਸ ਨੂੰ ਮਾਨਤਾ ਦੇਣੀ ਪਵੇਗੀ। ਜੇ ਉਹ ਪਰਮੇਸ਼ੁਰ ਵੱਲੋਂ ਹੈ, ਤਾਂ ਉਹ ਸਾਡੇ ਬਿਸ਼ਪ ਨੂੰ ਪਛਾਣ ਲਵੇਗਾ।”

244 ਉਹਨਾਂ ਸਾਰਿਆਂ ਉੱਚੀਆਂ ਉਪਾਧੀਆਂ ਵਾਲਿਆਂ ਨੂੰ, ਇੱਕ ਹੀ ਲਾਈਨ ਵਿੱਚ ਲਿਆ ਕੇ, ਉੱਥੇ ਖੜੇ ਕੀਤਾ ਗਿਆ।

245 ਉਸਨੇ ਕਿਹਾ, “ਤੁਸੀਂ ਸੱਪਾਂ ਦੀ ਪੀੜੀ ਹੋ! ਤੁਸੀਂ ਘਾਹ ਵਿੱਚ ਲੁਕੇ ਹੋਏ ਸੱਪ ਹੋ!” ਗੋਲ ਗਲਮੇ ਵਾਲਿਓ, ਅਤੇ “ਪਵਿੱਤਰ ਪਿਤਾ” ਵਗੈਰਾ ਵਗੈਰਾ। “ਤੁਹਾਨੂੰ ਆਉਣ ਵਾਲੇ ਕ੍ਰੋਧ ਤੋਂ ਭੱਜਣਾ ਕਿਹਨੇ ਸਿਖਾਇਆ? ਤੁਸੀਂ ਜਾਣਦੇ ਹੋ ਤੁਹਾਡਾ ਸਮਾਂ ਨੇੜੇ ਆਣ ਪਹੁੰਚਿਆ ਹੈ। ਤੁਸੀਂ ਇਹ ਨਾ ਸੋਚੋ ਕਿ...ਤੁਸੀਂ ਆਖਦੇ ਹੋ ਕਿ, ‘ਚੰਗਾ, ਮੈਂ ਤਾਂ ਇਸ, ਉਸ ਨਾਲ ਸੰਬੰਧਤ ਹਾਂ।’ ਮੈਂ ਤੁਹਾਨੂੰ ਦੱਸਦਾ ਹਾਂ, ਕਿ ਜਿਸ ਪਰਮੇਸ਼ੁਰ ਦੀ ਮੈਂ ਸੇਵਾ ਕਰਦਾ ਹਾਂ ਉਹ ਇਨ੍ਹਾਂ ਪੱਥਰਾਂ ਵਿੱਚੋਂ ਅਬਰਾਹਾਮ ਲਈ ਸੰਤਾਨ ਪੈਦਾ ਕਰ ਸੱਕਦਾ ਹੈ।” ਹੇ, ਮੇਰੇ ਪ੍ਰਭੂ!

246 ਹੁਣ ਉਹ ਪਾਦਰੀਆਂ ਦੀ ਭਾਸ਼ਾ ਤੋਂ, ਵੱਖਰੀ ਭਾਸ਼ਾ ਬੋਲਣ ਜਾ ਰਿਹਾ ਸੀ। “ਮੈਂ ਕਹਿੰਦਾ ਹਾਂ ਕਿ ਕੁੱਲਹਾੜਾ ਰੁੱਖਾਂ ਦੀ ਜੜ੍ਹ ਉੱਤੇ ਰੱਖਿਆ ਹੋਇਆ ਹੈ! ਇਸਲਈ ਜਿਹੜਾ ਰੁੱਖ ਚੰਗਾ ਫਲ ਨਹੀਂ ਦਿੰਦਾ ਉਸਨੂੰ ਕੱਟਿਆ ਅਤੇ ਅੱਗ ਵਿੱਚ ਸੁੱਟਿਆ ਜਾਵੇਗਾ! ਹਾਂ, ਮੈਂ ਤਾਂ ਤੁਹਾਨੂੰ ਪਾਣੀ ਨਾਲ ਤੋਬਾ ਦਾ ਬਪਤਿਸਮਾ ਦਿੰਦਾ ਹਾਂ, ਪਰ ਉਹ ਮੇਰੇ ਤੋਂ ਬਾਦ ਆਉਣ ਵਾਲਾ ਹੈ। ਚੰਦ ਲਹੂ ਹੋ ਜਾਵੇਗਾ! ਅਤੇ ਤੁਸੀਂ...ਹੇ, ਮੇਰੇ, ਉਹ ਆਪਣੇ ਪਿੜ ਨੂੰ ਚੰਗੀ ਤਰ੍ਹਾਂ ਸਾਫ ਕਰੇਗਾ! ਅਤੇ ਤੁੜੀ ਨੂੰ ਲੈ ਕੇ—ਕੇ ਉਸਨੂੰ ਨਾ ਬੁਝਣ ਵਾਲੀ ਅੱਗ ਵਿੱਚ ਸੁੱਟ ਦੇਵੇਗਾ, ਅਤੇ ਉਸ ਕਣਕ ਨੂੰ ਲੈ ਕੇ ਆਪਣੇ ਭਤੌਲੇ ਵਿੱਚ ਜਮਾ ਕਰ ਲਵੇਗਾ। ਉਹ ਤੁੜੀ ਅਤੇ ਕਣਕ ਨੂੰ ਅਲੱਗ ਕਰ ਕਰੇਗਾ।” ਔਹ, ਮੇਰੇ ਪ੍ਰਭੂ! ਕਿਹੋ ਜਿਹਾ ਸੰਦੇਸ਼ ਸੀ!

247 ਉਨ੍ਹਾਂ ਨੇ ਕਿਹਾ, “ਇਹ ਆਦਮੀ? ਹੂੰ! ਉਹ ਕੀ ਕਹਿੰਦਾ ਹੈ, ਇਹ—ਇਹ—ਇਹ ਕਿਹੜਾ ਸਮਾਂ ਹੈ? ਔਹ, ਅਗਿਆਨੀ! ਸਾਡੇ ਕੋਲ ਇੱਥੇ ਇੱਕ ਆਦਮੀ ਹੈ, ਭਾਈ ਜੋਨਸ। ਜੇ ਕੋਈ ਇਸ ਯੁੱਗ ਵਿੱਚ ਹੈ ਤਾਂ ਉਹੀ ਉਹ ਆਦਮੀ ਹੈ ਜੋ ਅਜਿਹਾ ਕਰੇਗਾ। ਫਲਾਂ-ਫਲਾਂ ਬਿਸ਼ਪ ਹੀ ਇਸਨੂੰ ਕਰੇਗਾ; ਫਲਾਂ-ਫਲਾਂ ਪਵਿੱਤਰ ਪਿਤਾ ਹੀ ਇਸਨੂੰ ਕਰੇਗਾ।” ਹੇ, ਮੇਰੇ ਪ੍ਰਭੂ! ਸਮਝੋ?

ਪਰਮੇਸ਼ੁਰ ਸਾਦਗੀ ਵਿੱਚ ਹੈ, ਵੇਖੋ, ਪਰਮੇਸ਼ੁਰ ਸਾਦਗੀ ਵਿੱਚ ਹੀ ਕੰਮ ਕਰਦਾ ਹੈ।

248 ਫਿਰ, ਤਦ ਪਹਿਲੀ ਗੱਲ ਤਹਾਨੂੰ ਪਤਾ ਹੈ, ਕਿ ਇੱਕ ਦਿਨ ਉਹ ਉੱਥੇ ਹੀ ਖੜਾ ਸੀ, ਅਤੇ ਉਸ ਨੇ ਕਿਹਾ, “ਹਾਂ, ਉਹ ਤੁਹਾਡੇ ਵਿੱਚ ਖੜਾ ਹੈ!” ਉਹ ਇਨ੍ਹਾਂ ਜਿਆਦਾ ਪੱਕਾ ਸੀ ਕਿ ਉਹ ਹੀ ਉਹ ਅੱਗੇ ਚੱਲਣ ਵਾਲਾ ਦੂਤ ਹੈ। ਉਹ ਜਾਣਦਾ ਸੀ ਕਿ ਉਹ ਕੌਣ ਹੈ। ਇਸੇ ਹੀ ਕਾਰਨ ਉਹ ਉਨ੍ਹਾਂ ਦੀ ਚਮੜੀ ਉਧੇੜ ਸਕਦਾ ਸੀ। ਉਸਨੇ ਕਿਹਾ, “ਹੁਣ, ਤੁਸੀਂ ਡਰੋ ਨਾ, ਬਸ ਅੱਗੇ ਵੱਧੋ ਅਤੇ ਅਗਾਂਹ ਚੱਲਦੇ ਜਾਓ। ਤੁਸੀਂ ਸਿਪਾਹੀਓ, ਤੁਸੀਂ ਆਪਣੇ ਮਾਲਕਾਂ ਦੀ ਆਗਿਆਕਾਰੀ ਕਰੋ। ਅਤੇ ਜੇ ਤੁਸੀਂ ਕੁਝ ਬੁਰਾ ਕੀਤਾ ਹੈ, ਤਾਂ ਤੁਸੀਂ ਉਹ ਲਓ...”

249 “ਅਸੀਂ ਕੀ ਕਰੀਏ? ਕੀ ਅਸੀਂ ਇਹ ਕਰਨਾ ਬੰਦ ਕਰ ਦੇਈਏ? ਕੀ ਸਾਨੂੰ ਇਸ ਤਰ੍ਹਾਂ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ?”

250 ਉਸਨੇ ਕਿਹਾ, “ਤੁਸੀਂ ਜਿਸ ਤਰ੍ਹਾਂ ਹੋ ਉਸੇ ਤਰ੍ਹਾਂ ਹੀ ਆਪਣਾ ਕੰਮ ਕਰਦੇ ਰਹੋ। ਕਰਦੇ ਰਹੋ। ਕਰਦੇ ਰਹੋ। ਅੱਗੇ ਵੱਧੋ। ਜੇ ਤੁਸੀਂ ਆਲੂ ਉਗਾ ਰਹੇ ਹੋ, ਤਾਂ ਉਨ੍ਹਾਂ ਨੂੰ ਉਗਾਉਂਦੇ ਰਹੋ। ਸਮਝੋ? ਤੁਸੀਂ ਸਿਪਾਹੀਓ, ਤੁਸੀਂ ਹਿੰਸਾ ਨਾ ਕਰੋ। ਅਤੇ—ਅਤੇ ਤੁਸੀਂ ਇਸ ਤਰ੍ਹਾਂ ਕਰੋ। ਅਤੇ ਜੇ ਕੁਝ ਵੀ ਤੁਸੀਂ ਹੋ, ਤੁਸੀਂ ਉਸੇ ਤਰ੍ਹਾਂ ਹੀ ਰਹੋ। ਤੁਸੀਂ ਆਪਣੇ ਮਾਲਕਾਂ ਦੀ ਆਗਿਆਕਾਰੀ ਕਰੋ, ਅਤੇ ਵਗੈਰਾ ਵਗੈਰਾ।”

“ਰੱਬੀ, ਸਾਨੂੰ ਕੀ ਕਰਨਾ ਚਾਹੀਦਾ ਹੈ?”

251 “ਤੁਸੀਂ ਜਿਸ ਹਾਲ ਵਿੱਚ ਵੀ ਹੋ ਉਸੇ ਤਰ੍ਹਾਂ ਰਹੋ, ਸਮਝੋ। ਪਰ ਤੁਹਾਡੇ ਵਿੱਚਕਾਰ ਇੱਕ ਹੈ, ਜਿਹਨੂੰ ਤੁਸੀਂ ਨਹੀਂ ਜਾਣਦੇ ਹੋ।” ਉਹ ਉਸਨੂੰ ਜਾਣਦਾ ਸੀ, ਉਹ ਆਪਣੇ ਸਮੇਂ ਦੇ ਸੰਦੇਸ਼ ਨੂੰ ਜਾਣਦਾ ਸੀ। ਉਹ ਜਾਣਦਾ ਸੀ ਕਿ ਉਸਨੇ ਉਸ ਸ਼ਖਸ ਦੀ ਪਛਾਣ ਕਰਾਉਣੀ ਹੈ। ਉਹ ਜਾਣਦਾ ਸੀ ਕਿ ਉਹ ਉੱਥੇ ਸੀ। “ਤੁਹਾਡੇ ਵਿੱਚਕਾਰ ਇੱਕ ਹੈ! ਤੁਸੀਂ ਉਸਨੂੰ ਨਹੀਂ ਦੇਖਦੇ ਹੋ। ਇਹ ਗੱਲਾਂ ਜਿਹੜੀਆਂ ਹੋ ਰਹੀਆਂ ਹਨ, ਤੁਸੀਂ ਇਹਦੇ ਬਾਰੇ ਵਿੱਚ ਕੁਝ ਨਹੀਂ ਜਾਣਦੇ ਹੋ।” ਅਤੇ ਇਸੇ ਲਈ, ਫਿਰ, “ਉੱਥੇ—ਉੱਥੇ ਕੁਝ ਹੋਣ ਜਾ ਰਿਹਾ ਹੈ,” ਉਹ

ਕਹਿੰਦਾ ਹੈ, “ਤੁਸੀਂ ਵੇਖੋ, ਅਤੇ ਉਹ ਇੱਥੇ ਹੋਵੇਗਾ। ਅਤੇ ਮੈਂ ਉਸਨੂੰ ਪਛਾਣ ਲਵਾਂਗਾ।”

252 ਅਤੇ ਅਖੀਰ ਵਿੱਚ, ਇੱਕ ਦਿਨ, ਉਸਨੇ ਕਿਹਾ, “ਵੇਖੋ, ਉਹ ਉੱਥੇ ਹੈ! ਉੱਥੇ ਉਹ ਪਰਮੇਸ਼ੁਰ ਦਾ ਲੇਲਾ ਹੈ ਜੋ ਜਗਤ ਦੇ ਪਾਪ ਉਠਾ ਲੈ ਜਾਂਦਾ ਹੈ!” ਕਿਹਾ, “ਅਤੇ ਹੁਣ ਮੇਰਾ ਸਮਾਂ ਪੂਰਾ ਹੋ ਗਿਆ ਹੈ। ਮੈਂ ਤੁਹਾਡੇ ਨਾਲ ਉਸਦੀ ਪਛਾਣ ਕਰਾ ਦਿੱਤੀ ਹੈ। ਹੁਣ ਮੈਨੂੰ ਘੱਟਣਾ ਚਾਹੀਦਾ ਹੈ। ਹੁਣ ਮੈਨੂੰ ਦ੍ਰਿਸ਼ ਤੋਂ ਹਟ ਜਾਣਾ ਚਾਹੀਦਾ ਹੈ। ਹੁਣ ਤੋਂ ਉਹ ਕਮਾਨ ਸੰਭਾਲੇਗਾ।”

“ਹਜ਼ਾਰ ਸਾਲ ਦਾ ਰਾਜ ਸ਼ੁਰੂ ਹੋ ਜਾਵੇਗਾ, ਠੀਕ ਉਦੋਂ ਹੀ, ਸਮਝੋ, ਅਤੇ— ਅਤੇ ਸਮਾਂ ਨੇੜੇ ਹੈ।” ਫਿਰ ਜਦੋਂ ਉਹ ਆਉਂਦਾ ਹੈ, ਜਦ...

253 ਯੂਹੰਨਾ ਨੇ ਵੀ ਕਿਹਾ ਸੀ, “ਉਹ ਕਰਨ ਜਾ ਰਿਹਾ ਹੈ, ਔਹ, ਉਹ ਤੂੜੀ ਨੂੰ ਅਲੱਗ ਕਰਨ ਜਾ ਰਿਹਾ ਹੈ। ਉਹ—ਉਹ ਕਣਕ ਨੂੰ ਤੂੜੀ ਨਾਲੋਂ—ਨਾਲੋਂ ਵੱਖਰਾ ਕਰਨ ਜਾ ਰਿਹਾ ਹੈ, ਅਤੇ ਉਹ ਉਸਨੂੰ ਸਾੜਨ ਜਾ ਰਿਹਾ ਹੈ। ਅਤੇ ਤੰਗਲੀ ਉਸਦੇ ਹੱਥ ਵਿੱਚ ਹੈ, ਅਤੇ ਉਹ ਆਪਣੇ ਪਿੜ ਨੂੰ ਚੰਗੀ ਤਰ੍ਹਾਂ ਸਾਫ ਕਰਨ ਜਾ ਰਿਹਾ ਹੈ।” ਪਰ ਉਹ ਕੀ ਸੀ? ਛੋਟਾ, ਜਿਹਾ...

254 ਹੁਣ, ਉਨ੍ਹਾਂ ਨੇ ਤਾਂ ਇਸਦੀ ਇਸ ਤਰ੍ਹਾਂ ਤਸਵੀਰ ਬਣਾਈ ਸੀ, “ਹੇ, ਲੋਕੋ! ਉਸਦੇ ਕੋਲ ਇੱਕ ਨੇਜਾ ਹੋਵੇਗਾ ਜਿਹੜੀ ਇੱਕ ਮੀਲ ਲੰਬਾ ਹੋਵੇਗਾ। ਉਹ ਉੱਥੇ ਫਲਸਤੀਨ ਵਿੱਚ ਖੜਾ ਹੋਵੇਗਾ, ਉਹ ਬਸ ਉੱਥੇ ਉੱਪਰ ਖੜਾ ਹੋਵੇਗਾ ਅਤੇ ਬਸ... ਇਨ੍ਹਾਂ ਚਿੱਟੇ ਬੱਦਲਾਂ ਵਿੱਚ ਕਿਸੇ ਇੱਕ ਬੱਦਲ ਤੇ ਖੜਾ ਹੋਵੇਗਾ, ਅਤੇ ਉਹ ਇਨ੍ਹਾਂ ਸਾਰੇ ਰੋਮੀਆਂ ਨੂੰ ਇਸ ਤਰ੍ਹਾਂ ਚੁੱਕੇਗਾ, ਇਸ ਤਰ੍ਹਾਂ, ਅਤੇ ਉਨ੍ਹਾਂ ਨੂੰ ਨਰਕ ਵਿੱਚ ਸੁੱਟ ਦੇਵੇਗਾ। ਉਹ ਬਸ ਇਸੇ ਤਰ੍ਹਾਂ ਹੀ ਕਰਦਾ ਰਹੇਗਾ, ਵੇਖੋ, ਜਦ ਤੱਕ ਕਿ ਉਨ੍ਹਾਂ ਨੂੰ ਸਾਰਿਆਂ ਨੂੰ ਸੁੱਟ ਨਹੀਂ ਦਿੰਦਾ।” ਕਿਉਂ, ਉਹ ਤਾਂ ਬਸ ਇਸ ਤਰ੍ਹਾਂ ਦੀ ਤਸਵੀਰ ਬਣਾ ਚੁੱਕੇ ਸਨ।

ਅਤੇ ਜਦ ਇਹ ਹੋਇਆ, ਅਤੇ ਜਦ ਉਹ ਛੋਟਾ ਲੇਲਾ ਉਨ੍ਹਾਂ ਦੇ ਵਿੱਚ ਬਾਹਰ ਨਿੱਕਲ ਕੇ ਆਇਆ ਤਾਂ ਉਹ ਬਹੁਤ ਹੀ ਹਲੀਮ ਅਤੇ ਦੀਨ ਸੀ ਅਤੇ ਉਸਨੂੰ ਇਸ ਪਾਸੇ ਅਤੇ ਉਸ ਪਾਸੇ ਧੱਕਾ ਮਾਰਿਆ ਜਾਂਦਾ ਹੈ।

255 ਇੱਥੋਂ ਤੱਕ ਕਿ ਯੂਹੰਨਾ ਨੇ ਵੀ ਕਿਹਾ। ਹੁਣ ਤੁਸੀਂ ਯੂਹੰਨਾ ਨਬੀ, ਨੂੰ ਵੇਖੋ; ਉਸਨੇ ਕਿਹਾ, “ਉਸਨੂੰ ਜਾ ਕੇ ਪੁੱਛੋ ਕਿ ਉਹ ਅਸਲ ਵਿੱਚ ਉਹੀ ਹੈ?” ਉਹ ਇੰਨ੍ਹਾਂ ਜਿਆਦਾ ਹਲੀਮ ਸੀ, ਕਿ ਨਬੀ ਵੀ ਉਸਨੂੰ ਪਛਾਣ ਨਾ ਸਕਿਆ। ਆਖਿਆ, “ਆਉਣ ਵਾਲਾ ਤੂੰ ਹੀ ਹੈਂ, ਜਾਂ ਅਸੀਂ ਕਿਸੇ ਹੋਰ ਦੀ ਉਡੀਕ ਕਰੀਏ?”

256 ਹੁਣ, ਉਸਨੇ ਮੱਤੀ 11 ਅਧਿਆਏ ਵਿੱਚ—ਵਿੱਚ, ਉਨ੍ਹਾਂ ਚੇਲਿਆਂ ਨੂੰ ਕਦੇ ਕੋਈ ਕਿਤਾਬ ਨਹੀਂ ਦਿੱਤੀ ਸੀ। ਉਹ ਆਏ ਅਤੇ ਉਸ ਕੋਲੋਂ ਪੁੱਛਿਆ, ਹੁਣ ਯੂਹੰਨਾ ਦੇ ਚੇਲੇ...

ਯੂਹੰਨਾ ਕੈਦ ਵਿੱਚ ਸੀ। ਉਹ ਇੰਨਾ ਜਿਆਦਾ ਭੁਲੇਖੇ ਵਿੱਚ ਪੈ ਗਿਆ ਕਿ ਉਹ...ਮੇਰਾ ਵਿਸ਼ਵਾਸ ਹੈ ਕਿ ਇਹ ਪੈਂਬਰ ਨੇ ਕਿਹਾ ਸੀ, “ਉਸ ਦੀਆਂ, ਉਕਾਬੀ ਅੱਖਾਂ ਤੇ ਪਰਦਾ ਪੈ ਗਿਆ ਸੀ,” ਤੁਸੀਂ ਸਮਝੋ। ਉਹ ਕਰ ਸੱਕਦਾ ਸੀ...ਉਹ—ਉਹ ਧਰਤੀ ਤੇ ਆ ਗਿਆ ਸੀ; ਉਹ ਹਵਾ ਵਿੱਚ ਰਿਹਾ ਸੀ। ਪਰ ਜਦ ਉਸਦੀ ਭਵਿੱਖਬਾਣੀ ਪੂਰੀ ਹੋ ਗਈ ਸੀ, ਉਹ ਫਿਰ ਧਰਤੀ ਤੇ ਆ ਗਿਆ ਸੀ, ਕਿਉਂਕਿ, ਵੇਖੋ, ਕਿਉਂਕਿ, ਉਸਨੂੰ ਜੇਲ ਵਿੱਚ ਸੁੱਟ ਦਿੱਤਾ ਗਿਆ ਸੀ, ਤੁਸੀਂ ਸਮਝੋ। ਉਸਨੂੰ ਉਨ੍ਹਾਂ ਵੱਡੇ-ਵੱਡੇ ਖੰਭਾਂ ਦਾ ਉਪਯੋਗ ਕਰਨ ਦੀ ਹੋਰ ਲੋੜ ਨਹੀਂ ਸੀ, ਇਸ ਲਈ ਉਹ ਬਸ ਹੇਠਾਂ ਲੇਟ ਗਿਆ ਸੀ। ਪਰ ਉਹ ਉਨ੍ਹਾਂ ਬਾਕੀ ਸਭਨਾਂ ਵਿੱਚੋਂ ਸੱਭ ਤੋਂ ਉੱਚਾ ਉੱਡਿਆ ਸੀ।

257 ਮੈਂ ਤੁਹਾਨੂੰ ਕੁਝ ਵਿਖਾਉਂਦਾ ਹਾਂ। ਪਰਮੇਸ਼ੁਰ ਨੇ ਉਸਨੂੰ ਇਸਤੇਮਾਲ ਕੀਤਾ ਸੀ। ਅਤੇ ਯਿਸੂ ਜਾਣਦਾ ਸੀ, ਤੁਸੀਂ ਵੇਖੋ, ਕਿਉਂਕਿ ਉਹ—ਉਹ ਦੇਹਧਾਰੀ ਪਰਮੇਸ਼ੁਰ ਸੀ। ਸਮਝੋ? ਉਹ ਸੀ...ਇਸ ਲਈ, ਉਸਨੇ—ਉਸਨੇ ਉੱਥੇ ਕਿਹਾ, ਉਸਨੇ ਕਿਹਾ...

ਹੁਣ, ਉਸਨੇ ਉਸਨੂੰ ਕਿਤਾਬ ਨਹੀਂ ਦਿੱਤੀ ਕਿ ਉਸਨੂੰ ਜੇਲ ਵਿੱਚ ਕਿਸ ਤਰ੍ਹਾਂ ਰਹਿਣਾ ਚਾਹੀਦਾ ਹੈ; ਉਸਨੇ ਇਹ ਨਹੀਂ ਕਿਹਾ, “ਹੁਣ ਇੱਕ ਮਿੰਟ ਉਡੀਕ ਕਰ। ਮੈਂ ਇੱਥੇ ਇੱਕ ਛੋਟਾ ਲੇਖ ਲਿਖਾਂਗਾ, ਅਤੇ ਤੂੰ ਇਹ ਲੈ ਜਾ ਅਤੇ ਯੂਹੰਨਾ ਨੂੰ ਦੱਸ ਕਿ ਜੇਲ ਵਿੱਚ ਕਿਵੇਂ ਰਹਿਣਾ ਹੈ, ਮੇਰੇ ਲਈ।” ਸਮਝੋ? ਨਹੀਂ, ਉਸਨੇ ਇਹ ਨਹੀਂ ਕਿਹਾ ਸੀ।

258 ਉਸਨੇ ਇਹ ਨਹੀਂ ਕਿਹਾ, “ਜਾ ਕੇ ਯੂਹੰਨਾ ਨੂੰ ਦੱਸੋ ਕਿ ਉਸਨੂੰ ਬਾਹਰ ਆਉਣ ਤੋਂ ਪਹਿਲਾਂ ਆਪਣੀ ਪੀ.ਏਚ.ਡੀ. ਡਿਗਰੀ ਲੈ ਲੈਣੀ ਚਾਹੀਦੀ ਹੈ।” ਸਮਝੋ? ਜੇਕਰ ਉਹ ਡਿਗਰੀ ਲੈ ਲੈਂਦਾ ਤਾਂ ਉਹ ਵੀ ਉਨ੍ਹਾਂ ਬਾਕੀ ਲੋਕਾਂ ਦੇ ਨਾਲ ਹੁੰਦਾ; ਉਹ ਵੀ ਰੱਦ ਕਰਨ ਵਾਲਾ ਹੁੰਦਾ।

ਯੂਹੰਨਾ ਇਮਾਨਦਾਰ ਸੀ ਅਤੇ ਉਸਨੇ ਪ੍ਰਸ਼ਨ ਪੁੱਛਿਆ ਸੀ।

259 ਅਤੇ ਉਸਨੇ ਕਿਹਾ, “ਤੁਸੀਂ ਤਦ ਤੱਕ ਰੁਕੋ ਜਦ ਤੱਕ ਇਹ ਸਭਾ ਸਮਾਪਤ ਨਹੀਂ ਹੋ ਜਾਂਦੀ ਹੈ, ਅਤੇ ਫਿਰ ਜਾ ਕੇ ਯੂਹੰਨਾ ਨੂੰ ਦੱਸਣਾ ਜੋ ਹੋਇਆ ਹੈ, ਤਦ ਉਸਨੂੰ ਪਤਾ ਲੱਗ ਜਾਵੇਗਾ। ਜੇ ਤੁਸੀਂ ਉਸਨੂੰ ਦੱਸੋਗੇ ਕਿ ਕੀ ਵਾਪਰ ਰਿਹਾ ਹੈ, ਤਾਂ ਉਹਨੂੰ ਪਤਾ ਲੱਗ ਜਾਵੇਗਾ।” ਸਮਝੋ? ਸਮਝੋ? “ਬਸ ਜਾ ਕੇ ਉਸਨੂੰ... ਉਸਨੂੰ ਦੱਸ ਦਿਓ। ਜਾ ਕੇ ਉਸ ਨੂੰ ਇਹ ਦੱਸੋ...ਉਹ ਜੇਲ ਵਿੱਚ ਹੈ ਅਤੇ ਉਹ

ਇੱਥੇ ਨਹੀਂ ਆ ਸੱਕਦਾ ਹੈ। ਪਰ—ਪਰ ਤੁਸੀਂ ਤਾਂ ਸਭਾ ਵਿੱਚ ਬੈਠੇ ਹੋ, ਅਤੇ ਤੁਸੀਂ ਤਾਂ ਵੇਖਿਆ ਹੈ ਕਿ ਕੀ ਹੋਇਆ ਹੈ। ਤੁਸੀਂ ਜਾ ਕੇ ਉਸਨੂੰ ਦੱਸ ਦਿਓ।”

ਇਸ ਲਈ, ਫਿਰ, ਚੇਲਿਆਂ ਨੇ ਕਿਹਾ, “ਸੁਆਮੀ ਜੀ, ਬਹੁਤ ਵਧੀਆ।”

260 ਅਤੇ ਉਹ ਪਹਾੜ ਉੱਪਰ ਚੜ ਗਏ। ਯਿਸੂ ਚੱਟਾਨ ਤੇ ਬੈਠ ਗਿਆ, ਅਤੇ ਉਨ੍ਹਾਂ ਨੂੰ ਤਦ ਤੱਕ ਵੇਖਦਾ ਰਿਹਾ ਜਦ ਤੱਕ ਕਿ ਉਹ ਪਾਰ ਨਾ ਚਲੇ ਗਏ ਅਤੇ ਪਹਾੜ ਦੇ ਉੱਤੇ ਨਾ ਚਲੇ ਗਏ।

261 ਇਸ ਤੋਂ ਬਾਦ ਉਹ ਸੰਗਤ ਵੱਲ ਮੁੜਿਆ, ਅਤੇ ਕਿਹਾ, “ਯੂਹੰਨਾ ਦੇ ਸਮੇਂ, ਤੁਸੀਂ ਕੀ—ਕੀ ਵੇਖਣ ਗਏ ਸੀ?” ਸਮਝੋ? ਕਿਹਾ, “ਤੁਸੀਂ ਉੱਥੇ ਕੀ ਵੇਖਣ ਲਈ ਗਏ ਸੀ? ਕੀ ਤੁਸੀਂ ਉਸ ਮਨੁੱਖ ਨੂੰ ਵੇਖਣ ਗਏ ਸੀ ਜਿਹਦੇ ਕਾਲਰ ਮੁੜੇ ਹੋਏ ਸਨ, ਅਤੇ ਉਹਨੇ ਨਰਮ ਕੱਪੜੇ ਪਹਿਨੇ ਹੋਏ ਹਨ, ਅਤੇ ਬਹੁਤ ਹੀ ਹੁਸ਼ਿਆਰ ਅਤੇ ਪੜ੍ਹਿਆ ਲਿਖਿਆ ਹੈ। ਕੀ ਤੁਸੀਂ ਇਸ ਤਰ੍ਹਾਂ ਦੇ ਆਦਮੀ ਨੂੰ ਵੇਖਣ ਗਏ ਸੀ?” ਕਿਹਾ, “ਨਹੀਂ। ਤੁਸੀਂ ਜਾਣਦੇ ਹੋ ਉਹ ਕਿਸ ਤਰ੍ਹਾਂ ਦੇ ਹੁੰਦੇ ਹਨ? ਉਹ ਬੱਚਿਆਂ ਨੂੰ ਚੁੰਮਦੇ ਹਨ, ਅਤੇ, ਤੁਹਾਨੂੰ ਪਤਾ ਹੈ, ਇਸ ਤਰ੍ਹਾਂ ਦੇ ਲੋਕ ਤਾਂ ਰਾਜ ਮਹਿਲਾਂ ਵਿੱਚ ਕੰਮ ਕਰਦੇ ਹਨ। ਉਹ, ਉਹ—ਉਹ ਯੂਹੰਨਾ ਤਾਂ ਇਸ ਤਰ੍ਹਾਂ ਆਦਮੀ ਨਹੀਂ ਸੀ।”

262 “ਅੱਛਾ,” ਕਿਹਾ, “ਫਿਰ, ਤੁਸੀਂ ਕੀ ਵੇਖਣ ਗਏ ਸੀ? ਕੀ ਤੁਸੀਂ ਇੱਕ ਇਸ ਤਰ੍ਹਾਂ ਦੇ ਆਦਮੀ ਨੂੰ ਵੇਖਣ ਗਏ ਸੀ ਜਿਹਨੂੰ ਇੱਕ ਸੇਵਕਾਈ ਦਿੱਤੀ ਗਈ ਹੈ ਅਤੇ ਉਹ ਇਸਨੂੰ ਕਿਸੇ ਮਿਸ਼ਨ, ਜਾਂ ਕਿਸੇ ਇਸੇ ਤਰ੍ਹਾਂ ਦੀ ਚੀਜ਼ ਨਾਲ ਜੋੜ ਦੇਵੇਗਾ? ਹਰੇਕ ਚੀਜ਼ ਨਾਲ ਹਿੱਲਦਾ...ਤਦ, ਤਾਂ ਜੇ—ਜੇ ਵੱਨਨੈਸ ਵਾਲੇ ਉਸਨੂੰ ਨਹੀਂ ਚਾਹੁੰਦੇ, ਤਾਂ ਉਹ ਤ੍ਰਿਏਕਤਾ ਵਾਲਿਆਂ ਵੱਲ ਚਲਾ ਜਾਵੇਗਾ? ਅਤੇ ਜੇ ਤ੍ਰਿਏਕਤਾ ਵਾਲੇ ਉਸਨੂੰ ਨਹੀਂ ਚਾਹੁੰਦੇ, ਤਾਂ ਉਹ ਚਰਚ ਔਫ ਗੋਡ ਵਿੱਚ ਚਲਾ ਜਾਵੇਗਾ, ਜਾਂ ਕਿਤੇ ਵੀ ਚਲਾ ਜਾਵੇਗਾ? ਕੀ ਤੁਸੀਂ ਇਸ ਤਰ੍ਹਾਂ ਦੇ ਕਿਸੇ ਆਦਮੀ ਨੂੰ ਵੇਖਣ ਗਏ ਸੀ, ਕੀ ਇੱਕ ਕਾਨੇ ਨੂੰ ਜਿਹੜਾ ਹਵਾ ਦੇ ਨਾਲ ਹਿੱਲਦਾ ਹੈ? ਔਹ, ਨਹੀਂ। ਯੂਹੰਨਾ ਨੂੰ ਨਹੀਂ।

263 ਉਸਨੇ ਕਿਹਾ, “ਫਿਰ ਤੁਸੀਂ ਕੀ ਵੇਖਣ ਗਏ ਸੀ? ਕੀ ਇੱਕ ਨਬੀ ਨੂੰ?” ਉਸਨੇ ਕਿਹਾ, “ਮੈਂ ਤੁਹਾਨੂੰ ਆਖਦਾ ਹਾਂ ਕਿ ਇਹ ਸੱਚ ਹੈ। ਪਰ ਮੈਂ ਤੁਹਾਨੂੰ ਇੱਕ ਐਸੀ ਗੱਲ ਦੱਸਣ ਜਾ ਰਿਹਾ ਹਾਂ ਜਿਹੜੀ ਤੁਸੀਂ ਨਹੀਂ ਜਾਣਦੇ ਹੋ; ਉਹ ਇੱਕ ਨਬੀ ਤੋਂ ਵੀ ਵੱਧ ਕੇ ਸੀ। ਉਹ ਉਸ ਤੋਂ ਵੱਧ ਸੀ। ਜੇ ਤੁਸੀਂ ਇਸ ਨੂੰ ਕਬੂਲ ਕਰ ਸੱਕਦੇ ਹੋ, ਤਾਂ ਇਹ ਉਹ ਹੀ ਹੈ ਜਿਹਦੇ ਬਾਰੇ ਵਿੱਚ ਬਾਈਬਲ ਵਿੱਚ ਕਿਹਾ ਗਿਆ ਹੈ, ਵੇਖੋ, ਉੱਥੇ, ਵਚਨ ਵਿੱਚ, ‘ਮੈਂ ਆਪਣੇ ਦੂਤ ਨੂੰ ਆਪਣੇ ਅੱਗੇ ਭੇਜਦਾ ਹਾਂ,’ ਮਲਾਕੀ 3 ਅਧਿਆਏ ਵਿੱਚ ਕਿਹਾ ਗਿਆ ਹੈ, ਵੇਖੋ, ‘ਅਤੇ

ਉਹ ਮੇਰੇ ਅੱਗੇ ਰਾਹ ਤਿਆਰ ਕਰੇਗਾ।” ਸਮਝੋ?

264 ਅਤੇ ਉਹ ਨਹੀਂ ਸਮਝੇ। ਇੱਥੋਂ ਤੱਕ ਕਿ ਚੇਲਿਆਂ ਨੂੰ ਵੀ ਇਹਦੀ ਸਮਝ ਨਹੀਂ ਆਈ ਸੀ, ਵੇਖੋ। ਇਹ ਠੀਕ ਹੈ। ਹੇ, ਮੇਰੇ ਪ੍ਰਭੂ! ਸਧਾਰਨਤਾ! ਤੁਸੀਂ ਹਲੀਮ ਬਣੋ, ਸਮਝੋ। ਤਸੀਂ ਬਸ ਹਲੀਮ ਹੁੰਦੇ ਜਾਓ...ਜਦ ਪਰਮੇਸ਼ੁਰ ਕਿਸੇ ਵੱਡੀ ਗੱਲ ਦਾ ਵਾਅਦਾ ਕਰਦਾ ਹੈ, ਤਾਂ, ਉਹ ਉਸਦੀ ਨਿਗਾਹ ਵਿੱਚ ਵੱਡੀ ਹੀ ਗੱਲ ਹੁੰਦੀ ਹੈ।

265 ਹੁਣ, ਜੇ ਤੁਸੀਂ ਇਹਨੂੰ ਆਪਣੇ ਮਨ ਵਿੱਚ ਹਮੇਸ਼ਾਂ ਲਈ ਰੱਖਣਾ ਚਾਹੁੰਦੇ ਹੋ, ਮੈਂ ਤੁਹਾਥੋਂ ਇਹ ਚਾਹੁੰਦਾ ਹਾਂ...ਇਹਨੂੰ ਤੁਸੀਂ ਅਪਣੇ ਮਨ ਵਿੱਚ ਰੱਖਣਾ। ਅਤੇ ਜਦੋਂ ਇਹ ਵਾਪਰਦਾ ਹੈ, ਤਾਂ ਤੁਸੀਂ ਇਹਨੂੰ ਬਦਲ ਸੱਕਦੇ ਹੋ। ਤੁਸੀਂ ਹੇਠਾਂ ਝੁਕਣਾ ਅਤੇ ਇਸ ਸਾਲ ਫੁੱਟ ਰਹੇ ਇੱਕ ਛੋਟੇ ਬਹਾਰ ਦੇ ਫੁੱਲ ਨੂੰ ਚੁੱਕਣਾ, ਜਾਂ ਇੱਕ ਸਧਾਰਨ ਘਾਹ ਦਾ ਪੱਤਾ ਲਓ ਅਤੇ ਆਪਣੇ ਹੱਥ ਵਿੱਚ ਰੱਖੋ, ਅਤੇ ਕਹੋ, “ਹੁਣ ਮੈਂ ਇਹਨੂੰ ਫੜਨ ਕੇ ਰੱਖਾਂਗਾ, ਅਰ ਇਹ ਕੁਝ ਅਜਿਹੀ ਚੀਜ਼ ਹੈ, ਜੋ ਬੜੀ ਹੀ ਸਧਾਰਨ ਹੈ, ਜਿਸ ਨੇ ਇਸ ਨੂੰ ਬਣਾਇਆ ਹੈ। ਅਤੇ ਮੈਂ ਵੇਖਣਾ ਚਾਹੁੰਦਾ ਹਾਂ ਉਹ ਦਿਮਾਗ, ਜੋ ਇੱਕ ਰਾਕੇਟ ਨੂੰ ਚੰਦ ਤੇ ਭੇਜ ਸਕਦਾ ਹੈ, ਉਹ ਇਸ ਘਾਹ ਦੇ ਪੱਤੇ ਨੂੰ ਬਣਾਏ।” ਇਹ ਹਮੇਸ਼ਾ ਤੁਹਾਡੇ ਕੋਲ ਹੋਵੇਗਾ। ਤੁਸੀਂ ਉਸ ਤੇ ਨਿਰਭਰ ਕਰ ਸਕਦੇ ਹੋ। ਤੁਹਾਡੇ ਕੋਲ ਉਹ ਹਮੇਸ਼ਾ ਹੋਵੇਗਾ। ਸਮਝੋ? ਵੇਖੋ, ਘਾਹ ਦੇ ਉਸ ਪੱਤੇ ਅੰਦਰ ਜੀਵਨ ਹੁੰਦਾ ਹੈ, ਸਮਝੋ। ਪਰ ਇਨ੍ਹਾਂ ਹਲੀਮ ਅਤੇ ਸਧਾਰਨ ਹੁੰਦਾ ਹੈ।

266 ਤੁਸੀਂ ਵੇਖੋ, ਜੇ ਕੋਈ ਮਨੁੱਖ ਬਹੁਤ ਵੱਡਾ ਹੈ, ਤਾਂ ਠੀਕ ਹੈ, ਪਰ ਜੇ ਇੰਨ੍ਹਾਂ ਵੱਡਾ ਹੈ ਕਿ ਉਹ ਸਧਾਰਨ ਬਣ ਸੱਕਦਾ ਹੈ, ਵੇਖੋ। ਤਾਂ ਉਹ ਪਰਮੇਸ਼ੁਰ ਨੂੰ ਲੱਭ ਲਵੇਗਾ। ਪਰ ਜੇ ਉਹ ਸਧਾਰਨ ਨਹੀਂ ਬਣ ਸੱਕਦਾ ਹੈ, ਤਾਂ ਉਹ ਕਦੇ ਵੀ ਪਰਮੇਸ਼ੁਰ ਨੂੰ ਨਹੀਂ ਵੇਖੇਗਾ। ਇਸ ਲਈ ਤੁਹਾਨੂੰ ਸਧਾਰਨ ਬਣਨਾ ਹੀ ਪਵੇਗਾ। ਹੁਣ ਆਇਤ...

195. ਪ੍ਰਕਾਸ਼ ਦੀ ਪੋਥੀ 5:9 ਵਿੱਚ, ਜਿਹੜੇ ਗਾਉਂਦੇ—ਗਾਉਂਦੇ ਹਨ ਜਦ ਲੇਲਾ ਉਸ ਪੋਥੀ ਨੂੰ ਲੈ ਲੈਂਦਾ—ਲੈਂਦਾ ਹੈ ਤਾਂ ਜਿਹੜੇ ਗੀਤ ਗਾਉਂਦੇ ਹਨ ਉਹ ਕੋਣ...ਹਨ? ਕੀ—ਕੀ ਉਹ ਉਠਾਏ ਗਏ ਸੰਤ ਹਨ?

267 ਨਹੀਂ। ਪ੍ਰਕਾਸ਼ ਦੀ ਪੋਥੀ 6...ਨਹੀਂ ਅਸਲ ਵਿੱਚ 5:9। ਨਹੀਂ। ਜੇ ਤੁਸੀਂ ਧਿਆਨ ਦਿਓ, ਤਾਂ ਇਹ ਸੰਤ ਨਹੀਂ ਹਨ। ਉਹਨਾਂ ਨੇ...ਉਸਨੇ ਹਾਲੇ ਆਪਣੀ ਮਲਕੀਅਤ ਦਾ ਦਾਅਵਾ ਨਹੀਂ ਕੀਤਾ ਹੈ। ਸਮਝੋ? ਇਹ ਸੰਤ ਨਹੀਂ ਹਨ। ਜੇ ਤੁਸੀਂ ਧਿਆਨ ਦਿਓ, ਤਾਂ ਇਹ ਬਜ਼ੁਰਗ ਅਤੇ ਜੰਤੂ ਹਨ, ਅਤੇ ਇਹ ਹੀ ਇੱਥੇ ਗੀਤ ਗਾਉਂਦੇ ਹਨ।

268 ਆਓ ਇਸਨੂੰ ਪੜ੍ਹੀਏ, ਜਿਹਦੇ ਨਾਲ ਉਹ ਵਿਅਕਤੀ...ਅਰ ਫਿਰ ਮੈਂ ਇਹ ਕਰਨ ਦੀ ਕੋਸ਼ਿਸ਼ ਕਰਾਂਗਾ...ਮੈਂ ਕੋਲ ਇੱਥੇ ਲੱਗ-ਭੱਗ ਅੱਧੀ ਦਰਜਨ ਹੋਰ ਪ੍ਰਸ਼ਨ ਹਨ, ਅਤੇ ਮੈਂ ਸੋਚਦਾ ਹਾਂ ਕਿ ਮੈਂ ਉਨ੍ਹਾਂ ਦਾ ਕੁਝ ਮਿੰਟਾਂ ਵਿੱਚ ਜਵਾਬ ਦੇ ਸੱਕਦਾ ਹਾਂ। ਆਓ ਅਸੀਂ ਵੇਖੀਏ। ਪ੍ਰਕਾਸ਼ ਪੋਥੀ 5:9। ਆਓ ਅਸੀਂ ਪਹਿਲਾਂ ਥੋੜਾ ਜਿਹਾ ਪੜ੍ਹੀਏ। ਇਸਲਈ, ਜਿਸ ਆਦਮੀ ਨੇ, ਹੁਣ, ਉਹ ਇਹਦੇ ਲਈ ਇਮਾਨਦਾਰ ਹੈ, ਅਤੇ ਉਹ ਇਸਨੂੰ ਜਾਣਨਾ ਚਾਹੁੰਦੇ ਹਨ। ਧਿਆਨ ਦਿਓ।

ਅਤੇ ਜਾਂ ਉਹਨੇ ਪੋਥੀ ਲੈ ਲਈ—ਲਈ, ਤਾਂ ਚਾਰੇ ਜੰਤੂ ਅਤੇ ਚੱਵੀਂ ਬਜ਼ੁਰਗ ਲੇਲੇ ਦੇ ਅੱਗੇ ਡਿੱਗ ਪਏ, ਅਤੇ ਹਰੇਕ ਦੇ ਕੋਲ ਰਬਾਬ ਅਤੇ ਧੂਪ ਨਾਲ ਭਰੇ ਹੋਏ,...ਸੋਨੇ ਦੇ ਕਟੋਰੇ ਸਨ, ਜਿਹੜੇ ਸੰਤਾਂ ਦੀਆਂ ਪ੍ਰਾਰਥਨਾਵਾਂ ਹਨ।

ਅਤੇ ਉਹ ਇਹ ਆਖਦਿਆਂ, (ਸਮਝੋ, ਸਮਝੋ,) ਇੱਕ ਨਵਾਂ ਗੀਤ ਗਾਉਂਦੇ ਸਨ, ਤੂੰ ਉਹ ਪੋਥੀ ਲੈਣ ਅਤੇ ਉਹ ਦੀਆਂ, ਮੋਹਰਾਂ ਖੋਲਣ ਦੇ ਯੋਗ ਹੈਂ, (ਵੇਖੋ,...)ਤੂੰ ਸਾਨੂੰ ਛੁਡਾਇਆ ਹੈ...

ਅਤੇ...ਸਾਨੂੰ ਜਾਜਕ ਅਤੇ ਰਾਜੇ ਬਣਾਇਆ ਹੈ...

269 ਇਹ ਸੁਰਗੀ ਝੰਡ ਹੈ, ਹਾਲੇ ਛੁਡਾਏ ਹੋਏ ਨਹੀਂ ਹਨ। ਠੀਕ ਹੈ, ਹੁਣ।

ਭਾਈ ਬ੍ਰਨਹਾਮ, ਜੇ ਸਾਰੇ...

ਹੁਣ ਜਰਾ ਕੁ ਠਹਿਰੋ। ਮੇਰਾ ਅੰਦਾਜ਼ਾ ਹੈ, ਕੀ...ਮੈਨੂੰ ਮਾਫ ਕਰਨਾ।

ਭਾਈ ਬ੍ਰਨਹਾਮ, ਜੇ—ਜੇ ਸਾਰੇ ਧਰਮੀ, (ਹਾਂ), ਧਰਮੀ ਸੁਰਗ ਤੇ ਉੱਪਰ ਉਠਾ ਲਏ ਜਾਂਦੇ ਹਨ ਤਾਂ, ਏਲੀਯਾਹ ਅਤੇ...ਅਤੇ ਮੂਸਾ ਕਿਥੋਂ ਆਉਣਗੇ?

270 ਕਿਤੇ ਕੁਝ ਖਰਾਬੀ ਹੈ। ਕਿੱਧਰੇ ਕੋਈ ਖਰਾਬੀ ਹੈ। ਹੁਣ, ਇਹਦੇ ਬਾਰੇ ਵਿੱਚ ਬਸ ਇਹ ਹੀ ਸੱਭ ਹੈ। ਕਿਤੇ—ਕਿਤੇ ਕੋਈ ਗਲਤੀ ਹੋਈ ਹੈ। ਸਮਝੋ? ਕਿਤੇ ਕੁਝ ਇਸ ਤਰ੍ਹਾਂ ਹੋਇਆ ਹੈ ਜੋ ਗਲਤ ਹੋ ਗਿਆ ਹੈ। ਕੀ ਹਰ ਕੋਈ ਚੰਗਾ ਮਹਿਸੂਸ ਕਰ ਰਿਹਾ ਹੈ? [ਸੰਗਤ ਆਖਦੀ ਹੈ, “ਆਮੀਨ।”—ਸੰਘਾ.] ਕਿਤੇ ਕੋਈ...ਕੋਈ ਬਿਮਾਰੀ, ਜਾਂ ਕੁਝ ਹੋਰ ਤਾਂ ਨਹੀਂ ਹੈ?

[ਸਭਾ ਵਿੱਚੋਂ ਇੱਕ ਭਾਈ ਆਖਦਾ ਹੈ, “ਪ੍ਰਕਾਸ਼ ਦੀ ਪੋਥੀ 5:9 ਨੂੰ, ਫਿਰ ਦੁਬਾਰਾ ਪੜ੍ਹਿਆ ਜਾਵੇ।”] ਆਓ, ਅਸੀਂ ਪ੍ਰਕਾਸ਼ ਪੋਥੀ ਨੂੰ ਪੜ੍ਹੀਏ...ਭਾਈ, ਇਹ ਕਿੱਥੇ ਸੀ? [“5”] 5 [“5”]

ਔਹ, ਇਹ ਪ੍ਰਸ਼ਨ! ਔਹ, ਇਹ ਹੀ ਤਾਂ ਉਹ ਪ੍ਰਸ਼ਨ ਹੈ ਜਿਹਦਾ ਮੈਂ ਹੁਣੇ ਹੀ ਜਵਾਬ ਦਿੱਤਾ ਹੈ। ਆਓ ਅਸੀਂ ਹੁਣ ਵੇਖੀਏ। “ਤੁਸੀਂ...” ਇਹ ਬਿਲਕੁੱਲ

ਠੀਕ ਜਗ੍ਹਾ ਹੈ:

ਅਤੇ ਜਾਂ ਉਹਨੇ ਪੋਥੀ ਲੈ...ਲਈ, ਤਾਂ ਚਾਰੇ ਜੰਤੂ ਅਤੇ ਚੱਵੀਂ ਬਜ਼ੁਰਗ ਲੇਲੇ ਦੇ ਅੱਗੇ ਡਿੱਗ ਪਏ, ਅਤੇ ਹਰੇਕ ਦੇ ਕੋਲ ਰਬਾਬ ਅਤੇ ਧੂਪ ਨਾਲ, ਭਰੇ ਹੋਏ ਸੋਨੇ ਦੇ ਕਟੋਰੇ ਸਨ, ਜਿਹੜੇ ਸੰਤਾਂ ਦੀਆਂ ਪ੍ਰਾਰਥਨਾਵਾਂ ਹਨ।

ਅਤੇ ਉਹ ਇਹ ਆਖਦਿਆਂ ਇੱਕ ਨਵਾਂ ਗੀਤ ਗਾਉਂਦੇ, ਸਨ, ਤੂੰ ਉਹ ਪੋਥੀ ਲੈਣ, ਅਤੇ ਉਹ ਦੀਆਂ ਮੋਹਰਾਂ ਖੋਲਣ ਦੇ ਯੋਗ ਹੈਂ: ਕਿਉਂਕਿ ਤੂੰ...ਕੋਹਿਆ ਗਿਆ ਸੀ, ਅਤੇ...

ਇਹ ਹੀ ਉਹ ਪ੍ਰਸ਼ਨ ਹੈ! ਇਹੀ ਉਹ ਪ੍ਰਸ਼ਨ ਹੈ! ਮੈਂ ਇਹਦੇ ਤੇ ਗਲਤੀ ਤੇ ਸੀ। ਸਮਝੋ?

...ਤੂੰ ਆਪਣੇ ਲਹੂ ਨਾਲ...ਹਰੇਕ ਕੌਮ ਵਿੱਚੋਂ ਪਰਮੇਸ਼ੁਰ ਦੇ ਲਈ ਲੋਕਾਂ ਨੂੰ ਮੁੱਲ ਲਿਆ ਹੈ...

271 ਇਹ ਸਹੀ ਹੈ। ਹੁਣ, ਤੁਸੀਂ ਇਹਦੇ ਬਾਰੇ ਵਿੱਚ ਕੀ ਸੋਚਦੇ ਹੋ? ਔਹ, ਜੇ ਇੱਥੇ ਪਵਿੱਤਰ ਆਤਮਾ ਦੀ ਹਜ਼ੂਰੀ ਨਹੀਂ ਹੈ, ਤਾਂ ਫਿਰ ਕੀ ਹੈ? ਉਹ ਨਹੀਂ ਕਰਨ ਦੇਵੇਗਾ...ਵੇਖੋ, ਮੈਂ ਸਿਰਫ ਉਸ ਆਇਤ ਦਾ ਪਹਿਲਾਂ ਹਿੱਸਾ ਹੀ ਪੜ੍ਹਿਆ ਸੀ। ਵੇਖੋ, ਇਹ ਬਸ—ਬਸ ਇੱਕ ਆਇਤ ਹੈ—...ਜਾਂ ਇੱਥੇ ਕੁਝ ਲਿਖਿਆ ਹੋਇਆ ਹੈ, ਅਤੇ ਮੈਂ ਉਸ ਘੜੀ ਨੂੰ ਵੇਖਦੇ ਹੋਏ, ਇਸਦਾ ਉੱਤਰ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਕੀ ਤੁਸੀਂ ਵੇਖਿਆ ਕਿ ਉਸਨੇ ਮੈਨੂੰ ਇਸ ਤੇ ਰੋਕ ਦਿੱਤਾ? ਮਹਿਮਾ! ਵੇਖੋ, ਮੈਂ ਉਸਦਾ ਦੂਸਰਾ ਭਾਗ ਕਦੇ ਨਹੀਂ ਪੜ੍ਹਿਆ ਸੀ। ਵੇਖੋ, ਮੇਰੇ ਕੋਲ ਇਹ ਇੱਥੇ ਹੈ, “ਅਤੇ...” ਇੱਥੇ ਵੇਖੋ, “ਅਤੇ ਉਨ੍ਹਾਂ—ਉਨ੍ਹਾਂ ਨੇ ਇੱਕ ਨਵਾਂ ਗੀਤ ਗਾਇਆ,” ਅਤੇ ਮੈਂ ਬਸ ਇਸੇ ਤੇ ਹੀ ਰੁਕ ਗਿਆ ਸੀ, ਸਮਝੋ। ਪਰ ਇੱਥੇ ਵੇਖੋ, “ਅਤੇ ਉਨ੍ਹਾਂ ਨੇ ਇਹ ਕਹਿੰਦੇ ਹੋਏ, ਇੱਕ ਨਵਾਂ ਗੀਤ ਗਾਇਆ, ‘ਤੂੰ ਸਾਨੂੰ ਹਰੇਕ ਗੋਤ, ਭਾਖਿਆ, ਅਤੇ ਕੌਮ ਵਿੱਚੋਂ ਸਾਨੂੰ ਛੁਡਾ ਲਿਆ ਹੈ।’” ਬਿਲਕੁੱਲ, ਇਹ ਉਹੀ ਹਨ। ਮੇਰੇ! ਹੇ, ਮੇਰੇ! ਹੇ, ਮੇਰੇ! ਕੀ ਤੁਸੀਂ ਇਸਨੂੰ ਸਮਝੋ? ਅਤੇ, ਖੈਰ, ਇੱਥੇ ਇੱਕ ਹੋਰ ਪ੍ਰਸ਼ਨ ਵੀ ਹੈ।

196. ਕੀ ਤੁਸੀਂ (ਕੰ-ਟ-ਰੋ-ਲ-...) ਉਨ੍ਹਾਂ ਨੂੰ ਕਾਬੂ ਕਰ...? ਚੰਗਾ, “ਜਿਨ੍ਹਾਂ ਨੂੰ ਚਿੱਟੇ ਵਸਤਰ ਦਿੱਤੇ ਗਏ ਹਨ,” ਪ੍ਰਕਾਸ਼ ਪੋਥੀ 6:11 ਵਿੱਚ, ਉਸ ਨਾਲ “ਜਿਨ੍ਹਾਂ ਦੇ ਵਸਤਰ ਲੇਲੇ ਦੇ ਲਹੂ ਨਾਲ ਧੋਤੇ ਗਏ ਹਨ?”

272 ਆਓ ਅਸੀਂ ਪ੍ਰਕਾਸ਼ ਦੀ ਪੋਥੀ 6, ਪੜ੍ਹੀਏ। ਮੈਂ ਇਸ ਤੇ ਜਲਦਬਾਜ਼ੀ ਨਹੀਂ ਕਰ ਸਕਦਾ, ਦੋਸਤ, ਜਿਸ ਤਰ੍ਹਾਂ ਦਾ ਇਹ ਪ੍ਰਸ਼ਨ ਹੈ, ਵੇਖੋ, ਕਿਉਂਕਿ ਇਸ ਤਰ੍ਹਾਂ ਤਾਂ...ਮੈਂ ਕੋਈ ਗਲਤ ਜਵਾਬ ਦੇ ਬੈਠਾਂਗਾ। ਹੁਣ, ਉਹ ਨਹੀਂ ਚਾਹੁੰਦਾ ਸੀ—ਉਹ

ਮੇਰੇ ਕੋਲੋਂ ਇਹ ਨਹੀਂ ਚਾਹੁੰਦਾ ਹੈ ਕਿ ਮੈਂ ਇਸ ਤਰ੍ਹਾਂ ਕਰਾਂ। ਇਹ ਸੱਚ ਹੈ ਕਿ, ਇਸ ਲਈ ਉਸਨੇ ਮੇਰੀ ਸਹਾਇਤਾ ਕੀਤੀ। ਪਰਮੇਸ਼ੁਰ ਦਾ ਪਵਿੱਤਰ ਆਤਮਾ ਜਾਣਦਾ ਹੈ ਕਿ ਇਹ ਸੱਚ ਹੈ। ਸਮਝੋ? ਮੈਂ ਬਸ...ਕੁਝ ਅਜਿਹਾ ਹੈ ਕਿ ਬਸ... ਮੈਂ—ਮੈਂ ਬਸ ਇਸਤੇ ਧਿਆਨ ਦਿੱਤਾ...ਮੈਂ ਘੜੀ ਤੇ ਨਜ਼ਰ ਮਾਰ ਰਿਹਾ ਸੀ, ਕਿ ਸਾਢੇ ਗਿਆਰਾਂ ਵੱਜ ਰਹੇ ਹਨ, ਅਤੇ ਮੈਂ ਸੋਚਿਆ, “ਜੇ ਹੁਣ ਮੈਂ ਜਲਦੀ ਨਹੀਂ ਕਰਦਾ ਹਾਂ, ਤਾਂ ਮੈਂ ਬਿਮਾਰਾਂ ਲਈ ਪ੍ਰਾਰਥਨਾ ਨਹੀਂ ਕਰ ਸਕਾਂਗਾ।” ਅਤੇ ਮੈਂ ਇਸ ਪ੍ਰਸ਼ਨ ਨੂੰ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ। ਕਿਉਂਕਿ ਮੈਂ...ਅਤੇ ਮੇਰਾ ਦਿਮਾਗ ਇਨ੍ਹਾਂ ਜਿਆਦਾ...ਮੈਂ ਨਹੀਂ ਕਰ ਸੱਕਦਾ ਹਾਂ...

273 ਤੁਸੀਂ ਯਾਦ ਰੱਖੋ, ਕਿ ਤੁਸੀਂ ਬਸ ਇਹ ਸਮਝਣਾ ਹੈ, ਕਿ ਮੈਂ—ਮੈਂ ਇੱਕ ਮਨੁੱਖ ਹੀ ਹਾਂ, ਸਮਝੋ? ਅਤੇ ਮੈਂ—ਮੈਂ ਸੱਤ ਦਿਨਾਂ ਤੋਂ ਉੱਥੇ ਰਿਹਾ ਹਾਂ, ਅਤੇ ਮੇਰਾ...ਇਸ ਦੁਪਹਿਰ ਵੀ, ਮੇਰੇ ਕੋਲ ਕੋਈ ਗੱਲ ਹੈ, ਜਿਹੜੀ ਮੈਂ ਪਰਮੇਸ਼ੁਰ ਕੋਲੋਂ ਜਾਨਣੀ ਹੈ।

274 ਪ੍ਰੰਤੂ, ਉਹ ਇੰਨਾ ਜਿਆਦਾ ਦ੍ਰਿੜ ਸੀ ਕਿ ਮੈਂ ਉਸ ਗਲਤੀ ਨੂੰ ਨਾ ਕਰਾਂ, ਇਸੇ ਲਈ ਹੀ ਉਨ੍ਹਾਂ ਨੇ ਮੈਨੂੰ ਉਸ ਆਇਤ ਦੇ ਬਾਕੀ ਹਿੱਸੇ ਨੂੰ ਪੜ੍ਹਨ ਲਈ ਕਿਹਾ। ਮੈਂ ਬਸ...ਇਹ ਐਸਾ ਮਹਿਸੂਸ ਹੋਇਆ ਜਿਵੇਂ ਕੁਝ ਮੇਰੇ ਉੱਪਰ ਲੰਘ ਗਿਆ ਹੋਵੇ, ਅਤੇ ਕਿਹਾ, “ਪਿੱਛੇ ਜਾਓ! ਪਿੱਛੇ ਜਾਓ!”

ਮੈਂ ਸੋਚਿਆ, “ਕੀ ਪਿੱਛੇ ਜਾਵਾਂ”? ਕੀ ਹੈ? ਕੀ ਇਸੇ ਵੇਲੇ ਰੁਕ ਜਾਵਾਂ ਅਤੇ ਬਿਮਾਰਾਂ ਲਈ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿਆਂ? ਪ੍ਰੰਤੂ ਕੀ—ਇਹ ਕੀ ਹੈ? ਮੈਂ ਕੀ ਕਰ ਦਿੱਤਾ ਹੈ?”

ਅਤੇ ਜਿਵੇਂ ਹੀ ਮੈਂ ਉਸ ਵੱਲ ਹੱਥ ਵਧਾਇਆ, ਕਿਸੇ ਨੇ ਕਿਹਾ, “ਉਸ ਆਇਤ ਨੂੰ ਦੁਬਾਰਾ ਪੜ੍ਹੋ।” ਤੇ ਮੈਂ ਇਸਨੂੰ ਦੁਬਾਰਾ ਪੜ੍ਹਿਆ। ਅਤੇ ਉੱਥੇ, ਇਸ ਪ੍ਰਸ਼ਨ ਦੇ ਹੇਠਾਂ, ਇਹ ਸੀ, ਵੇਖੋ, “ਪ੍ਰਕਾਸ਼ ਦੀ ਪੋਥੀ 6।”

275 ਵੇਖੋ, ਮੈਂ ਉਸਦਾ ਪਹਿਲਾ ਹਿੱਸਾ ਪੜ੍ਹਿਆ ਸੀ। ਪਰ ਇਹ ਉਸ ਪ੍ਰਸ਼ਨ ਵਰਗਾ ਨਹੀਂ ਲੱਗਦਾ ਸੀ, ਵੇਖੋ, ਪਹਿਲੇ ਹਿੱਸੇ ਵਿੱਚ, “ਅਤੇ ਉਹ ਇੱਕ ਨਵਾਂ ਗੀਤ ਗਾਉਂਦੇ ਸਨ।”

ਪਰ ਇੱਥੇ ਹੇਠਾਂ, ਵੇਖੋ ਇਹ ਕੀ ਸੀ? ਉਸ ਤੋਂ ਅਗਲੀ ਹੀ, ਆਇਤ ਵਿੱਚ ਇਸ ਤਰ੍ਹਾਂ ਸੀ, “ਉਸਨੇ ਸਾਨੂੰ ਮੁੱਲ ਲਿਆ ਹੈ।” ਬਿਲਕੁੱਲ ਹੀ, ਇਹ ਲਾੜੀ ਹੈ, ਇਹ ਸੁਰਗ ਤੇ ਉਠਾਏ ਗਏ ਸੰਤ ਹਨ। “ਕੀ ਤੁਸੀਂ...?” ਅਤੇ ਇੱਧਰ, ਇੱਥੇ ਪੱਕੇ ਰੂਪ ਵਿੱਚ, ਉਹ—ਉਹ ਪੋਥੀ ਲੇਲੇ ਦੇ ਹੱਥ ਵਿੱਚ ਸੀ। ਉਹ ਵਿਚੋਲਗੀ ਦੇ ਸਿੰਘਾਸਨ ਨੂੰ ਛੱਡ ਕੇ ਜਾ ਚੁੱਕਾ ਸੀ। ਸਮਝੋ? ਕੀ ਤੁਸੀਂ ਵੇਖਿਆ ਕਿ

ਪਵਿੱਤਰ ਆਤਮਾ ਕਿਵੇਂ ਉਸ ਦਾ ਖਿਆਲ ਰੱਖਦਾ ਹੈ? ਕਿਉਂਕਿ, ਬਿਲਕੁੱਲ ਠੀਕ, ਇਹ ਹੀ ਗੱਲ ਮੈਂ ਕਿਸੇ ਹੋਰ ਰਾਤ ਕਹੀ ਸੀ।

276 ਜਦੋਂ ਉਸਨੇ ਮੇਰੇ ਨਾਲ ਕਮਰੇ ਵਿੱਚ ਗੱਲ ਕੀਤੀ ਸੀ, ਅਤੇ ਮੈਂ ਇੱਥੇ ਆਇਆ ਸੀ ਅਤੇ ਮੈਂ ਤੁਹਾਨੂੰ ਇਹ ਪ੍ਰਚਾਰ ਕੀਤਾ ਸੀ, ਕਿ, “ਜਦ ਲੇਲਾ ਉਸ ਥਾਂ ਨੂੰ ਛੱਡ ਦਿੰਦਾ ਹੈ।” ਔਹ, ਮੇਰੇ ਪ੍ਰਭੂ! ਹੁਣ ਅਸੀਂ ਨਿਹਚਾ ਕਰਦੇ ਹਾਂ ਕਿ ਅਸੀਂ ਬਸ ਇੱਕ ਵਿਸ਼ਾ ਲਵਾਂਗੇ। ਸਮਝੋ, “ਲੇਲਾ ਆਪਣੀ ਜਗ੍ਹਾ ਨੂੰ ਛੱਡ ਦਿੰਦਾ ਹੈ ਅਤੇ ਬਾਹਰ ਆਉਂਦਾ ਹੈ,” ਸਮਝੋ, ਜਦ ਮੈਂ ਉੱਥੇ ਖੜਾ ਸੀ ਜਦੋਂ ਉਹ ਉੱਥੇ ਮੌਜੂਦ ਸੀ, ਉਹ ਪ੍ਰਕਾਸ਼, ਜੋ ਮਸੀਹ ਹੈ; ਜਦੋਂ ਉਹ ਮੌਜੂਦ ਸੀ, ਉਸਨੇ ਇਹ ਦੱਸਿਆ। ਜਦੋਂ ਲੇਲਾ ਸਿੰਘਾਸਨ ਦੀ ਉਸ ਅਸਥਾਨ ਤੋਂ, ਵਿਚੋਲਗੀ ਦਾ ਕੰਮ ਛੱਡ ਦਿੰਦਾ ਹੈ, ਤਾਂ ਉਹ ਉੱਥੋਂ ਹਟ ਜਾਂਦਾ ਹੈ, ਅਤੇ ਕਲੀਸਿਯਾ ਲਈ ਛੁਟਕਾਰੇ ਦਾ ਦਿਨ ਖਤਮ ਹੋ ਜਾਂਦਾ ਹੈ।

277 ਇਸ ਤੋਂ ਅਗਲਾ ਜਿਹੜਾ ਛੁਟਕਾਰਾ ਖੁੱਲ੍ਹਦਾ ਹੈ, ਉਹ ਯਹੂਦੀਆਂ ਲਈ ਹੈ, ਉਹ ਇੱਕ ਲੱਖ ਚੁਤਾਲੀ ਹਜ਼ਾਰ ਲਈ ਹੈ। ਕੀ ਇਹ ਠੀਕ ਹੈ? ਕਿਉਂਕਿ ਉਸਨੇ ਵਾਅਦਾ ਕੀਤਾ ਸੀ ਕਿ ਉਹ ਰੁੱਖ ਨੂੰ ਕੱਟ ਦੇਵੇਗਾ, ਤੁਸੀਂ ਜਾਣਦੇ ਹੋ।

278 ਹੁਣ, ਇੱਥੇ, ਹੁਣ ਇੱਥੇ ਉਹ, ਲੇਲਾ, ਆਉਂਦਾ ਹੈ, ਅਤੇ ਫਿਰ ਛੁਟਕਾਰੇ ਦਾ ਦਿਨ ਖਤਮ ਹੋ ਜਾਂਦਾ ਹੈ। ਅਤੇ ਉਹ ਸਾਰੇ ਲੋਕ ਜਿਨ੍ਹਾਂ ਦਾ ਛੁਟਕਾਰਾ ਹੋਣਾ ਹੈ, ਪਹਿਲਾਂ ਹੀ ਛੁਡਾਏ ਜਾ ਚੁੱਕੇ ਹੁੰਦੇ ਹਨ ਅਤੇ ਕਿਤਾਬ ਵਿੱਚ ਰਖੇ ਜਾ ਚੁੱਕੇ ਹਨ, ਅਤੇ ਇੱਥੇ ਉਹ ਬਾਹਰ ਹੈ ਅਤੇ ਕਿਤਾਬ ਖੋਲ੍ਹ ਰਿਹਾ ਹੈ। ਠੀਕ ਹੈ!

279 ਔਹ, ਤੇਰਾ ਧੰਨਵਾਦ, ਪ੍ਰਭੂ। ਸਮਝੋ? ਆਪਣੇ ਘਬਰਾਏ ਹੋਏ ਸੇਵਕ ਨੂੰ ਮਾਫ਼ ਕਰਨਾ ਜੋ ਕਿਸੇ ਵੀ ਚੀਜ਼ ਵਿੱਚ ਕਾਹਲੀ ਕਰ ਰਿਹਾ ਸੀ।

ਹੁਣ, ਕੀ ਤੁਸੀਂ ਸਮਝਾ ਸੱਕਦੇ ਹੋ “ਜਿਨ੍ਹਾਂ ਨੂੰ ਚਿੱਟੇ ਬਸਤਰ ਦਿੱਤੇ ਗਏ ਸਨ,” ਪ੍ਰਕਾਸ਼ ਦੀ ਪੋਥੀ 6:11...

280 ਹੁਣ ਆਓ ਅਸੀਂ, 6:11 ਨੂੰ ਵੇਖੀਏ। ਠੀਕ ਹੈ। ਇਸ ਸਮੇਂ ਅਸੀਂ ਇਹਦੇ ਤੇ ਕਿੱਥੇ ਹਾਂ? “ਚਿੱਟੇ ਬਸਤਰ,” ਹਾਂ, ਇਹ ਉਹ—ਉਹ ਸ਼ਹੀਦ ਲੋਕ ਹਨ, ਜਿਹੜੇ ਜਗਵੇਦੀ ਦੇ ਹੇਠਾਂ ਹਨ। ਇਹ—ਇਹ ਉਸ ਸਮੇਂ ਦੇ ਦੋਰਾਨ ਦੇ, ਯਹੂਦੀ ਹਨ, “ਜਿਨ੍ਹਾਂ ਨੂੰ ਚਿੱਟੇ ਬਸਤਰ ਦਿੱਤੇ ਗਏ।”

...ਉਹਨਾਂ ਨਾਲ “ਜਿਨ੍ਹਾਂ ਦੇ ਬਸਤਰ ਲੇਲੇ ਦੇ ਲਹੂ ਨਾਲ ਧੋਤੇ ਹੋਏ ਹਨ,” ਪ੍ਰਕਾਸ਼ ਪੋਥੀ 7:14?

281 ਨਹੀਂ। ਹੁਣ, ਇਹ ਵੱਖਰਾ ਹੈ, ਮੈਂ ਇਸ ਗੱਲ ਤੇ ਪੱਕਾ ਹਾਂ। ਕਿਉਂਕਿ, ਇੱਥੇ, ਵੇਖੋ, ਇੱਥੇ ਅਸੀਂ ਇਹ ਵੇਖਦੇ ਹਾਂ, ਕਿ “ਇਹ ਉਹ ਲੋਕ ਹਨ ਜਿਨ੍ਹਾਂ ਨੂੰ ਚਿੱਟੇ

ਬਸਤਰ ਦਿੱਤੇ ਗਏ,” ਇਸ ਸਮੇਂ ਦੋਰਾਨ। “ਉਹਨਾਂ ਨੂੰ ਚਿੱਟੇ ਬਸਤਰ ਦਿੱਤੇ ਗਏ ਸਨ,” ਉਹਨਾਂ ਨੂੰ, ਕਿਰਪਾ ਦੇ ਰਾਹੀਂ। ਅਤੇ ਜਿਹੜੇ ਇੱਥੇ ਹਨ, “ਉਹਨਾਂ ਦੇ ਬਸਤਰ ਲੇਲੇ ਦੇ ਲਹੂ ਨਾਲ ਧੋਤੇ ਹੋਏ ਹਨ,” ਅਤੇ ਇਹ ਇੱਥੇ ਪ੍ਰਕਾਸ਼ ਦੀ ਪੋਥੀ ਵਿੱਚ ਹਨ, ਇਹ ਉਹ ਹੀ ਹਨ, “ਜਿਹੜੇ ਸੱਭ ਕੌਮਾਂ, ਜਾਤੀਆਂ, ਭਾਖਿਆ ਅਤੇ ਦੇਸ਼ਾਂ ਵਿੱਚੋਂ ਪਰਮੇਸ਼ੁਰ ਦੇ ਸਾਹਮਣੇ ਆਉਂਦੇ ਹਨ।” ਅਤੇ ਇਹ ਸਿੱਧਾ ਤੌਰ ਤੇ ਸ਼ਹੀਦਾਂ, ਯਹੂਦੀ ਲੋਕਾਂ ਨਾਲ ਸੰਬੰਧਿਤ ਹਨ, ਸਮਝੋ? ਹੁਣ, ਹੁਣ ਇਹ ਸਹੀ ਹੈ, ਹੁਣ।

197. ਭਾਈ ਬ੍ਰਨਹਾਮ, ਜੇ ਸਾਰੇ ਸੰਤ ਸੁਰਗ ਵਿੱਚ ਉਠਾ ਲਏ ਜਾਣਗੇ, ਤਾਂ ਏਲੀਯਾਹ ਅਤੇ ਮੂਸਾ ਕਿੱਥੋਂ ਆਉਣਗੇ? ਕੀ ਉਹ ਯਹੂਦੀ ਹੋਣਗੇ? ਜਾਂ ਜਿਹੜਾ ਏਲੀਯਾਹ, ਸਾਨੂੰ ਦਿੱਤਾ ਜਾਣਾ ਹੈ, ਉਹੀ ਉਨਾਂ ਦੇ ਨਾਲ ਹੋ— ਹੋਵੇਗਾ?

282 ਨਹੀਂ। ਪਰਾਈਆਂ ਕੌਮਾਂ ਜੋ ਪਰਾਈਆਂ ਕੌਮਾਂ ਨੂੰ—ਨੂੰ ਬਾਹਰ ਬੁਲਾਉਣ ਲਈ, ਇਸ ਆਤਮਾ ਨਾਲ ਮਸ਼ੂ ਹੋਵੇਗੀ, ਉਹਨਾਂ ਨੂੰ ਉਠਾ ਲਿਆ ਜਾਵੇਗਾ। ਕਿਉਂਕਿ, ਤੁਸੀਂ ਵੇਖਦੇ ਹੋ, ਕਿ ਸਾਰੀ, ਕਲੀਸਿਯਾ ਨੂੰ, ਉੱਪਰ ਉਠਾ ਲਿਆ ਜਾਂਦਾ ਹੈ। ਅਤੇ ਪ੍ਰਕਾਸ਼ ਦੀ ਪੋਥੀ, 11 ਅਧਿਆਏ ਦੇ—ਦੇ ਦੋ ਨਬੀ, ਹੇਠਾਂ ਲਿਆਏ ਜਾਂਦੇ ਹਨ। ਅਤੇ ਪਰਾਈਆਂ ਕੌਮਾਂ ਦੇ ਨਾਲ ਕਿਰਪਾ ਦਾ ਸਮਾਂ ਖਤਮ ਹੋ ਜਾਂਦਾ ਹੈ, ਅਤੇ ਯਹੂਦੀਆਂ ਦੇ ਕੋਲ ਭੇਜਿਆ ਜਾਂਦਾ ਹੈ। ਨਹੀਂ, ਇਹ ਉਹੀ ਮਨੁੱਖ ਨਹੀਂ ਹੋਵੇਗਾ। ਹੁਣ, ਮੈਨੂੰ—ਮੈਨੂੰ ਇਸ ਦੇ ਬਾਰੇ ਕਾਫ਼ੀ ਯਕੀਨ ਹੈ। ਹੁਣ ਯਾਦ ਰੱਖੋ, ਇਹ ਗੱਲ ਮੈਂ ਆਪਣੀ ਵਧੀਆ ਸਮਝ ਅਨੁਸਾਰ ਦੱਸੀ ਹੈ।

ਆਓ ਹੁਣ ਅਸੀਂ ਇਹ ਵੇਖੀਏ ਕਿ, ਇੱਥੇ ਕਹਿੰਦਾ ਹੈ। ਪ੍ਰਸ਼ਨ ਹੈ, “ਕੀ ਕਣਕ ਅਤੇ ਦਾਖਰਸ...?” ਔਹ, “ਕੀ...?” ਕ-ਣ-ਕ। ਨਹੀਂ, ਮੇਰਾ ਅੰਦਾਜ਼ਾ ਹੈ ਕਿ ਇਸ—ਇਸ ਦਾ ਅਰਥ ਹੈ, “ਕੀ ਕਰਦੀ...?” ਇਸ ਪ੍ਰਸ਼ਨ ਵਿੱਚ “ਕੀ” ਨਹੀਂ ਹੈ। ਇਹ ਤਾਂ ਇਸ ਤਰ੍ਹਾਂ ਕਹਿੰਦਾ ਹੈ:

198. ਕੀ ਕਣਕ ਅਤੇ ਦਾਖਰਸ, ਜਾਂ ਕਣਕ ਅਤੇ ਦਾਖਰਸ, ਕੀ ਕਰਦੀ... ਪ੍ਰਕਾਸ਼ ਦੀ ਪੋਥੀ 6:6 ਵਿੱਚ?

ਆਓ ਅਸੀਂ ਵੇਖੀਏ ਕਿ ਇਹ ਕੀ ਹੈ, ਅਤੇ ਜਦੋਂ ਮੈਂ ਇਹਨੂੰ ਵੇਖਦਾ ਹਾਂ, ਤਾਂ ਆਓ ਅਸੀਂ ਇਹ ਪੜ੍ਹੀਏ।

ਅਤੇ ਮੈਂ ਚਾਰ ਜਾਨਵਰਾਂ ਦੇ ਵਿਚਕਾਰ ਇੱਕ ਅਵਾਜ਼ ਇਹ ਆਖਦਿਆਂ ਸੁਣੀ, ਭਈ ਕਣਕ ਅਠਨੀ ਦੀ ਸੇਰ ਭਰ, ਅਤੇ ਜੌਂ ਅਠਨੀ ਦੇ ਤਿੰਨ ਸੇਰ ਅਤੇ ਤੇਲ;...ਅਤੇ ਦਾਖਰਸ ਦਾ ਨਾਸ਼ ਨਾ... ਕਰੀ।

283 ਮੈਂ ਸੋਚਦਾ ਹਾਂ ਕਿ ਉਸਦਾ ਮਤਲਬ “ਕਣਕ ਅਤੇ ਦਾਖਰਸ” ਤੋਂ ਹੈ। ਇਹ ਇੱਕ ਦਾ, ਦੂਸਰੇ ਤੋਂ ਮਤਲਬ ਹੈ।

ਬਲਕਿ, ਇਹ ਇੱਕ ਪ੍ਰਤੀਕ ਹੈ, ਪਹਿਲਾ ਕੁਰਿੰਥੀਆਂ 11:24 ਦੇ...ਦੇ ਅਨੁਸਾਰ, ਦਾਖਰਸ ਪ੍ਰਭੂ ਭੋਜ ਦੇ ਮੇਜ਼ ਤੇ ਲਿਆ ਜਾਂਦਾ ਹੈ?

284 “ਕੀ ਦਾਖਰਸ—ਦਾਖਰਸ...?” ਨਹੀਂ। ਉਨ੍ਹਾਂ ਵਿੱਚੋਂ ਇੱਕ ਤਾਂ ਆਤਮਿਕ ਪ੍ਰਤੀਕ ਹੈ, ਸਮਝੋ। ਅਤੇ ਦੂਸਰਾ ਦਾਖਰਸ ਅਸਲ ਵਿੱਚ ਵਚਨ ਦਾ—ਦਾ ਪ੍ਰਕਾਸ਼ ਹੈ।

199. ਸਾਡੇ ਵਿੱਚੋਂ ਬਹੁਤ ਸਾਰੇ ਬਿਮਾਰ ਹਨ, ਕੀ ਇਸਦਾ ਕਾਰਨ ਇਹ ਹੈ ਕਿਉਂਕਿ ਅਸੀਂ ਪ੍ਰਭੂ ਦੀ ਦੇਹ ਨੂੰ ਨਹੀਂ ਪਛਾਣਦੇ? (ਠੀਕ!)

...ਪਰ ਕੀ ਇਹ ਹੁਣ ਛੇਵੀਂ ਮੋਹਰ ਦੇ ਖੁੱਲ੍ਹਣ ਨਾਲ ਪਤਾ ਲੱਗਾ ਹੈ?

285 ਹੁਣ, ਆਓ ਅਸੀਂ ਇਹਨੂੰ ਵੇਖੀਏ। ਹੁਣ ਮੈਂ ਵੇਖਦਾ ਹਾਂ ਕਿ ਕੀ ਮੈਂ ਹੁਣ ਇਸ ਸਵਾਲ ਨੂੰ ਲੈ ਸੱਕਦਾ ਹਾਂ। ਇਹ ਤੁਸੀਂ ਨਹੀਂ ਹੋ; ਇਹ ਤਾਂ ਮੈਂ ਹਾਂ। ਤੁਸੀਂ ਨਹੀਂ...ਤੁਸੀਂ ਤਾਂ ਇਹਨੂੰ ਠੀਕ-ਠੀਕ ਲਿਖਿਆ ਸੀ; ਇਹ ਤਾਂ ਮੈਂ ਹਾਂ।

ਸਾਡੇ ਵਿੱਚੋਂ ਬਹੁਤ ਸਾਰੇ ਬਿਮਾਰ ਹਨ ਕੀ ਇਸਦਾ ਕਾਰਨ ਇਹ ਹੈ, ਕਿਉਂਕਿ ਅਸੀਂ ਪ੍ਰਭੂ ਦੀ ਦੇਹ ਨੂੰ ਨਹੀਂ ਪਛਾਣਦੇ ਹਾਂ? (ਇਸ ਦੇ ਆਖੀਰ ਵਿੱਚ, ਪ੍ਰਸ਼ਨ ਚਿੰਨ੍ਹ ਲੱਗਾ ਹੋਇਆ ਹੈ।)

286 ਚੰਗਾ, ਲਿਖਤਾਂ ਆਖਦੀਆਂ ਹਨ, ਕਿ, “ਤੁਹਾਡੇ ਵਿੱਚੋਂ ਬਾਹਲੇ ਨਿਤਾਏ ਅਤੇ ਅਤੇ ਰੋਗੀ ਹਨ, ਪ੍ਰਭੂ ਦੀ ਦੇਹ ਨੂੰ ਨਾ ਜਾਂਚਣ ਕਾਰਨ।” ਇਹ ਬਿਲਕੁੱਲ ਸੱਚ ਹੈ। ਕਿਉਂਕਿ, ਵੇਖੋ, ਪ੍ਰਭੂ ਦੀ ਦੇਹ ਲਾੜੀ ਹੈ। ਅਤੇ ਉਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਪਿੱਛੇ ਹਟ ਜਾਂਦੇ ਹਨ, ਅਤੇ ਉਹ ਇਸਦੇ ਨਾਲ ਨਹੀਂ ਚੱਲਦੇ ਹਨ। ਇਹ ਸੱਚ ਹੈ। ਵੇਖੋ, ਉਹ ਨਹੀਂ ਜਾਣਦੇ ਹਨ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਦਾ ਵਿਵਹਾਰ ਕਰਨਾ ਚਾਹੀਦਾ ਹੈ। ਅਤੇ ਉਹ ਕਿਸੇ ਵੀ ਤਰ੍ਹਾਂ ਦਾ ਜੀਵਨ ਜੀਉਂਦੇ ਹਨ; ਅਤੇ ਪ੍ਰਭੂ ਭੋਜ ਅਤੇ ਦੂਸਰੀਆਂ ਚੀਜ਼ਾਂ ਲੈਂਦੇ ਹਨ। ਉਹ ਠੀਕ ਨਹੀਂ ਹੈ। ਸਮਝੋ? ਜਦੋਂ ਲੋਕ ਪ੍ਰਭੂ ਭੋਜ ਲੈਂਦੇ ਹਨ, ਉਹ ਝੂਠ ਬੋਲਦੇ ਅਤੇ ਚੋਰੀ ਕਰਦੇ ਅਤੇ ਸ਼ਰਾਬ ਪੀਂਦੇ, ਅਤੇ, ਉਹ—ਉਹ—ਉਹ ਭਿਆਨਕ ਗੱਲ ਹੈ। ਤੁਹਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਹੈ। ਸਮਝੋ?

...ਪਰ ਹੁਣ ਇਹ ਗੱਲ ਛੇਵੀਂ ਮੋਹਰ ਦੇ ਖੁੱਲ੍ਹਣ ਨਾਲ ਪ੍ਰਗਟ ਹੋਈ ਹੈ?

287 “ਛੇਵੀਂ ਮੋਹਰ ਦਾ ਖੁੱਲ੍ਹਣਾ।” ਆਓ ਹੁਣ ਇਸਨੂੰ ਵੇਖੀਏ। ਨਹੀਂ। ਹੁਣ, ਤੁਸੀਂ ਇਹ ਵੇਖਿਆ ਹੈ ਕਿ, ਛੇਵੀਂ ਮੋਹਰ ਦਾ ਖੁੱਲ੍ਹਣਾ, ਯਹੂਦੀਆਂ ਲਈ ਸੀ। ਵੇਖੋ, ਇਸ ਵੇਲੇ ਤੱਕ ਤਾਂ ਲਾੜੀ ਜਾ ਚੁੱਕੀ ਹੈ। ਇਹ ਸਮਾਂ ਕਸ਼ਟ ਕਾਲ ਦਾ

ਸਮਾਂ ਹੋਵੇਗਾ, ਇਸ ਲਈ ਇਹ ਉਹੀ ਗੱਲ ਨਹੀਂ ਹੈ। ਨਹੀਂ। ਨਹੀਂ। ਇਹ ਉਹ ਨਹੀਂ ਹੈ।

288 ਉਸਦੇ ਵਿੱਚ ਇੱਕ ਤਾਂ ਆਤਮਿਕ ਦਾਖਰਸ ਹੈ, ਜੋ ਕਿ ਵਚਨ ਦਾ ਪ੍ਰਕਾਸ਼ਨ ਹੈ, ਅਤੇ ਫਿਰ—ਫਿਰ ਵਿਸ਼ਵਾਸੀ ਵਚਨ ਦੇ ਪ੍ਰਕਾਸ਼ਨ ਨਾਲ ਉਤੇਜਿਤ ਹੁੰਦੇ ਹਨ। ਅਤੇ ਦੂਸਰਾ ਯਿਸੂ ਮਸੀਹ ਦੇ ਲਹੂ ਦੀ ਪ੍ਰਤੀਕ ਹੈ, ਜਿਹੜੀ ਪ੍ਰਭੂ ਦੀ ਮੇਜ਼ ਤੇ ਲਈ ਜਾਂਦੀ ਹੈ। ਹੁਣ, ਇਹ ਗੱਲ ਮੈਂ ਆਪਣੀ ਪੂਰੀ ਸਮਝ ਨਾਲ ਦੱਸੀ ਹੈ।

200. ਕੀ ਜਿਹੜੇ ਪਹਿਲਾਂ ਤੋਂ ਠਹਿਰਾਏ ਹੋਏ ਨਹੀਂ ਹਨ ਉਹ ਪ੍ਰਭੂ ਨੂੰ ਕਬੂਲ ਕਰਨਗੇ? ਅਤੇ ਜੇ ਉਹ ਕਬੂਲ ਕਰਨਗੇ, ਤਾਂ ਕੀ ਉਹ ਪਿੱਛੇ ਮੁੜ ਜਾਣਗੇ?

ਨਹੀਂ ਜੇ ਉਹ ਪਹਿਲਾਂ ਤੋਂ ਠਹਿਰਾਏ ਹੋਏ ਨਹੀਂ ਹਨ। ਨਹੀਂ। ਤਾਂ, ਉਹ ਪ੍ਰਭੂ ਨੂੰ ਕਬੂਲ ਨਹੀਂ ਕਰ ਸੱਕਦੇ ਹਨ।

201. ਵਚਨ ਦੀ ਇਹ ਲਿਖਤ ਹੈ ਜੋ ਇਹ ਵਿਖਾਉਂਦੀ ਹੈ ਕਿ...ਕੈਥੋਲਿਕਵਾਦ ਯਹੂਦੀਆਂ ਨੂੰ ਧੋਖਾ ਦੇਵੇਗਾ ਅਤੇ ਉਹਨਾਂ ਦੀ ਦੌਲਤ ਹੜੱਪ ਲਵੇਗਾ?

289 ਹੁਣ, “ਕਿੱਥੇ ਇਹ ਲਿਖਤ ਹੈ ਜਿੱਥੇ—ਜਿੱਥੇ—ਜਿੱਥੇ ਕਿਹਾ ਗਿਆ ਹੈ ਕਿ ਦਰਿੰਦਾ ਦੌਲਤ ਲਈ ਧੋਖਾ ਦੇਵੇਗਾ?” ਵਚਨ ਇਸ ਤਰ੍ਹਾਂ ਨਹੀਂ ਕਹਿੰਦਾ ਹੈ। ਪ੍ਰੰਤੂ ਅਸੀਂ ਇਸ ਦਾ ਅੰਦਾਜ਼ਾ ਲਗਾ ਰਹੇ ਹਾਂ ਕਿ...ਹੁਣ, ਉਸ ਰਾਤ, ਤੁਹਾਨੂੰ ਯਾਦ ਹੈ। ਤੁਸੀਂ ਬਹੁਤ ਹੀ ਧਿਆਨ ਨਾਲ ਟੇਪ ਨੂੰ ਸੁਣ ਸਕਦੇ ਹੋ। ਮੈਂ ਇਹ ਕਦੇ ਨਹੀਂ ਕਿਹਾ ਸੀ ਕਿ ਇਹ ਹੀ ਹੈ ਜੋ ਉਹ ਕਰਨਗੇ। ਮੈਂ ਕਿਹਾ ਸੀ...ਵੇਖੋ, ਕੈਥੋਲਿਕ ਦੁਨੀਆਂ ਦਾ ਸੱਭ ਤੋਂ ਅਮੀਰ ਝੁੰਡ ਹੈ। ਉਨ੍ਹਾਂ ਜਿਨਾ ਕੋਈ ਅਮੀਰ ਨਹੀਂ ਹੈ। ਅਤੇ ਜੇ ਉਹਨਾਂ ਦੇ ਕੋਲ ਨਹੀਂ ਹੈ, ਉਹ ਯਹੂਦੀਆਂ ਦੇ ਕੋਲ ਹੈ।

290 ਇਹ ਹੀ ਹੈ ਜਿਹਦੇ ਤੇ ਹੁਣ ਦੇਸ਼ ਦੀ ਆਰਥਿਕ ਸਥਿਤੀ...ਲਾਈਫ ਲਾਈਨ ਦੇ ਅਨੁਸਾਰ, (ਜੋ ਸਿੱਧਾ ਵਸ਼ਿਗਟਨ ਡੀ.ਸੀ. ਤੋਂ, ਆਉਂਦਾ ਹੁੰਦਾ ਹੈ) ਇਸ ਸਮੇਂ ਅਸੀਂ ਉਸ ਟੈਕਸ ਤੇ ਜੀਵਨ ਬਸਰ ਕਰ ਰਹੇ ਹਾਂ, ਜਿਹਦਾ ਭੁਗਤਾਨ ਅੱਜ ਤੋਂ ਚਾਲੀ ਸਾਲਾਂ ਵਿੱਚ ਕੀਤਾ ਜਾਵੇਗਾ। ਇਹ ਹੀ ਹੈ ਜੋ ਅਸੀਂ ਇਸ ਸਮੇਂ ਖਰਚ ਰਹੇ ਹਾਂ। ਇਸ ਲਈ ਅਸੀਂ ਕਿੰਨੇ ਪਿੱਛੇ ਹਾਂ, ਨੋਟ ਦੇ ਰਹੇ ਹਾਂ, ਸਮਝੋ, ਅਸੀਂ ਟੈਕਸਾਂ ਤੇ ਜੀ ਰਹੇ ਹਾਂ ਜਿਹੜੇ ਅੱਜ ਤੋਂ ਚਾਲੀ ਸਾਲਾਂ ਵਿੱਚ ਭੁਗਤਾਨ ਕੀਤੇ ਜਾਣਗੇ। ਇਹ ਦੇਸ਼ ਆਰਥਿਕ ਰੂਪ ਵਿੱਚ ਕੰਗਾਲ ਹੈ। ਇਹ ਕੌਮ ਸਮਾਪਤ ਹੋ ਗਈ ਹੈ।

291 ਹੁਣ, ਕੈਸਟਰੋ ਨੇ, ਇੱਕ ਹੀ ਸਮਝਦਾਰੀ ਦਾ ਕੰਮ ਕੀਤਾ ਸੀ, ਕਿ ਉਸਨੇ ਨੋਟਾਂ ਦੀ ਨਕਲ ਕੀਤੀ ਅਤੇ ਹੁੰਡੀਆਂ ਦਾ, ਭੁਗਤਾਨ ਕੀਤਾ, ਅਤੇ ਉਨ੍ਹਾਂ ਨੂੰ

ਜਲਾ ਦਿੱਤਾ ਸੀ, ਅਤੇ—ਅਤੇ ਉਸਨੇ ਨੋਟ ਬਦਲ ਦਿੱਤੇ। ਸਿਰਫ ਇਹੋ ਹੀ ਕੰਮ ਸੀ ਜਿਹੜਾ ਕਿ ਉਹ ਕਰ ਸੱਕਦਾ ਸੀ।

ਸੰਯੁਕਤ ਰਾਸ਼ਟਰ ਦੇ ਕਰਨ ਲਈ ਇਹ ਹੀ ਇੱਕ ਕੰਮ ਕਰਨ ਨੂੰ ਬਾਕੀ ਰਿਹਾ ਹੈ। ਹੁਣ, ਤੁਸੀਂ ਇਹ ਯਾਦ ਰੱਖੋ, ਕਿ ਇਹ ਵਿਲੀਅਮ ਬ੍ਰਨਹਾਮ ਹੈ, ਜੋ, ਇਹ ਬੋਲ ਰਿਹਾ ਹੈ। ਇਹ ਮੇਰੀ ਸੋਚ ਹੈ। ਇਹ ਸਿਰਫ ਅੰਦਾਜ਼ਾ ਹੈ, ਬਸ ਕੁਦਰਤੀ ਦ੍ਰਿਸ਼ਟਿਕੋਣ ਤੋਂ ਦੇਖਦੇ ਹੋਏ, ਜੋ ਕਿ ਸ਼ਾਇਦ ਇੱਕ ਦੱਸ ਲੱਖ ਮੀਲ ਦੂਰ ਹੋ ਸਕਦਾ ਹੈ। ਮੈਂ ਇਹ ਵਿਸ਼ਵਾਸ ਕਰਦਾ ਹਾਂ ਕਿ ਉੱਥੇ ਉਸ ਧਨ ਦੇ ਦਰਮਿਆਨ...“ਮਾਇਆ ਦਾ ਲੋਭ ਹਰ ਪ੍ਰਕਾਰ ਦੀ ਬੁਰਿਆਈ ਦੀ ਜੜ ਹੈ।” ਅਤੇ ਮੈਂ ਵਿਸ਼ਵਾਸ ਕਰਦਾ ਹਾਂ ਕਿ ਠੀਕ ਉੱਥੇ ਹੀ ਇਸ ਦੀ ਸ਼ੁਰੂਆਤ ਹੋ ਜਾਵੇਗੀ।

292 ਹੁਣ, ਉੱਥੇ ਪਿੱਛੇ ਕੈਥੋਲਿਕ ਕਲੀਸਿਯਾ, ਪ੍ਰਭੂ ਭੋਜ ਲਈ ਪੈਸੇ ਲੈ ਕੇ, ਅਤੇ ਇਸ ਤਰ੍ਹਾਂ ਕਰ ਕੇ, ਸੰਸਾਰ ਦੀ ਦੌਲਤ ਨੂੰ ਆਪਣੇ ਕਬਜ਼ੇ ਵਿੱਚ ਰੱਖਦੀ ਹੈ। ਤੁਸੀਂ ਯਾਦ ਰੱਖੋ, ਬਾਈਬਲ ਆਖਦੀ ਹੈ, “ਉਹ ਧਨੀ ਹੈ,” ਅਤੇ ਕਿਵੇਂ ਉਹ ਹੈ। ਅਤੇ, ਯਾਦ ਰੱਖੋ, ਉਹ ਸਿਰਫ ਕਿਸੇ ਇੱਕ ਦੇਸ਼ ਤੋਂ ਹੀ ਅਮੀਰ ਨਹੀਂ ਹੈ। ਬਲਕਿ ਉਹ ਤਾਂ ਅਕਾਸ਼ ਦੇ ਹੇਠਾਂ ਪਾਏ ਜਾਣ ਵਾਲੇ ਹਰੇਕ ਦੇਸ਼ ਤੋਂ ਵੱਧ ਧਨੀ ਹੈ। ਉਹਦੀ ਪਹੁੰਚ ਹੈ। ਉਸਦੇ ਕੋਲ ਧਨ ਹੈ। ਹੁਣ, ਜੋ ਰੋਮਨ ਕੈਥੋਲਿਕ ਦੇ ਕੋਲ ਨਹੀਂ ਹੈ, ਉਹ ਵਾਲ ਸਟਰੀਟ ਦੇ ਕੋਲ ਹੈ ਜੋ ਕਿ ਯਹੂਦੀਆਂ ਰਾਹੀਂ ਕੰਟਰੋਲ ਹੁੰਦੀ ਹੈ।

293 ਅਤੇ ਹੁਣ, ਤੁਸੀਂ ਯਾਦ ਰੱਖੋ, (ਕੱਲ ਰਾਤ ਅਸੀਂ ਵੇਖਿਆ ਸੀ) ਜਦੋਂ ਯਾਕੂਬ ਮੁੜ ਕੇ ਆਇਆ ਅਤੇ ਇਸਰਾਏਲ ਬਣਿਆ ਤਾਂ ਉਸਦੇ ਕੋਲ ਧੰਨ ਸੀ। ਅਸਲੀਅਤ ਵਿੱਚ ਹੀ ਉਸਦੇ ਕੋਲ ਧੰਨ ਸੀ। ਪਰ ਉਸਦਾ ਧਨ ਏਸਾਓ ਲਈ, ਕੁਝ ਵੀ ਨਹੀਂ ਖਰੀਦ ਸਕਿਆ ਸੀ, ਵੇਖੋ। ਕਿਉਂਕਿ ਏਸਾਓ ਦੇ ਕੋਲ ਵੀ ਧੰਨ ਸੀ। ਸਮਝੋ, ਦੋਨੋਂ ਵਿਰੋਧੀ ਸਨ, ਅਤੇ—ਅਤੇ ਇੱਕ...ਵੇਖੋ, ਇਹ ਬਿਲਕੁੱਲ ਇਸਦੀ ਇੱਕ ਸਿੱਧ ਤਸਵੀਰ ਹੈ।

294 ਹੁਣ ਇੱਧਰ ਧਿਆਨ ਦਿਓ। ਮੈਂ ਕਿਹਾ ਕਿ ਹੋ ਸੱਕਦਾ ਹੈ ਕਿ ਉਹ ਇਕੱਠੇ ਹੋ ਕੇ ਧਨ ਤੇ ਏਕਤਾ ਕਰਨ, ਅਤੇ—ਅਤੇ ਰੋਮੀ ਤਾਕਤ, ਯਹੂਦੀ ਤਾਕਤ ਅਤੇ ਧੰਨ ਹੜੱਪ ਲਵੇਗੀ ਅਤੇ ਨੇਮ ਤੋੜ ਦੇਵੇਗੀ। ਹੋ ਸੱਕਦਾ ਹੈ ਕਿ ਇਸ ਤਰ੍ਹਾਂ ਨਾ ਹੋਵੇ। ਸਮਝੋ, ਮੈਂ ਜਾਣਦਾ ਹਾਂ ਕਿ ਉਹ ਨੇਮ ਤੋੜ ਦੇਣਗੇ, ਪਰ ਮੈਂ—ਮੈਂ ਇਸਦੇ ਟੁੱਟਣ ਦਾ ਕਾਰਨ ਨਹੀਂ ਜਾਣਦਾ ਹਾਂ, ਕਿਉਂਕਿ ਇਹ ਮੇਰੇ ਤੇ ਪ੍ਰਗਟ ਨਹੀਂ ਕੀਤਾ ਗਿਆ ਹੈ ਕਿ ਉਹ ਕੀ ਕਰਨਗੇ।

295 ਪਰ ਦੇਖੋ। ਹੁਣ, ਅੱਜ, ਜੇ ਅੱਜ ਸਿਰਫ ਇਹੀ ਇਕ ਚੀਜ਼ ਹੈ ਜੋ ਅਸੀਂ

ਕਰ ਸਕਦੇ ਹਾਂ, ਤਾਂ ਉਹ ਕੀ ਹੋ ਸਕਦੀ ਹੈ? (ਜੇ ਇਹ ਦਲੀਲ ਸੱਚੀ ਹੈ) ਜੇ ਅਸੀਂ ਧਨ ਤੋਂ ਕਰ ਦੀ ਵਸੂਲੀ ਕਰ ਰਹੇ ਹਾਂ, ਹੁਣ ਤੋਂ ਚਾਲੀ ਸਾਲਾਂ ਦੇ ਟੈਕਸ ਦੇ ਪੈਸੇ ਵਿੱਚੋਂ, ਤੁਸੀਂ ਦੇਖੋ, ਸਾਡਾ ਸੋਨਾ ਹੈ...ਅਸੀਂ ਇਸਨੂੰ ਖਰਚ ਕਰ ਦਿੱਤਾ ਹੈ। ਅਸੀਂ ਬੁਰੀ ਹਾਲਤ ਵਿੱਚ ਹਾਂ। ਸਾਡੇ ਕੋਲ ਕੋਈ ਧੰਨ ਨਹੀਂ ਹੈ। ਅਸੀਂ ਤਾਂ ਬਸ ਆਪਣੀ ਪਿਛਲੀ ਸ਼ੋਹਰਤ ਤੇ ਹੀ ਜੀਵਨ ਬਤੀਤ ਕਰ ਰਹੇ ਹਾਂ।

296 ਇਹੋ ਕੁਝ ਹੀ ਅੱਜ ਕਲੀਸਿਯਾ ਕਰ ਰਹੀ ਹੈ, ਕਲੀਸੀਆ; ਲਾੜੀ ਨਹੀਂ। ਉਹ ਆਪਣੀ ਪੁਰਾਣੀ ਸ਼ਾਨ ਤੇ ਹੀ ਜੀਵਨ ਬਤੀਤ ਕਰ ਰਹੀ ਹੈ ਜੋ ਉਸਨੇ ਸ਼ੇਰ ਦੇ ਯੁੱਗ ਦੀ ਸੇਵਕਾਈ ਅਧੀਨ ਕਮਾਈ ਸੀ। “ਅਸੀਂ ਕਲੀਸਿਯਾ ਹਾਂ! ਅਸੀਂ ਮਾਂ ਕਲੀਸਿਯਾ ਹਾਂ! ਅਸੀਂ ਸ਼ੁਰੂ ਕੀਤਾ...” ਇਹ ਠੀਕ ਹੈ। ਸਮਝੋ? ਉਹ ਆਪਣੀ ਪੁਰਾਣੀ ਸ਼ਾਨ ਤੇ ਹੀ ਜੀ ਰਹੀ ਹੈ!

297 ਮੈਥੋਡਿਸਟ ਆਪਣੀ ਪੁਰਾਣੀ ਸ਼ਾਨ ਤੇ ਜੀ ਰਹੇ ਹਨ। ਬੈਪਟਿਸਟ ਆਪਣੀ ਪੁਰਾਣੀ ਸ਼ਾਨ ਤੇ ਜੀ ਰਹੇ ਹਨ। ਪੈਂਤੀਕਾਸਟਲ ਆਪਣੀ ਪੁਰਾਣੀ ਸ਼ਾਨ ਤੇ ਜੀ ਰਹੇ ਹਨ। “ਪਰਮੇਸ਼ੁਰ ਦੀ ਮਹਿਮਾ ਹੋਵੇ! ਇਹ ਬਹੁਤ ਚਿਰ ਪਹਿਲਾਂ ਦੀ ਗੱਲ ਹੈ, ਜਦ ਸੰਤ ਆਤਮਾ ਵਿੱਚ ਨੱਚਦੇ ਹੁੰਦੇ ਸਨ, ਅਤੇ ਕਿਵੇਂ ਉਹ...ਪ੍ਰਭੂ ਨੇ ਇਹ ਅਤੇ ਉਹ ਕੀਤਾ।” ਇਹ, ਇਹ ਤਾਂ ਉਹ ਗੱਲ ਹੈ ਜਿਹੜੀ ਪਿਛਲੇ ਸਮੇਂ ਵਿੱਚ ਹੋਈ ਸੀ। “ਹੁਣ ਅਸੀਂ ਸੱਭ ਵੱਡੇ ਹੋ ਗਏ ਹਾਂ, ਭਾਈ।” ਔਹ, ਮੇਰੇ ਪ੍ਰਭੂ! ਵੇਖਿਆ? ਇਹ ਸਾਰੀ ਪੁਰਾਣੀ ਸ਼ਾਨ ਹੀ ਹੈ।

298 ਇਹ ਰਾਸ਼ਟਰ ਪੁਰਾਣੀ ਸ਼ਾਨ ਤੇ ਜੀ ਰਿਹਾ ਹੈ—ਜੋ ਪੂਰਵਜਾਂ ਦੀ ਸੀ, ਵੇਖਿਆ, ਅਤੇ ਇਹ ਹੀ ਕਾਰਨ ਹੈ ਕਿ ਅਸੀਂ ਇਹ ਸੋਚਦੇ ਹਾਂ ਕਿ ਅਸੀਂ ਬਚ ਜਾਵਾਂਗੇ। ਪਰਮੇਸ਼ੁਰ ਨੇ ਇਸਰਾਏਲ ਨੂੰ ਕਦੇ ਵੀ ਇਸ ਅਧਾਰ ਤੇ ਆਦਰ ਨਹੀਂ ਦਿੱਤਾ ਕਿ ਉਹ ਕੀ ਸਨ, ਉਹ ਕੀ ਰਹੇ ਸਨ; ਪਰ ਇਸ ਗੱਲ ਤੇ ਕਿ ਉਹ ਉਸ ਵੇਲੇ ਕੀ ਸਨ! ਧਿਆਨ ਦਿਓ।

299 ਪਰ ਹੁਣ, ਇਹ ਹੈ ਜੋ ਮੈਂ ਸੋਚਦਾ ਹਾਂ, ਜੋ ਮੈਨੂੰ—ਮੈਨੂੰ ਲੱਗਦਾ ਹੈ ਕਿ ਇਹ ਹੋਵੇਗਾ। ਹੁਣ, ਹੋ ਸਕਦਾ ਹੈ ਕਿ ਐਸਾ ਨਾ ਹੋਵੇ। ਮੈਂ ਵਿਸ਼ਵਾਸ ਕਰਦਾ ਹਾਂ ਕਿ ਇਸ ਤਰ੍ਹਾਂ ਦਾ ਸਮਾਂ ਆਏਗਾ ਜਦੋਂ ਸਾਨੂੰ ਇਸ ਸਬੰਧੀ ਮਜ਼ਬੂਰ ਕੀਤਾ ਜਾਵੇਗਾ। ਅਤੇ ਜਦੋਂ ਇਹ ਹੋਵੇਗਾ, ਕਿ ਸਾਡੀ ਮੁਦਰਾ ਬਦਲਣ ਦੀ ਬਜਾਏ... ਇਸਦਾ ਫਿਲਿਪ ਮੋਰੀਸ ਤੇ ਕੀ ਅਸਰ ਪਵੇਗਾ? ਉਹ ਵਿਸਕੀ ਕੰਪਨੀਆਂ ਲਈ—ਲਈ ਕੀ ਕਰੇਗਾ? ਉਹ ਸਟੀਲ ਉਦਯੋਗ ਲਈ ਕੀ ਕਰੇਗਾ? ਉਹ ਸਾਰੇ ਵਿਉਪਾਰ ਲਈ ਕੀ ਕਰੇਗਾ? ਉਹ ਕੀ ਕਰੇਗਾ? ਉਹ ਉਨ੍ਹਾਂ ਨੂੰ ਤੋੜ ਦੇਵੇਗਾ। ਉਹ ਟੁੱਟ ਜਾਣਗੇ। ਪਰ, ਜੇ, “ਅਸੀਂ ਉਸ ਪੈਸੇ ਨੂੰ ਉਪਾਰ ਲੈ ਸਕਦੇ ਹਾਂ।” ਤੁਸੀਂ ਵੇਖਿਆ ਉਹ ਕਿੰਨਾ ਚਲਾਕ ਹੈ?

300 ਫਿਰ ਦੇਸ਼ ਆਪਣੇ ਆਪ ਨੂੰ ਕਲੀਸਿਯਾ ਅੱਗੇ ਵਿੱਕ ਜਾਵੇਗਾ। ਅਤੇ ਤਦ ਕਲੀਸਿਯਾ ਅਤੇ ਰਾਜ ਇੱਕ ਹੋ ਜਾਣਗੇ, ਅਤੇ ਇਹ ਉਸ ਹਾਲਤ ਵਿੱਚ ਆ ਜਾਂਦੀ ਹੈ। ਸਮਝੋ? ਇਹੀ ਇਹ ਹੈ। ਧਿਆਨ ਦਿਓ। ਠੀਕ ਹੈ। ਹੁਣ, ਇਸ ਵਿੱਚ:

202. ਜੇ ਕੋਈ ਸਰਕਾਰ ਦੁਆਰਾ ਬਣਾਈ ਗਈ ਕਿਸੇ ਸੰਸਥਾ ਨਾਲ ਤਅੱਲਕ ਰੱਖਦਾ ਹੈ, ਅਤੇ ਆਪਣੇ ਦਿਲ ਦੇ ਅਨੁਸਾਰ, ਜਾਂ ਇਸ ਅੰਤਿਮ-ਦਿਨ ਦੀ ਸੱਚਾਈ ਨੂੰ ਬੋਲ ਸਕਦਾ ਹੈ, ਤਾਂ ਕੀ ਉਸਨੂੰ “ਵੈਸ਼ਿਆਵਾਂ” ਵਿੱਚੋਂ ਇੱਕ ਕਰਾਰ ਦਿੱਤਾ ਜਾਵੇਗਾ?

301 ਆਓ ਵੇਖੀਏ। “ਜੇ ਕੋਈ ਕਿਸੇ ਸੰਸਥਾ ਨਾਲ ਤਅੱਲਕ ਰੱਖਦਾ ਹੈ...?” ਅੱਛਾ, ਵੇਖੋ, ਸੰਸਥਾ ਨਾਲ ਤਅੱਲਕ; ਸੰਸਥਾ, ਇਸ ਨੂੰ ਸਰਕਾਰ ਵੱਲੋਂ ਬੋਲਣ ਦੇ ਅਧਿਕਾਰ ਸਰਕਾਰ ਦਿੱਤੇ ਗਏ ਹਨ। ਸਮਝੋ, ਇਸ ਦਾ ਉਸ ਵਿਅਕਤੀ ਦੇ ਦਿਲ ਨਾਲ ਕੋਈ ਸੰਬੰਧ ਨਹੀਂ ਹੈ। ਸਮਝੋ? ਹੁਣ, ਜੇ ਉਹ ਇੱਕ ਸੱਚਾ ਵਿਸ਼ਵਾਸੀ ਹੈ ਅਤੇ ਪਰਮੇਸ਼ੁਰ ਦੇ ਆਤਮਾ ਤੋਂ ਜੰਮਿਆ ਹੈ, ਤਾਂ ਕਿਸੇ ਸਮੇਂ ਜਾਂ ਕਿਸੇ ਹੋਰ ਦੇ ਰਾਹੀਂ ਉਹ ਪਰਖਿਆ ਜਾਵੇਗਾ। ਸਮਝੋ? ਇੰਝ ਨਹੀਂ ਹੋ ਸਕਦਾ ਕਿ ਇਹ ਇੰਨਾ ਸਪੱਸ਼ਟ ਹੋਵੇ ਅਤੇ ਉਹ ਤਦ ਵੀ ਉਸਨੂੰ ਨਾ ਸਮਝੇ।

302 ਹੁਣ, ਮੈਂ ਤੁਹਾਡੇ ਕੋਲੋਂ ਚਾਹੁੰਦਾ ਹਾਂ ਕਿ...ਵੇਖੋ, ਤੁਸੀਂ ਇਹ ਯਾਦ ਰੱਖਣਾ ਚਾਹੋਗੇ, ਦੋਸਤ, ਕਿ ਪਰਮੇਸ਼ੁਰ—ਪਰਮੇਸ਼ੁਰ ਕਦੇ ਵੀ ਇਸ ਤਰ੍ਹਾਂ ਨਹੀਂ ਕਰਦਾ, ਜਾਂ ਜਿੱਥੋਂ ਤੱਕ ਮੈਨੂੰ ਯਾਦ ਹੈ, ਉਸ ਨੇ ਕਦੇ ਇਸ ਤਰ੍ਹਾਂ ਨਹੀਂ ਕੀਤਾ, ਵੇਖਿਆ, ਪਰ ਕੀ...

303 ਵੇਖੋ, ਯਿਸੂ ਉਸ ਸਭ ਦਾ ਕੇਂਦਰ ਬਿੰਦੂ ਸੀ, ਕਿਉਂਕਿ ਉਹ ਪਰਮੇਸ਼ੁਰ ਸੀ, ਇਮਾਨੂਏਲ, ਜੋ ਦੇਹਧਾਰੀ ਹੋਇਆ ਸੀ। ਹੁਣ, ਵੇਖੋ ਇਸ—ਇਸ ਵਿਅਕਤੀ, ਯਿਸੂ ਨੂੰ ਵੇਖੋ। ਜਦੋਂ...ਕੀ ਤੁਸੀਂ ਜਾਣਦੇ ਹੋ, ਜਦੋਂ ਉਹ ਧਰਤੀ ਤੇ ਆਇਆ, ਸ਼ਾਇਦ ਦੁਨੀਆ ਦੇ ਸਿਰਫ ਦਸਵੇਂ ਹਿੱਸੇ ਨੂੰ ਵੀ ਪਤਾ ਨਹੀਂ ਸੀ ਕਿ ਉਹ ਇੱਥੇ ਹੈ?

ਕੀ ਤੁਸੀਂ ਜਾਣਦੇ ਹੋ, ਕਿ ਜਦੋਂ ਉਸਦੇ ਅੱਗੇ ਚੱਲਣ ਵਾਲਾ ਦੂਤ ਆਇਆ, ਜਦ “ਪਹਾੜ,” ਅਤੇ ਬਾਕੀ ਸਾਰੀਆਂ ਘਟਨਾਵਾਂ ਹੋਈਆਂ, ਮੇਰਾ ਅੰਦਾਜ਼ਾ ਹੈ, ਸ਼ਾਇਦ ਇਜ਼ਰਾਈਲ ਦੀ ਆਬਾਦੀ ਦੇ ਸੌਵੇਂ ਹਿੱਸੇ ਨੂੰ ਵੀ ਕਦੇ ਇਹ ਨਹੀਂ ਪਤਾ ਲੱਗਿਆ? ਕੀ ਇਹ ਅਜੀਬ ਨਹੀਂ ਹੈ?

304 ਕਿਉਂਕਿ, ਯਹੂਦੀ ਅਤੇ ਹੋਰ ਲੋਕ ਦੁਨੀਆ ਭਰ ਵਿੱਚ ਫੈਲੇ ਹੋਏ ਸਨ। ਹੁਣ, ਯਾਦ ਰੱਖੋ ਕਿ ਯਿਸੂ ਦੁਨੀਆਂ ਦੇ ਮੁਕਤੀਦਾਤੇ ਦੇ ਰੂਪ ਵਿੱਚ ਇੱਕ ਗਵਾਹ ਬਣਨ ਲਈ ਆਇਆ। ਕੀ ਇਹ ਠੀਕ ਹੈ? ਕਿਉਂ, ਉੱਥੇ ਲੋਕ ਸਨ, ਲੋਕਾਂ ਤੋਂ

ਬਾਦ ਲੋਕ ਆਏ, ਪੀੜ੍ਹੀ ਤੋਂ ਬਾਦ ਪੀੜ੍ਹੀ ਆਈ, ਲੋਕਾਂ ਤੋਂ ਬਾਦ ਲੋਕ ਆਏ, ਉਨ੍ਹਾਂ ਨੂੰ ਇਸਦੇ ਬਾਰੇ ਵਿੱਚ ਬਿਲਕੁੱਲ ਵੀ ਪਤਾ ਨਾ ਲੱਗਾ। ਬਸ ਅਗਾਂਹ ਵੱਧਦੇ ਗਏ, ਬਸ ਜਿਵੇਂ ਸੰਸਾਰ ਨੂੰ ਉਸ ਦੇ ਬਾਰੇ ਕੁਝ ਵੀ ਪਤਾ ਨਹੀਂ ਸੀ; ਪਰ, ਹਰ ਸਮੇਂ, ਇਹ ਦੁਨੀਆਂ ਵਿੱਚ ਚੱਲ ਰਿਹਾ ਸੀ। ਸਮਝੋ?

305 ਕਿਉਂ ਉਸਨੇ ਉਹਨਾਂ ਨੂੰ ਪਤਾ ਨਾ ਲੱਗਣ ਦਿੱਤਾ? ਉਹ ਆਇਆ, ਅਤੇ ਉਹ ਜਿਹੜੇ ਸਦੀਪਕ ਜੀਵਨ ਲਈ ਠਹਿਰਾਏ ਹੋਏ ਹਨ ਉਹਨਾਂ ਨੇ ਹੀ ਉਸਨੂੰ ਕਬੂਲ ਕੀਤਾ। ਉੱਥੇ ਬਾਕੀ ਲੋਕਾਂ ਨੂੰ ਕੁਝ ਵੀ ਕਹਿਣ ਦਾ ਕੋਈ ਫਾਇਦਾ ਨਹੀਂ ਸੀ, ਕਿਉਂਕਿ ਉਹ ਉਨ੍ਹਾਂ ਨੂੰ ਨਹੀਂ ਛੁਟਕਾਰਾ ਨਹੀਂ ਦੇ ਸੱਕਦਾ ਸੀ, ਕਿਉਂਕਿ ਉਹ ਛੁਡਾਏ ਨਹੀਂ ਜਾ ਸਕਦੇ ਸਨ। ਇਹ ਇਸ ਤਰ੍ਹਾਂ ਕਿਉਂ ਸੀ, ਜਦੋਂ ਉਹ ਜਾਜਕ ਉੱਥੇ ਖੜੇ ਸਨ? ਜਦਕਿ, ਉਸਨੇ ਉਸ ਥਾਂ ਤੱਕ ਆਉਣਾ ਸੀ ਕਿਉਂਕਿ ਪਹਿਲਾਂ ਤੋਂ ਠਹਿਰਾਏ ਹੋਏ ਜਗ੍ਹਾ ਤੇ ਰੱਖੇ ਗਏ ਸਨ, ਸਭ ਜਗ੍ਹਾ, ਇਸ ਲਈ ਉਸਨੂੰ ਇੱਕ ਝੁੰਡ ਦੇ ਰੂਪ ਵਿੱਚ ਉਨ੍ਹਾਂ ਲਈ ਪ੍ਰਚਾਰ ਕਰਨਾ ਸੀ।

306 ਅਤੇ ਉਨ੍ਹਾਂ ਮਹਾਨ ਵਿਦਵਾਨਾਂ ਨੇ ਜਿਨ੍ਹਾਂ ਨੂੰ ਉਸਨੂੰ ਜਾਣ ਲੈਣਾ ਚਾਹੀਦਾ ਸੀ, ਕਿਹਾ, “ਇਹ ਮਨੁੱਖ ਤਾਂ ਬਾਲਜਬੂਲ ਹੈ। ਅਸੀਂ ਇਸ ਆਦਮੀ ਨੂੰ ਆਪਣੇ ਉੱਪਰ ਰਾਜ ਨਹੀਂ ਕਰਨ ਦਿਆਂਗੇ, ਅਤੇ ਆਦਿ, ਸਮਝੋ। ਅਸੀਂ ਇਹ ਨਹੀਂ ਕਰਾਂਗੇ।”

ਪਰ ਉਹ ਇੱਕ ਬੁੱਢੀ ਵੇਸ਼ਵਾ, ਜਿਹਦੇ ਅੰਦਰ ਉਹ ਜੀਵਨ ਸੀ, ਅਨੰਤ ਜੀਵਨ ਲਈ ਅਗੇਤਰੀ ਠਹਿਰਾਈ ਗਈ ਸੀ ਅਤੇ ਉਸਦਾ ਨਾਮ ਇੱਥੇ ਪਰਮੇਸ਼ੁਰ ਦੇ ਵਚਨ ਵਿੱਚ ਅਮਿੱਟ ਰਹਿ ਗਿਆ ਹੈ। ਉਹ ਉੱਥੇ ਤੱਕ ਚੱਲ ਕੇ ਆਈ, ਅਤੇ, ਜਦੋਂ ਪਹਿਲੀ ਵਾਰ ਪ੍ਰਕਾਸ਼ ਉਸ ਛੋਟੇ ਜਿਹੇ ਜੀਵਨ ਤੇ ਪਿਆ, ਤਾਂ ਉਹ ਉਸੇ ਘੜੀ ਹੀ ਉਹਨੂੰ ਪਛਾਣ ਗਈ।

307 ਵੇਖੋ, ਇੱਕ ਬੁੱਢਾ ਮਛੇਰਾ ਉੱਥੇ ਆਇਆ। ਉਹ ਉੱਥੇ ਖੜ੍ਹਾ, ਚਿੰਨ੍ਹ ਅਤੇ ਅਚੰਭੇ ਕਰ ਰਿਹਾ ਸੀ, ਅਤੇ—ਅਤੇ ਲੋਕਾਂ ਨੂੰ ਉਨ੍ਹਾਂ ਦੇ ਦਿਲਾਂ ਦੇ ਭੇਤ ਦੱਸ ਰਿਹਾ ਸੀ, ਅਰ ਆਪਣੇ ਆਪ ਨੂੰ ਪ੍ਰਗਟ ਕਰ ਰਿਹਾ ਸੀ।

ਅਤੇ, ਔਹ ਮੇਰੇ ਪ੍ਰਭੂ, ਉੱਥੇ ਹੀ ਉਹ ਫਰੀਸੀ ਖੜ੍ਹੇ ਸਨ, ਅਤੇ ਉਨ੍ਹਾਂ ਨੇ ਕਿਹਾ, “ਇਹ ਆਦਮੀ ਬਾਲਜਬੂਲ ਹੈ।” ਉਹਨਾਂ ਨੇ ਆਪਣੀ ਸੰਗਤ ਨੂੰ ਜਵਾਬ ਦੇਣਾ ਸੀ।

308 ਉਹ ਸਾਰੇ ਚਾਰੇ ਪਾਸੇ ਖੜੇ ਸਨ, “ਡਾਕਟਰ ਜੋਨਸ, ਕੀ ਤੁਸੀਂ ਹੇਠਾਂ ਆਉਂਗੇ ਅਤੇ ਇਸ ਆਦਮੀ ਨੂੰ ਸੁਣੋਗੇ? ਉਹ—ਉਹ ਇਸ ਤਰ੍ਹਾਂ ਲੱਗਦਾ ਹੈ ਕਿ ਉਹ ਜਾਣਦਾ ਹੈ ਕਿ ਉਹ ਕਿਸਦੇ ਬਾਰੇ ਗੱਲ ਕਰ ਰਿਹਾ ਹੈ। ਉਹ ਸਧਾਰਨ ਮਨੁੱਖਾਂ ਵਾਂਗੂੰ ਗੱਲਾਂ ਨਹੀਂ ਕਰਦਾ।”

309 “ਮੈਂ ਉਸਨੂੰ ਸੁਣਾਂਗਾ।” ਅਰ ਵੇਖੋ ਉਹ ਉੱਥੇ ਹੇਠਾਂ ਆਉਂਦਾ ਹੈ, ਹਾਂ, ਪਰਮੇਸ਼ੁਰ—ਪਰਮੇਸ਼ੁਰ ਉਸਦੇ ਕੋਲ ਕਦੇ ਨਹੀਂ ਜਾ ਸੱਕਦਾ ਸੀ।

ਅਤੇ ਉਹ ਉੱਥੇ ਖੜਾ ਸੀ, ਅਤੇ ਉਸਨੇ ਕਿਹਾ...

ਉਨ੍ਹਾਂ ਨੇ ਕਿਹਾ, “ਹੁਣ ਉੱਧਰ ਵੇਖੋ। ਉੱਥੇ ਵੇਖੋ। ਉੱਥੇ ਇੱਕ ਵਿਅਕਤੀ ਆਉਂਦਾ ਹੈ। ਉੱਥੇ ਉਸਦੇ ਚੇਲਿਆਂ ਵਿੱਚੋਂ ਇੱਕ ਆਉਂਦਾ ਹੈ। ਇੱਥੇ ਇੱਕ ਵਿਅਕਤੀ ਆਉਂਦਾ ਹੈ। ਹੁਣ, ਉਸ ਵਿਅਕਤੀ ਦਾ ਨਾਮ, ਅੰਦ੍ਰਿਆਸ ਹੈ। ਤੁਹਾਨੂੰ ਯਾਦ ਹੈ। ਔਹ, ਕੀ ਤੁਹਾਨੂੰ ਉਹ ਬੁੱਢੇ—ਬੁੱਢੇ ਮਛੇਰੇ ਯਾਦ ਹਨ ਜੋ ਉੱਥੇ ਹੇਠਾਂ ਹੁੰਦੇ ਸਨ? ਉਹੀ ਉਹ ਹਨ, ਹਾਂ, ਉੱਥੇ—ਉੱਥੇ ਉਸਦਾ ਭਰਾ, ਸ਼ਮਊਨ ਹੈ। ਵੇਖਿਆ? ਅਤੇ ਇਹ—ਇਹ ਬੁੱਢੇ ਯੋਨਾਹ ਦੇ ਪੁੱਤਰ ਹਨ। ਹੁਣ ਉਹ ਉੱਥੇ...ਵੇਖੋ, ਉਹ—ਉਹ ਉਸਦੇ ਕੋਲ ਕਿਸੇ ਹੋਰ ਨੂੰ ਲੈ ਕੇ ਆ ਰਿਹਾ ਹੈ। ਇਹ ਕੌਣ ਹੈ? ਠੀਕ ਹੈ, ਵੇਖਦੇ ਹਾਂ ਕਿ ਹੁਣ ਉਹ ਕੀ ਕਰਦਾ ਹੈ। ਉਹ—ਉਹ ਉੱਥੇ ਆਉਣ ਵਾਲਾ ਅਗਲਾ ਆਦਮੀ ਹੈ।” ਅਤੇ ਉਹ ਉਸਦੇ ਕੋਲ ਆਉਂਦਾ ਹੈ।

ਅਤੇ ਉਹ ਕਹਿੰਦਾ ਹੈ, “ਤੇਰਾ ਨਾਮ ਸ਼ਮਊਨ ਹੈ, ਅਤੇ ਤੂੰ ਯੋਨਾਹ ਦਾ ਪੁੱਤਰ ਹੈਂ।”

310 “ਇਹ ਮਨੁੱਖ ਤਾਂ ਬਾਲਜਬੂਲ ਹੈ! ਵੇਖੋ, ਇਸਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਆਤਮਾ ਹੈ। ਇਹ ਤਾਂ ਇੱਕ ਅਜੀਬ ਪ੍ਰਾਣੀ ਹੈ। ਸਮਝੋ? ਸਿੱਧੇ ਚੱਲਦੇ ਰਹੋ, ਤੁਸੀਂ ਇਸ ਤਰ੍ਹਾਂ ਦੀ ਕਿਸੇ ਵੀ ਗੱਲ ਵੱਲ ਧਿਆਨ ਨਾ ਦਿਓ, ਸਮਝੋ। ਆਪਣੇ ਆਪ ਨੂੰ ਉਸ ਤੋਂ ਦੂਰ ਰੱਖੋ। ਮੈਂ ਤਾਂ ਇਸ ਤਰ੍ਹਾਂ ਦੀ ਕਿਸੇ ਹੋਰ ਸਭਾ ਵਿੱਚ ਬਿਲਕੁਲ ਵੀ, ਨਹੀਂ ਜਾਵਾਂਗਾ, ਸਮਝੋ। ਜਿਉਂ ਹੀ ਇਹ ਖਤਮ ਹੋ ਜਾਵੇਗੀ, ਬਸ ਅਸੀਂ ਬਾਹਰ ਨਿੱਕਲ ਜਾਵਾਂਗੇ। ਅਸੀਂ ਇੱਥੇ ਫਿਰ, ਕਦੇ ਨਹੀਂ ਆਵਾਂਗੇ।” ਸਮਝੋ? ਕਿਉਂ? ਹੁਣ, ਇਹ ਹੀ ਸੀ ਜੋ ਉਸਨੇ ਸੋਚਿਆ ਸੀ, ਅਤੇ ਜਦਕਿ ਉਹ ਤਾਂ ਉਹੀ ਹੋਣਾ ਚਾਹੀਦਾ ਸੀ। ਦੇਖੋ, ਜਿਨ੍ਹਾਂ ਦੇ ਲਈ ਉਹ ਆਇਆ ਉਹੀ ਉਸ ਨੂੰ ਸਲੀਬ ਤੇ ਚੜ੍ਹਾਉਣ ਵਾਲੇ ਸਨ। ਸਮਝੋ?

311 ਉੱਥੇ ਹੀ ਇੱਕ ਵੇਸ਼ਵਾ ਸੀ ਜਿਹਨੂੰ ਹਰ ਕਿਸੇ ਨੇ ਬਾਹਰ ਕੱਢ ਦਿੱਤਾ ਸੀ! ਮੈਂ ਵੇਸ਼ਵਾਗਿਰੀ ਦਾ ਸਮਰੱਥਨ ਨਹੀਂ ਕਰ ਰਿਹਾ ਹਾਂ। ਨਹੀਂ, ਸੱਚਮੁੱਚ! ਪਰ ਮੈਂ ਤਾਂ ਤੁਹਾਨੂੰ ਪਹਿਲਾਂ ਤੋਂ ਹੀ ਠਹਿਰਾਇਆ ਹੋਇਆ ਬੀਜ ਵਿਖਾ ਰਿਹਾ ਹਾਂ।

312 ਇਸ ਆਦਮੀ ਵੱਲ ਵੇਖੋ, ਇਹ ਬੁੱਢਾ ਮਛੇਰਾ, ਨਹੀਂ ਕਰ ਸੱਕਦਾ ਸੀ... ਬਾਈਬਲ ਦੱਸਦੀ ਹੈ ਕਿ ਉਹ ਅਨਪੜ੍ਹ ਸੀ। ਕੀ ਇਹ ਠੀਕ ਹੈ? ਨਾ ਸਿਰਫ ਇਹ, ਪਰ ਉਹ ਬੇਸਮਝ ਵੀ ਸੀ। ਹੁਣ, ਕੀ ਇਹ ਠੀਕ ਹੈ ਜਾਂ ਗਲਤ? ਔਹ, ਕਾਸ਼ ਕਿ ਅਸੀਂ ਉਨ੍ਹਾਂ ਬਹੁਤ ਸਾਰੀਆਂ ਗੱਲਾਂ ਦੇ ਬਾਰੇ ਵਿੱਚ ਬੇਸਮਝ ਬਣ

ਜਾਈਏ ਜਿਨ੍ਹਾਂ ਦੇ ਬਾਰੇ ਵਿੱਚ ਅਸੀਂ ਸੋਚਦੇ ਹਾਂ ਕਿ ਅਸੀਂ ਉਹ ਜਾਣਦੇ ਹਾਂ। ਸਮਝੋ? ਵੇਖੋ, ਉਹ ਅਨਪੜ੍ਹ ਅਤੇ ਬੇਸਮਝ ਦੋਨੋਂ ਹੀ ਸੀ। ਅਤੇ ਫਿਰ ਉਹ ਉੱਥੇ ਯਿਸੂ ਮਸੀਹ ਦੀ ਹਜ਼ੂਰੀ ਵਿੱਚ ਚੱਲ ਕੇ ਆਇਆ, ਅਤੇ ਯਿਸੂ ਨੇ ਉਸਨੂੰ ਦੱਸਿਆ ਕਿ ਉਹ ਕੌਣ ਹੈ। ਉੱਥੇ ਸਾਰਾ ਮਾਮਲਾ ਖਤਮ ਹੋ ਗਿਆ ਸੀ।

313 ਹੁਣ, ਇਸ ਦੂਸਰੇ ਆਦਮੀ ਦੇ ਇਸਦੇ ਵਿਰੁੱਧ ਕੀ ਤਰਕ ਹੈ? “ਚੰਗਾ, ਵੇਖੋ, ਉਸਨੇ ਇਸਦਾ ਵਿਸ਼ਵਾਸ ਕੀਤਾ। ਵੇਖੋ, ਉਹ ਕੀ ਹੈ। ਚੰਗਾ, ਤੁਸੀਂ ਜਾਣਦੇ ਹੋ ਕਿ ਉਹ ਕੌਣ ਹੈ। ਚੰਗਾ, ਉਸ ਆਦਮੀ ਨੇ ਤਾਂ ਕਦੇ...ਕਿਉਂ—ਕਿਉਂ, ਉਹ ਤਾਂ ਇੱਕ ਮਛੇਰਾ ਸੀ। ਕਿਉਂ, ਉਹ ਤਾਂ ਓ ਅ ਏ ਵੀ ਨਹੀਂ ਜਾਣਦਾ ਹੈ। ਮੈਂ ਤਾਂ ਉਸ ਕੋਲੋਂ ਮੱਛੀ ਖਰੀਦੀ ਸੀ; ਉਹ ਤਾਂ ਮੇਰੇ ਲਈ ਰਸੀਦ ਤੇ ਦਸਤਖਤ ਵੀ ਨਹੀਂ ਕਰ ਸਕਿਆ। ਕਿ, ਵੇਖੋ, ਉਹ ਤਾਂ ਇਸ ਤਰ੍ਹਾਂ ਦਾ ਅਨਪੜ੍ਹ ਆਦਮੀ ਹੈ! ਅਤੇ ਇਸੇ ਤਰ੍ਹਾਂ ਦੇ ਹੀ ਲੋਕ ਹਨ ਜੋ ਉਸ ਤਰ੍ਹਾਂ ਦੀਆਂ ਗੱਲਾਂ ਨੂੰ ਸੁਣਦੇ ਹਨ।” ਪ੍ਰਭੂ ਦਾ ਪੰਨਵਾਦ। ਆਮੀਨ। ਸਮਝੋ? “ਕਿਉਂ—ਕਿਉਂ, ਉਹ ਨਹੀਂ... ਉਸਦੇ ਪਿਤਾ ਨੂੰ ਵੇਖੋ; ਉਹ ਬੇਸਮਝ ਸੀ। ਉਸ ਨੇ ਤਾਂ ਉਨ੍ਹਾਂ ਨੂੰ ਸਕੂਲ ਵੀ ਨਹੀਂ ਭੇਜਿਆ ਸੀ।” ਪਰ ਉਹ ਇੱਕ ਅਜਿਹਾ ਸੀ ਜਿਹਨੂੰ ਉਸਨੇ ਸਕੂਲ ਭੇਜਿਆ ਸੀ; ਅਤੇ ਉਸਨੂੰ ਇਸ ਤਰ੍ਹਾਂ ਸਿੱਖਿਆ ਦਿੱਤੀ ਜਿਵੇਂ ਉਹ ਚਾਹੁੰਦਾ ਸੀ।

314 ਮੈਂ ਹੁਣ ਸਕੂਲ ਨਾ ਜਾਣ ਦੇ ਹੱਕ ਵਿੱਚ ਨਹੀਂ ਹਾਂ, ਹੁਣ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਮਝ ਗਏ ਹੋ। ਪਰ ਇਹ ਤਾਂ ਸਿਰਫ ਇੱਕ ਨਮੂਨਾ ਹੈ, ਵੇਖੋ, ਜੋ ਤੁਹਾਨੂੰ ਉਸ ਵਿੱਚ ਮਿਲਦਾ ਹੈ। ਇਸੇ ਤਰ੍ਹਾਂ ਦੀ ਤਦ ਗੱਲ ਸੀ, ਅਤੇ ਇਹੀ ਕਾਰਨ ਸੀ ਕਿ ਇਹ ਉਨ੍ਹਾਂ ਦੇ ਉੱਪਰ ਦੀ ਲੰਘ ਜਾਂਦਾ ਹੈ।

315 ਅਤੇ ਤੁਸੀਂ ਕੀ ਜਾਣਦੇ ਹੋ? ਇੱਕ ਨਹੀਂ...ਮੈਂ ਕਿਹਾ ਸੀ ਧਰਤੀ ਉੱਤੇ ਸਾਰੇ ਯਹੂਦੀਆਂ ਵਿੱਚੋਂ ਇੱਕ ਤਿਹਾਈ ਯਹੂਦੀਆਂ ਨੂੰ ਵੀ ਉਸਦੇ ਆਉਣ ਬਾਰੇ ਕੁਝ ਪਤਾ ਨਹੀਂ ਲੱਗਾ ਸੀ। ਅਤੇ—ਅਤੇ, ਫਿਰ, ਉਨ੍ਹਾਂ ਇੱਕ—ਇੱਕ ਤਿਹਾਈ ਯਹੂਦੀਆਂ ਵਿੱਚੋਂ ਇੱਕ ਵਟਾ ਪੰਜ ਨੇ ਹੀ ਉਸਨੂੰ ਸੁਣਿਆ ਸੀ। ਅਤੇ, ਫਿਰ, ਉਨ੍ਹਾਂ ਇੱਕ ਵਟਾ ਪੰਜ ਵਿੱਚੋਂ ਇੱਕ ਵਟਾ ਸੋ ਨੇ ਹੀ ਉਸਨੂੰ ਕਬੂਲ ਕੀਤਾ ਸੀ। ਤੁਹਾਨੂੰ ਪਤਾ ਹੈ ਕਿ ਉਸਦੇ ਕੋਲ ਕਿੰਨੇ ਕੁ ਸਨ। ਉਸ ਪੂਰੇ ਸਮੂਹ ਵਿੱਚੋਂ ਸਿਰਫ ਬਾਰਾਂ ਹੀ ਅਜਿਹੇ ਸਨ, ਜਿਹੜੇ ਸਲੀਬ ਤੇ ਉਸਦੇ ਕੋਲ ਖੜ੍ਹੇ ਸਨ। ਉਨ੍ਹਾਂ ਵਿੱਚੋਂ ਬਾਕੀ ਕਿੱਥੇ ਸਨ? ਸਮਝੋ? ਸੱਤਰ ਤਾਂ ਛੱਡ ਗਏ ਸਨ।

316 ਹੁਣ, ਜਦਕਿ ਉਹ ਬਿਮਾਰਾਂ ਨੂੰ ਚੰਗੇ ਕਰ ਰਿਹਾ ਸੀ, ਅਤੇ ਹੇਠਾਂ ਜਾ ਰਿਹਾ ਸੀ, ਅਤੇ ਆਪਣੀ ਸਿੱਖਿਆ ਦੇ ਬਾਰੇ ਵਿੱਚ ਕੁਝ ਨਹੀਂ ਕਹਿ ਰਿਹਾ ਸੀ; ਤਾਂ ਉਹ ਬਸ ਅਗਾਂਹ ਵਧਿਆ, ਉਹ ਬਿਮਾਰਾਂ ਨੂੰ ਚੰਗਾ ਕਰ ਰਿਹਾ ਸੀ ਅਤੇ ਸਭ ਕੰਮ ਕਰ ਰਿਹਾ ਸੀ। ਹੇ, ਮੇਰੇ ਪਰਮੇਸ਼ੁਰ! ਇਹ ਪਰਮੇਸ਼ੁਰ ਦਾ ਆਤਮਾ ਸੀ

ਜਿਹੜਾ ਉਸਦੇ ਉੱਤੇ ਸੀ। ਕੀ ਤੁਸੀਂ ਇਹਦੀ ਪ੍ਰਤੀਤ ਕਰਦੇ ਹੋ? ਜਦ ਉਹ ਬਿਮਾਰਾਂ ਨੂੰ ਚੰਗਾ ਕਰ ਰਿਹਾ ਸੀ, ਸ਼ਾਨਦਾਰ! “ਉਹ ਇੱਕ ਮਹਾਨ ਰੱਬੀ ਹੈ। ਕਹਿੰਦੇ, ਤੁਹਾਨੂੰ ਸਾਰੇ ਭਾਈਆਂ ਨੂੰ, ਉਸਨੂੰ ਆਪਣੀ ਕਲੀਸਿਯਾ ਵਿੱਚ ਥਾਂ ਦੇਣੀ ਚਾਹੀਦੀ ਹੈ। ਮੁੰਡਿਓ, ਤੁਸੀਂ ਸ਼ਕਤੀ ਦੇ ਬਾਰੇ ਗੱਲ ਕਰਦੇ ਹੋ, ਉਹ ਆਦਮੀ ਸਚਮੁੱਚ ਰੋਗੀਆਂ ਨੂੰ ਚੰਗਾ ਕਰ ਸੱਕਦਾ ਹੈ! ਤੁਹਾਨੂੰ ਵੇਖਣਾ ਚਾਹੀਦਾ ਹੈ। ਉਸਦੇ ਕੋਲ ਚੰਗਾਈ ਦਾ ਦਾਨ ਹੈ।”

317 ਠੀਕ ਹੈ, ਅਸਲ ਵਿੱਚ, ਉਹ ਉਸਦੀ ਕੁਝ ਨਕਲ ਕਰਨ ਜਾ ਰਹੇ ਸਨ। ਇੱਥੇ ਉਹ ਆਉਂਦੇ ਹਨ, ਕਿਉਂਕਿ ਹਰੇਕ ਝੁੰਡ ਦੇ ਕੋਲ ਆਪਣਾ ਹੀ ਇੱਕ ਆਦਮੀ ਹੋਣਾ ਚਾਹੀਦਾ ਸੀ।

ਇੱਥੇ ਉਹ ਆਉਂਦਾ ਹੈ। ਅਰ ਤਦ, ਪਹਿਲੀ ਗੱਲ ਤੁਸੀਂ ਜਾਣਦੇ ਹੋ, ਕਿ ਇੱਕ ਦਿਨ ਉਹ ਹੇਠਾਂ ਬੈਠ ਗਿਆ।

“ਔਹ, ਜਰੂਰ, ਰੱਬੀ, ਅਸੀਂ ਤੇਰੇ ਨਾਲ ਜਾਵਾਂਗੇ।”

318 “ਠੀਕ ਹੈ, ਹੇਠਾਂ ਬੈਠ ਜਾਓ। ਆਓ ਅਸੀਂ ਚੱਲੀਏ।” ਠੀਕ ਹੈ, ਉਸਨੇ ਉਨ੍ਹਾਂ ਸੱਤਰਾਂ ਨੂੰ ਭੇਜਿਆ, ਤੇ ਵਗੈਰਾ ਵਗੈਰਾ।

ਫਿਰ ਇੱਕ ਦਿਨ, ਇੱਕ ਵੱਡੇ ਚਮਤਕਾਰ ਤੋਂ ਬਾਅਦ, ਉਹ ਬੈਠਦਾ ਹੈ ਅਤੇ ਉਹਨਾਂ ਨੂੰ ਵਚਨ ਦੱਸਣਾ ਸ਼ੁਰੂ ਕਰਦਾ ਹੈ, ਵੇਖੋ। “ਅਵਾਜ਼ ਦੇਣ ਦੇ ਸ਼ੁਰੂ ਵਿੱਚ...” ਠੀਕ ਹੈ। ਉਹ ਉਨ੍ਹਾਂ ਨੂੰ ਵਚਨ, ਸੱਚਾਈ ਦੱਸਣ ਲੱਗਾ।

ਉਨ੍ਹਾਂ ਨੇ ਕਿਹਾ, “ਆਹ, ਹੁਣ, ਇੱਕ ਮਿੰਟ ਰੁਕੋ! ਹੂੰ! ਮੈਂ ਇਹ ਦੇ ਬਾਰੇ ਵਿੱਚ ਨਹੀਂ ਜਾਣਦਾ ਹਾਂ।” ਇਹ ਉਨ੍ਹਾਂ ਦੀ ਸਿੱਖਿਆ ਦੇ ਉਲਟ ਹੈ। ਕਿਹਾ, “ਚੰਗਾ, ਮੈਂ ਜਾਣਦਾ ਹਾਂ ਕਿ ਅਸੀਂ ਮਹਾਸਭਾ ਅਤੇ ਇਸੇ ਤਰ੍ਹਾਂ ਦੀਆਂ ਦੂਸਰੀਆਂ ਥਾਵਾਂ ਛੱਡ ਦਿੱਤੀਆਂ ਹਨ, ਪਰ ਭਾਈਓ, ਹੋ ਸੱਕਦਾ ਹੈ ਕਿ ਅਸੀਂ—ਅਸੀਂ ਗਲਤ ਸੀ। ਚੰਗਾ ਇਹੋ ਹੀ ਹੈ ਕਿ ਅਸੀਂ ਵਾਪਿਸ ਮੁੜ ਜਾਈਏ, ਕਿਉਂਕਿ ਇਹ ਮਨੁੱਖ ਤਾਂ ਦ੍ਰਿਸ਼ਟਾਤਾਂ ਵਿੱਚ ਗੱਲਾਂ ਕਰਦਾ ਹੈ। ਇਹ ਤਾਂ ਅਜੀਬ ਕਿਸਮ ਦਾ ਆਦਮੀ ਹੈ। ਮੈਂ ਉਹ ਨਹੀਂ ਸਮਝ ਸੱਕਦਾ ਹਾਂ।” ਵੇਖਿਆ? ਉਹ ਕੀ ਸੀ? ਉਹ ਬੀਜ਼ ਤਾਂ ਸ਼ੁਰੂਆਤ ਤੋਂ ਹੀ ਠਹਿਰਾਇਆ ਹੋਇਆ ਨਹੀਂ ਸੀ।

319 ਫਿਰ, ਤੁਸੀਂ ਪਹਿਲੀ ਗੱਲ ਇਹ ਜਾਣਦੇ ਹੋ, ਕਿ ਉਸਦੇ ਕੋਲ ਸੇਵਾਦਾਰਾਂ ਦਾ ਇੱਕ ਛੋਟਾ ਜਿਹਾ ਝੁੰਡ ਸੀ, ਅਤੇ ਉਸਨੇ ਸੇਵਾਦਾਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ, “ਆਹ! ਹੂੰ! ਚੰਗਾ ਇਹ ਹੀ ਹੈ ਕਿ ਅਸੀਂ ਵੀ ਪਿੱਛੇ ਮੁੜ ਜਾਈਏ, ਅਤੇ ਵਾਪਸ ਜਾ ਕੇ ਜਥੇਬੰਦੀ ਵਿੱਚ ਚਲੇ ਜਾਈਏ, ਅਤੇ ਜਾ ਕੇ ਆਪਣੇ ਕਾਗਜ਼ ਲੈ ਲਈਏ, ਵੇਖਿਆ। ਕਿਉਂਕਿ, ਇਹ ਆਦਮੀ, ਕੋਣ ਇਸ

ਤਰ੍ਹਾਂ ਦੇ ਆਦਮੀ ਨੂੰ ਸਮਝ ਸੱਕਦਾ ਹੈ? ਉਹ ਇੱਥੇ ਤਾਂ ਇਹ ਕਹਿੰਦਾ ਹੈ, ਅਤੇ ਫਿਰ ਉਹ ਉੱਥੇ ਇਹ ਕਹਿੰਦਾ ਹੈ। ਆਹ!”

320 ਉਹ ਦੂਸਰੇ ਇਸ ਨੂੰ ਇਸ ਤਰ੍ਹਾਂ ਨਹੀਂ ਸਮਝੇ ਸਨ। ਉਹ ਉਨ੍ਹਾਂ ਵਿੱਚੋਂ ਕੁਝ ਨੂੰ ਤਾਂ ਦ੍ਰਿਸ਼ਟਾਂਤ ਵਿਖਾ ਰਿਹਾ ਸੀ, ਪਰ ਹੋਰਨਾਂ ਨੂੰ ਨਹੀਂ।

ਇਸੇ ਲਈ ਉਹ ਛੱਡ ਗਏ ਸਨ। ਇਸ ਤੋਂ ਬਾਦ ਉਹ ਪਿੱਛੇ ਮੁੜਿਆ, ਅਤੇ ਉੱਥੇ ਖੜੇ ਬਾਰਾਂ ਨੂੰ ਵੇਖਿਆ। ਕਿਹਾ, “ਕੀ ਤੁਸੀਂ ਵੀ, ਜਾਣਾ ਚਾਹੁੰਦੇ ਹੋ?” ਸਮਝੋ?

321 ਹੁਣ ਵੇਖੋ। ਪਤਰਸ ਨੇ ਕਿਹਾ, “ਤੈਨੂੰ ਕੀ ਪਤਾ ਹੈ? ਮੈਂ ਉਸ ਸਾਰੇ ਸਮੇਂ ਉਸ ਪੁਰਾਣੀ ਜਗ੍ਹਾ ਤੇ ਹਾਜ਼ਰ ਰਿਹਾ ਹਾਂ। ਮੈਂ ਸੰਸਾਰ ਵਿੱਚ ਕਿੱਥੇ ਜਾਵਾਂਗਾ? ਮੈਂ ਕਿੱਥੇ ਜਾਵਾਂਗਾ? ਮੈਂ ਕਿੱਥੇ—ਕਿੱਥੇ ਜਾ ਸੱਕਦਾ ਹਾਂ? ਮੈਂ—ਮੈਂ ਇੱਥੇ ਕੰਮ ਕਰ ਚੁੱਕਾ ਹਾਂ ਤਾਂ ਇਸ ਤੋਂ ਬਾਦ...ਮੈਂ ਉਸ ਕੂੜੇ ਵਿੱਚ ਦੁਬਾਰਾ ਨਹੀਂ ਜਾ ਸੱਕਦਾ, ਜਿਹਦੇ ਵਿੱਚ ਦੁਨੀਆਂ ਦਾ ਹਰ ਤਰ੍ਹਾਂ ਦਾ ਗੰਦ ਅਤੇ ਚਿੱਕੜ ਭਰਿਆ ਪਿਆ ਹੈ। ਸਮਝੋ? ਮੈਂ—ਮੈਂ...ਮੈਂ ਕਿੱਥੇ ਜਾਵਾਂਗਾ? ਮੈਂ ਇਸ ਤਰ੍ਹਾਂ ਕਰ ਹੀ ਨਹੀਂ ਸੱਕਦਾ ਹਾਂ।”

322 ਉਸਨੇ ਕਿਹਾ, “ਫਿਰ, ਠੀਕ ਹੈ, ਅਗਾਂਹ ਆ, ਚੱਲਿਆ ਚੱਲ।” ਹੁਣ, ਤੁਸੀਂ ਇੱਥੇ ਹੋ। ਸਮਝੋ? ਫਿਰ, ਤਦ ਇਹ ਕਿਵੇਂ ਸੀ? ਤਦ ਲੱਗ-ਭੱਗ ਪੱਚੀ ਲੱਖ ਲੋਕਾਂ ਵਿੱਚੋਂ ਬਾਰਾਂ ਹੀ ਉਸਦੇ ਨਾਲ ਸਨ। ਕਰੋੜਾਂ ਵਿੱਚੋਂ, ਜਦਕਿ ਉਹ ਦੁਨੀਆਂ ਦਾ ਮੁਕਤੀਦਾਤਾ ਸੀ, ਫਿਰ ਵੀ ਹਲੀਮ ਸੀ, ਵੇਖਿਆ। ਬਸ ਹਲੀਮ ਬਣੇ ਰਹੇ। ਵੇਖੋ।

ਹੁਣ, ਉਹ ਸਾਰੇ ਫਰਿਸੀਆਂ ਦੇ ਨਾਲ; ਉਹ ਨਿਮਾਣੀ ਵੇਸ਼ਵਾ ਉੱਥੇ ਆਉਂਦੀ ਹੈ। ਉਸਨੇ ਕਿਹਾ, “ਕਹਿ, ਤੈਨੂੰ ਤਾਂ ਇੱਕ ਨਬੀ ਹੋਣਾ ਚਾਹੀਦਾ ਹੈ! ਹੁਣ, ਅਸੀਂ ਜਾਣਦੇ ਹਾਂ ਕਿ ਮਸੀਹਾ ਆ ਰਿਹਾ ਹੈ, ਅਤੇ ਜਦੋਂ ਉਹ ਆਵੇਗਾ ਤਾਂ ਉਹ ਅਜਿਹਾ ਕਰੇਗਾ।”

ਉਸਨੇ ਕਿਹਾ, “ਮੈਂ ਉਹੋ ਹੀ ਹਾਂ।”

323 ਉਸਨੇ ਕਿਹਾ, “ਇਹ ਉਹ ਹੀ ਹੈ,” ਅਤੇ ਉਹ ਉੱਥੋਂ ਚਲੀ ਗਈ। ਤੁਸੀਂ ਉਸਨੂੰ ਇੱਕ ਵਾਰ ਰੋਕਣ ਦਾ ਯਤਨ ਤਾਂ ਕਰੋ? ਤੁਸੀਂ ਇਸ ਤਰ੍ਹਾਂ ਨਹੀਂ ਕਰ ਸੱਕਦੇ ਹੋ।

203. ਭਾਈ ਬ੍ਰਹਮਚਾਰੀ, ਪ੍ਰਭੂ ਯਿਸੂ ਦੇ ਨਾਮ ਵਿੱਚ ਸੁੱਭਕਾਮਨਾਵਾਂ। ਕਿਰਪਾ ਕਰਕੇ ਸਮਝਾਓ, ਕਿ ਮੱਤੀ 22:11 ਵਿੱਚ, ਜਿਹੜਾ ਆਦਮੀ ਵਿਆਹ ਦੇ ਕੱਪੜੇ ਪਹਿਨੇ ਹੋਏ ਨਹੀਂ ਹੈ, ਜਿਸ ਆਦਮੀ ਨੇ, ਵਿਆਹ ਵਾਲੇ

ਕੱਪੜੇ ਨਹੀਂ ਪਾਏ ਸਨ। ਮੈਂ ਜਾਣਦਾ ਹਾਂ ਕਿ ਇਹ ਆਦਮੀ ਵਿਆਹ ਦੇ ਕੱਪੜੇ ਪਹਿਨੇ ਬਿਨਾਂ ਸੁਰਗ ਦੇ ਅੰਦਰ ਨਹੀਂ—ਨਹੀਂ ਜਾ ਸੱਕਦਾ ਹੈ। ਮੈਂ ਸਮਝਦਾ ਹਾਂ, ਕਿ ਇਹ ਲਾੜੀ ਨਹੀਂ ਸੀ, ਇਹ ਤਾਂ ਮਹਿਮਾਨ ਸੀ।

324 ਹਾਂ, ਇਹ ਸਹੀ ਹੈ। ਉਹ ਹੋਵੇਗਾ...ਜੀ ਹਾਂ, ਉਹ ਤਾਂ ਬਸ ਅੰਦਰ ਵੜ ਜਾਂਦਾ ਹੈ। ਸਮਝੋ? ਹੁਣ ਵੇਖੋ। ਹੁਣ, ਮੈਂ...ਇਸਦੇ ਉੱਤੇ ਇੱਕ ਪਰਚਾਰ ਹੀ ਕਰ ਸੱਕਦਾ ਹਾਂ।

ਹੁਣ ਮੇਰੇ ਕੋਲ ਦਸ ਮਿੰਟ ਹਨ, ਕਿ ਮੈਂ ਬਿਮਾਰਾਂ ਲਈ ਪ੍ਰਾਰਥਨਾ ਕਰਾਂ ਅਤੇ ਇਸ ਸਭਾ ਨੂੰ ਸਮਾਪਤ ਕਰਾਂ। ਅਤੇ ਮੇਰਾ ਅੰਦਾਜ਼ਾ ਹੈ, ਮੈਂ ਉਨ੍ਹਾਂ ਵਿੱਚੋਂ ਲੱਗ-ਭੱਗ ਅੱਧੇ ਸਵਾਲਾਂ ਦੇ ਜਵਾਬ ਦੇ ਚੁੱਕਾ ਹਾਂ। ਧਿਆਨ ਦਿਓ। ਪਰ ਮੈਂ—ਮੈਂ ਇਸ ਪ੍ਰਸ਼ਨ ਤੇ ਬਾਦ, ਜਰੂਰ ਹੀ, ਜਲਦੀ ਕਰਾਂਗਾ। ਸਮਝੋ?

325 ਇੱਥੇ ਕੀ ਵਾਪਰਿਆ ਸੀ, ਜੇ ਤੁਹਾਨੂੰ ਪੂਰਬੀ ਦੇਸ਼ਾਂ ਦੇ ਰਿਵਾਜ ਬਾਰੇ ਪਤਾ ਹੈ। ਵੇਖਿਆ? ਜਦੋਂ ਕੋਈ ਲਾੜਾ ਆਪਣੇ ਵਿਆਹ ਤੇ ਲੋਕਾਂ ਨੂੰ ਸੱਦਾ ਦਿੰਦਾ ਹੈ, ਤਾਂ ਉਹ ਬਹੁਤ ਸਾਰੇ ਸੱਦੇ ਦਿੰਦਾ ਹੈ। ਅਤੇ ਹਰੇਕ ਸੱਦੇ ਲਈ ਜੋ ਉਸਨੇ ਭੇਜਿਆ ਹੈ, ਉਹ ਦਰਵਾਜ਼ੇ ਤੇ ਨਿਉਤਾ ਦੇਣ ਵਾਲੇ ਨੂੰ ਖੜਾ ਕਰਦਾ ਹੈ, ਤਾਂ ਕਿ ਉਹ ਸੱਦੇ ਗਏ ਆਦਮੀ ਨੂੰ ਇੱਕ ਚੋਗਾ ਪਹਿਨਾਏ। ਚਾਹੇ ਸੱਦਿਆ ਹੋਇਆ ਆਦਮੀ ਗਰੀਬ ਹੋਵੇ, ਜਾਂ ਉਹ ਜੋ ਕੋਈ ਵੀ ਹੋਵੇ, ਉਹਦੇ ਕੋਲ...ਉਹ ਗਰੀਬ ਜਾਂ ਅਮੀਰ ਹੋਵੇ, ਜਾਂ ਜੋ ਵੀ ਹੋਵੇ, ਉਹਨੇ, ਸਭਨਾਂ ਨੂੰ, ਵਿਆਹ ਦੇ ਇਹ ਕੱਪੜੇ ਪਾਉਣੇ ਹੁੰਦੇ ਸਨ।

326 ਜਦੋਂ ਉਹ ਉੱਥੇ ਦਰਵਾਜ਼ੇ ਤੇ ਖੜ੍ਹੇ ਹੁੰਦੇ ਸਨ, ਉਹ ਕੱਪੜੇ ਉਨ੍ਹਾਂ ਨੂੰ ਬੁਹੇ ਤੇ ਹੀ ਪੁਆ ਦਿੰਦੇ ਸਨ, ਇਸ ਨਾਲ ਉਨ੍ਹਾਂ ਡਾ ਬਾਹਰੀ ਲਿਬਾਸ ਢੱਕਿਆ ਜਾਂਦਾ। ਉਹ ਤਾਂ ਸੱਦਿਆ ਹੋਇਆ ਹੈ, ਭਾਵੇਂ ਉਹ ਲੱਖਪਤੀ ਹੋਵੇ ਜਾਂ ਭਾਵੇਂ ਕੰਗਾਲ ਹੋਵੇ, ਭਾਵੇਂ ਉਹ ਇੱਕ ਕਿਸਾਨ ਹੋਵੇ, ਭਾਵੇਂ ਉਹ ਟੋਏ ਪੁੱਟਣ ਵਾਲਾ ਹੋਵੇ, ਜਾਂ ਭਾਵੇਂ ਉਹ ਕੋਈ ਵੀ ਹੋਵੇ, ਜਾਂ ਭਾਵੇਂ ਉਹ ਅਮੀਰ ਹੋਵੇ, ਉਹ—ਉਹ ਇਸ ਸਮੇਂ ਉਸੇ ਕੱਪੜਿਆਂ ਨੂੰ ਪਾਏ ਹੋਏ ਉੱਥੇ ਹੁੰਦਾ ਸੀ। ਕਿਉਂਕਿ, ਉਹ ਕੱਪੜੇ ਤਾਂ ਉਸ ਨੂੰ ਬੁਹੇ ਤੇ ਉਸੇ ਵੇਲੇ ਹੀ ਪੁਆ ਦਿੱਤੇ ਜਾਂਦੇ ਸਨ, ਜਦ ਉਹ ਬੁਹੇ ਦੇ ਅੰਦਰ ਦਾਖਲ ਹੁੰਦਾ ਸੀ।

327 ਹੁਣ, ਤੁਸੀਂ ਸੰਤ ਯੂਹੰਨਾ 10 ਅਧਿਆਏ ਲਵੋ, ਮੈਂ ਵਿਸ਼ਵਾਸ ਕਰਦਾ ਹਾਂ ਕਿ ਇਹੋ ਹੀ ਹੈ। ਉਸਨੇ ਕਿਹਾ, “ਮੈਂ ਦਰਵਾਜ਼ਾ ਹਾਂ।” ਸਮਝੋ? “ਮੈਂ ਉਹ ਬੁਹਾ ਹਾਂ...ਜਿਹਦੇ ਵਿੱਚ ਦੀ ਹੋ ਕੇ ਤੁਸੀਂ ਅੰਦਰ ਦਾਖਲ ਹੁੰਦੇ ਹੋ।” ਹੁਣ ਉੱਥੇ ਉਹ ਦਰਵਾਜ਼ੇ ਤੇ ਖੜ੍ਹਾ ਹੈ, ਅਤੇ ਇੱਥੇ ਉਹ ਵਿਅਕਤੀ, ਪਵਿੱਤਰ ਆਤਮਾ, ਕੱਪੜੇ ਪੁਆਉਣ ਲਈ ਖੜ੍ਹਾ ਹੁੰਦਾ ਹੈ, ਜਦੋਂ ਉਹ ਅੰਦਰ ਆਉਂਦਾ ਹੈ ਤਾਂ ਉਹਨੂੰ

ਧਰਮਿਕਤਾ ਦੇ ਕੱਪੜੇ ਪਵਾਉਣ ਲਈ ਉੱਥੇ ਖੜ੍ਹਾ ਹੈ।

328 ਹੁਣ, ਇਹ ਆਦਮੀ ਕਿਸੇ ਜਥੇਬੰਦੀ ਰਾਹੀਂ, ਕਿਸੇ ਪਿਛਲੀ ਖਿੜਕੀ ਵਿੱਚੋਂ, ਕਿਸੇ ਗੁਪਤ-ਰਸਤੇ ਵਿੱਚ ਦੀ ਅੰਦਰ ਵੜ ਜਾਂਦਾ ਹੈ। ਅਤੇ ਉਹ ਅੰਦਰ ਆ ਜਾਂਦਾ ਹੈ ਅਤੇ ਮੇਜ਼ ਤੇ ਬੈਠ ਜਾਂਦਾ ਹੈ। ਅਤੇ ਬਾਦ ਵਿੱਚ ਜਦੋਂ ਲਾੜਾ ਆਉਂਦਾ ਹੈ ਅਤੇ ਚਾਰੇ ਪਾਸੇ ਨਿਗਾਹ ਮਾਰਦਾ ਹੈ, ਉਹ ਇੱਕ...ਉਹ...“ਇਹ ਪਹਿਲਾਂ ਅਜੀਬ ਲੋਕ ਰਹੇ ਸਨ, ਹੁਣ ਉਹ ਅਜੀਬ ਗੱਲ ਰਿਹਾ ਹੈ। ਸਮਝੋ?” “ਤੂੰ ਬਿਨਾਂ ਪਵਿੱਤਰ ਆਤਮਾ ਦੇ ਬਪਤਿਸਮੇ ਦੇ, ਅਤੇ ਇਨ੍ਹਾਂ ਸਭ ਗੱਲਾਂ ਦੇ ਬਿਨਾਂ ਇੱਥੇ ਕੀ ਕਰ ਰਿਹਾ ਹੈ? ਤੂੰ ਇੱਥੇ ਅੰਦਰ ਕਿਵੇਂ ਆ ਗਿਆ?” ਠੀਕ ਹੈ, ਉਹ ਦਰਵਾਜ਼ੇ ਦੀ ਬਜਾਏ ਕਿਸੇ ਹੋਰ ਪਾਸਿਓਂ ਦੀ ਅੰਦਰ ਆ ਜਾਂਦਾ ਹੈ। ਉਹ ਸੱਦੇ ਤੋਂ ਬਿਨਾਂ ਹੀ ਆ ਗਿਆ ਸੀ। ਸਮਝੋ? ਉਹ ਕਿਸੇ ਸਿੱਖਿਆ ਤੰਤਰ ਰਾਹੀਂ, ਵੇਖੋ, ਜਾਂ ਇਸੇ ਤਰ੍ਹਾਂ ਦੇ ਕਿਸੇ ਹੋਰ ਚੀਜ਼ ਰਾਹੀਂ ਅੰਦਰ ਆਉਂਦਾ ਹੈ। ਉਹ ਅੰਦਰ ਆ ਗਿਆ।

329 ਅਤੇ ਉਹ ਉਨ੍ਹਾਂ ਨੂੰ ਆਖਦਾ ਹੈ, “ਇਸਦੇ ਹੱਥ ਪੈਰ, ਬੰਨੇ; ਉਸਨੂੰ ਬਾਹਰ ਦੇ, ਅੰਧਕਾਰ ਵਿੱਚ ਸੁੱਟ ਦਿਓ, ਜਿੱਥੇ ਰੋਣਾ, ਅਤੇ ਵਿਲਕਣਾ, ਅਤੇ ਕਚੀਚੀਆਂ ਵੱਟਣਾ ਹੋਵੇਗਾ।” ਸਮਝੋ? ਉਹ ਕਸ਼ਟ ਕਾਲ ਦੇ ਸਮੇਂ ਵਿੱਚ ਚਲਾ ਜਾਂਦਾ ਹੈ। ਸਮਝੋ? ਉਹ ਦਰਵਾਜ਼ੇ ਰਾਹੀਂ ਅੰਦਰ ਨਹੀਂ ਆਇਆ ਸੀ। ਇਸ ਲਈ, ਠੀਕ ਹੈ। ਪ੍ਰਸ਼ਨ:

204. ਕੀ ਮਲਾਕੀ 4 ਦਾ ਏਲੀਯਾਹ ਉਹੀ ਏਲੀਯਾਹ ਹੈ ਜਿਸ ਦਾ ਜਿਕਰ ਪ੍ਰਕਾਸ਼ ਦੀ ਪੋਥੀ 11:3 ਵਿੱਚ ਕੀਤਾ ਗਿਆ ਹੈ? ਅਤੇ ਦੂਜਾ ਗਵਾਹ ਹੈ-...ਕੀ ਇਹ ਦੋਨੇ ਗਵਾਹ ਅਲੱਗ-ਅਲੱਗ ਆਦਮੀ ਹਨ?

330 ਹਾਂ, ਮਲਾਕੀ 4 ਦਾ ਏਲੀਯਾਹ ਮਲਾਕੀ 3 ਦਾ ਏਲੀਯਾਹ ਨਹੀਂ ਹੈ। ਅਸੀਂ ਕੱਲ ਰਾਤ, ਇਹਦਾ ਅਧਿਐਨ ਕਰ ਚੁੱਕੇ ਹਾਂ। “ਕੀ ਇਹ ਦੂਜਾ ਗਵਾਹ, ਉਹ ਦੋਵੇਂ ਅਲੱਗ-ਅਲੱਗ ਵਿਅਕਤੀ ਹੋਣਗੇ?” ਹਾਂ, ਸ਼੍ਰੀਮਾਨ, ਸਾਡੇ ਪ੍ਰਕਾਸ਼ਨ ਅਨੁਸਾਰ; ਉਹ ਮੂਸਾ ਅਤੇ ਏਲੀਯਾਹ ਹੋਣਗੇ। ਹੁਣ, ਮੈਂ ਤੁਹਾਨੂੰ ਇੱਥੇ ਬਹੁਤੀ ਦੇਰ ਰੋਕ ਕੇ ਨਹੀਂ ਰੱਖਣਾ ਚਾਹੁੰਦਾ ਹਾਂ।

205. ਭਾਈ ਬ੍ਰਨਹਾਮ, ਮੇਰਾ ਵਿਸ਼ਵਾਸ ਹੈ ਕਿ ਪਹਿਲੀ ਰਾਜਿਆਂ ਦੀ ਪੋਥੀ 19 ਅਧਿਆਏ ਵਿੱਚ ਜਿਨ੍ਹਾਂ ਲੋਕਾਂ ਨੇ ਆਪਣੇ ਗੋਡੇ ਨਹੀਂ ਟੇਕੇ ਸਨ ਉਨ੍ਹਾਂ ਦੀ ਗਿਣਤੀ-...

331 ਹਾਂ, ਇਹ ਸਹੀ ਗੱਲ ਹੈ। ਸੱਤ ਸੌ ਸਨ ਬਜਾਏ...ਧੰਨਵਾਦ। ਇਹ ਠੀਕ ਹੈ। ਉਹ ਸੱਤ ਹਜ਼ਾਰ ਦੀ ਬਜਾਏ ਸੱਤ ਸੌ ਸਨ...“ਭਾਈ ਬ੍ਰਨਹਾਮ...” ਉਹ ਸੱਤ ਸੌ ਦੀ ਬਜਾਏ ਸੱਤ ਹਜ਼ਾਰ ਹਨ। ਹੁਣ, ਕੀ ਤੁਸੀਂ ਇਹਨੂੰ ਸਮਝ ਗਏ ਹੋ?

332 ਤੁਸੀਂ ਅਸਲ ਵਿੱਚ, ਜਾਣਦੇ ਹੋ ਕਿ, ਜਦ ਕੋਈ ਆਦਮੀ ਇਸ ਤਰ੍ਹਾਂ, ਪ੍ਰਚਾਰ ਕਰਨ—ਕਰਨ ਆਉਂਦਾ ਹੈ...ਹੁਣ, ਮੈਂ ਤੁਹਾਥੋਂ ਕੁਝ ਪੁੱਛਣਾ ਚਾਹੁੰਦਾ ਹਾਂ, ਕਿ ਜਿਹਦੇ ਨਾਲ ਤੁਸੀਂ ਸਮਝ ਜਾਓਗੇ।

ਜਦ ਏਲੀਯਾਹ ਜੰਗਲ ਵਿੱਚੋਂ ਨਿੱਕਲ ਕੇ ਆਇਆ, ਤਾਂ ਉਸਦੇ ਕੋਲ ਇੱਕ ਸੰਦੇਸ਼ ਸੀ। ਉਹ ਜੰਗਲ ਵਿੱਚੋਂ ਆਇਆ, ਅਤੇ ਸਿੱਧਾ ਹੇਠਾਂ ਆਇਆ ਅਤੇ ਉਸ ਰਾਜੇ ਨੂੰ ਦੱਸਿਆ, “ਜਦ ਤੱਕ ਮੈਂ ਨਾ ਕਹਾਂ ਅਕਾਸ਼ ਤੋਂ ਪਾਣੀ ਦਾ ਇੱਕ ਤੁਪਕਾ ਵੀ ਨਹੀਂ ਡਿੱਗੇਗਾ।” ਇਹ ਸ਼ਬਦ ਸਨ ਜਿਹੜੇ ਉਸਦੇ ਕੋਲ ਸਨ। ਅਤੇ ਫਿਰ ਉਹ ਸਿੱਧਾ ਵਾਪਸ ਚਲਾ ਗਿਆ ਅਤੇ ਉਸਨੇ ਕਿਸੇ ਨੂੰ ਕੁਝ ਨਹੀਂ ਕਿਹਾ। ਵੇਖਿਆ?

333 ਜਦ ਉਸਦੇ ਕੋਲ ਇੱਕ ਹੋਰ ਸੰਦੇਸ਼ ਆਇਆ, ਤਾਂ ਉਹ ਸਿੱਧਾ ਬਾਹਰ ਆਇਆ ਅਤੇ ਉਸਨੇ ਉਹ ਸੰਦੇਸ਼ ਦੱਸਿਆ। ਅਤੇ ਫਿਰ ਉਸੇ ਵੇਲੇ ਵਾਪਸ ਮੁੜ ਗਿਆ, ਅਤੇ ਸਿੱਧਾ ਜੰਗਲ ਵਿੱਚ ਚਲਾ ਗਿਆ। ਸਮਝੋ?

334 ਹੁਣ, ਜੇ ਤੁਸੀਂ ਵੇਖੋ, ਜਦ ਮੈਂ ਉਸ ਭਵਨ ਦਾ ਕੋਨੇ ਦਾ ਪੱਥਰ ਰੱਖਿਆ ਸੀ, ਤਾਂ ਉਸਨੇ ਕਿਹਾ ਸੀ, “ਤੂੰ ਪ੍ਰਚਾਰਕ ਦਾ ਕੰਮ ਕਰ।” ਅਤੇ ਹੁਣ ਉਹ ਸਮਾਂ ਆ ਰਿਹਾ ਹੈ ਜਦ ਕੰਮ ਅਲੱਗ ਹੋ ਰਿਹਾ ਹੈ। ਕੁਝ ਹੋਰ ਵਾਪਰ ਰਿਹਾ ਹੈ। ਫਿਰ ਮੈਂ ਬਹੁਤ...ਵੇਖੋ, ਮੈਂ ਇੱਥੇ ਆਉਂਦਾ ਹਾਂ ਅਤੇ ਪ੍ਰਚਾਰਕ ਦਾ ਕੰਮ ਅਤੇ ਹੋਰ ਕੁਝ ਕਰਨ ਦਾ ਯਤਨ ਕਰਦਾ ਹਾਂ, ਅਤੇ ਵੇਖਦਾ ਹਾਂ ਕਿ ਤੁਸੀਂ ਕਿੱਥੇ ਹੋ? ਸਮਝੋ? ਤੁਸੀਂ ਹੋ...ਔਹ, ਮੈਂ—ਮੈਂ ਆਸ ਕਰਦਾ ਹਾਂ ਕਿ ਇਹ ਕਲੀਸਿਯਾ ਇਸਨੂੰ ਸਮਝਣ ਲਈ ਕਾਫੀ ਆਤਮਿਕ ਹੈ।

206. ਭਾਈ ਬ੍ਰਨਹਾਮ, ਮੈਂ ਸਮਝਦਾ ਹਾਂ ਕਿ ਏਲੀਯਾਹ ਨੂੰ ਤਿੰਨ ਵਾਰ ਆਉਣਾ ਚਾਹੀਦਾ ਹੈ। ਸਾਨੂੰ ਦੱਸਿਆ ਹੈ ਕਿ ਉਹ ਪਹਿਲਾਂ ਹੀ ਦੋ ਵਾਰ ਆ ਚੁੱਕਾ ਹੈ, ਅਤੇ ਫਿਰ ਆਵੇਗਾ। ਹੁਣ, ਉਹ ਵਿਅਕਤੀ ਜਿਹਦੇ ਤੇ ਏਲੀਯਾਹ ਦਾ ਆਤਮਾ ਹੋਵੇਗਾ, ਉਹ ਉਸੇ ਮੂਸਾ ਅਤੇ ਏਲੀਯਾਹ ਜੋ ਕਿ ਦੋ ਗਵਾਹ ਹੋਣਗੇ, ਦੋਹਾਂ ਵਿੱਚੋਂ ਇੱਕ ਹੋਵੇਗਾ?

335 ਨਹੀਂ, ਨਹੀਂ। ਉਹ ਪਰਾਈਆਂ ਕੌਮਾਂ ਵਿੱਚੋਂ ਹੋਵੇਗਾ, ਵੇਖੋ, ਅਤੇ ਉਹ ਪਰਾਈਆਂ ਕੌਮਾਂ ਦੀ ਕਲੀਸੀਆ ਲਈ ਹੋਵੇਗਾ। ਪਰਮੇਸ਼ੁਰ, ਹਮੇਸ਼ਾਂ ਹੀ, ਆਪਣੇ ਲੋਕਾਂ ਕੋਲ ਨਬੀ ਭੇਜਦਾ ਹੈ, ਵੇਖੋ। “ਉਹ ਆਪਣਿਆਂ ਦੇ ਕੋਲ ਆਇਆ; ਅਤੇ ਉਸਦੇ ਆਪਣਿਆਂ ਨੇ ਉਸਨੂੰ ਕਬੂਲ ਨਹੀਂ ਕੀਤਾ।” ਉਸਨੇ ਹਮੇਸ਼ਾਂ ਹੀ ਆਪਣੇ ਲੋਕਾਂ ਕੋਲ, ਸਮੇਂ ਦਾ ਸੰਦੇਸ਼ ਭੇਜਿਆ ਹੈ।

336 ਜਦੋਂ ਪਰਮੇਸ਼ੁਰ ਯਹੂਦੀਆਂ ਨਾਲ ਵਿਵਹਾਰ ਕਰ ਰਿਹਾ ਸੀ, ਤਾਂ ਪਰਾਈਆਂ ਕੌਮਾਂ ਦਾ ਕੋਈ ਨਬੀ ਨਹੀਂ ਆਇਆ ਸੀ। ਜਦ ਉਹ ਪਰਾਈਆਂ ਕੌਮਾਂ ਨਾਲ

ਵਿਵਹਾਰ ਕਰ ਰਿਹਾ ਹੈ, ਤਾਂ ਇੱਥੇ ਕੋਈ ਯਹੂਦੀ ਨਬੀ ਨਹੀਂ ਹੈ। ਜਦ ਪਰਮੇਸ਼ੁਰ ਫਿਰ ਯਹੂਦੀਆਂ ਵੱਲ ਮੁੜਦਾ ਹੈ, ਤਾਂ ਪਰਾਈਆਂ ਕੌਮਾਂ ਦਾ ਕੋਈ ਵੀ ਨਬੀ ਨਹੀਂ ਹੋਵੇਗਾ। ਸਮਝੋ? ਕੀ ਤੁਹਾਨੂੰ ਸਮਝ ਲੱਗੀ ਮੇਰੇ ਕਹਿਣ ਦਾ ਕੀ ਮਤਲਬ ਹੈ? ਠੀਕ ਹੈ।

ਸੁਰਗ ਤੇ ਉਠਾਏ ਜਾਣ ਤੋਂ ਬਾਦ...

337 ਹੁਣ, ਤਦ ਸੱਚਮੁੱਚ, ਸਮੇਂ ਦਾ ਵਧਣਾ ਹੋਵੇਗਾ, ਇੱਕ ਸੰਦੇਸ਼ ਕਿਸੇ ਦੂਸਰੇ ਸੰਦੇਸ਼ ਤੱਕ ਅੱਗੇ ਵਧੇਗਾ। ਇਹਨੂੰ ਤਾਂ ਉਸਦੇ ਅੰਦਰ ਠੀਕ ਇਸੇ ਤਰ੍ਹਾਂ ਹੀ ਆਉਣਾ ਪਵੇਗਾ, ਤੁਸੀਂ ਸਮਝੋ, ਜਿਵੇਂ ਕਿ ਮੈਂ ਇਹ ਸਮਝਾਇਆ ਸੀ, ਸਮਝੋ; ਜਿਵੇਂ ਪੋਲੁਸ ਪਰਾਈਆਂ ਕੌਮਾਂ ਸੀ ਅਤੇ ਵਗੈਰਾ, ਵਗੈਰਾ। ਠੀਕ ਹੈ।

207. ਸੁਰਗ ਤੇ ਉਠਾ ਲਏ ਜਾਣ ਤੋਂ ਬਾਦ, ਕੀ ਅੰਤ ਵਿੱਚ ਕੋਈ ਉਹ ਕਲੀਸਿਯਾ ਬਚਾਈ ਜਾਵੇਗੀ, ਜਿਹੜੀ ਰੈਪਚਰ ਵਿੱਚ ਉਠਾਈ ਨਹੀਂ ਗਈ ਸੀ?

338 ਨਹੀਂ, ਹੁੰ-ਉੰ। ਕਿਉਂਕਿ, ਤਦ ਮਸੀਹ ਦਾ ਲਹੂ ਹਟ ਚੁੱਕਾ ਹੁੰਦਾ ਹੈ। ਤੁਸੀਂ ਵੇਖੋ, ਤਦ ਕੋਈ ਵਿਚੋਲਗੀ ਦਾ ਕੰਮ ਨਹੀਂ ਹੁੰਦਾ ਹੈ। ਤਦ ਪਰਾਈਆਂ ਕੌਮਾਂ ਦਾ ਯੁੱਗ ਖਤਮ ਹੋ ਚੁੱਕਾ ਹੁੰਦਾ ਹੈ। ਸਵਰਗ ਤੇ ਉਠਾ ਲਏ ਜਾਣ ਤੋਂ ਬਾਦ ਕੋਈ ਕਲੀਸਿਯਾ ਨਹੀਂ ਬਚੇਗੀ, ਜਾਂ ਕੋਈ ਵੀ ਨਹੀਂ ਬਚੇਗਾ, ਹੁੰ-ਉੰ, ਕਲੀਸੀਆ। “ਫਿਰ ਤਾਂ ਜਿਹੜਾ ਮਲੀਨ ਹੈ, ਉਹ ਮਲੀਨ ਹੀ ਬਣਿਆ ਰਹੇ; ਅਤੇ ਜਿਹੜਾ ਪਵਿੱਤਰ ਹੈ ਉਹ ਪਵਿੱਤਰ ਹੀ ਬਣਿਆ ਰਹੇ।” ਸਮਝੋ? ਜਦ ਕਲੀਸਿਯਾ ਜਾ ਚੁੱਕੀ ਹੁੰਦੀ ਹੈ, ਵੇਖੋ, ਫਿਰ ਇਸ ਤਰ੍ਹਾਂ ਨਹੀਂ ਹੋਵੇਗਾ।

208. ਭਾਈ ਬ੍ਰਨਹਾਮ, ਮੈਂ ਤੁਹਾਡੇ ਤੇ ਧਿਆਨ ਦਿੱਤਾ ਸੀ, ਕਿ ਤੁਸੀਂ ਪਹਿਲੀ ਮੋਹਰ ਦੇ ਸੰਦੇਸ਼ ਤੇ ਦਾਨੀਏਲ ਦੇ ਸੱਤਰ ਸਾਤਿਆਂ ਦਾ ਹਵਾਲਾ ਦੇ ਰਹੇ ਸੀ। ਮੈਂ ਦਾਨੀਏਲ ਤੇ, ਦਾਨੀਏਲ ਦੀ ਟੇਪ ਤੋਂ ਇਹ ਸਮਝਦਾ ਹਾਂ, ਕਿ ਜਦੋਂ ਖੁਸ਼ਖਬਰੀ ਯਹੂਦੀਆਂ ਵੱਲ ਮੁੜਦੀ ਹੈ, ਤਾਂ ਸੱਤਰ ਸਾਤੇ ਸ਼ੁਰੂ ਹੁੰਦੇ ਹਨ। ਕੀ ਉੱਥੇ ਯਹੂਦੀਆਂ ਲਈ... ਇੱਕ ਹਫਤਾ, ਸੱਤ ਸਾਲ ਬਾਕੀ ਹਨ? ਜਾਂ, ਹਾਲੇ ਵੀ, ਉਨ੍ਹਾਂ ਲਈ ਅੱਧਾ ਹਫਤਾ, ਅਥਵਾ ਸਾਢੇ ਤਿੰਨ ਸਾਲ ਰਹਿੰਦੇ ਹਨ?

339 ਉਨ੍ਹਾਂ ਲਈ ਸਿਰਫ ਅੱਧਾ ਹਫਤਾ ਬਾਕੀ ਹੈ। ਜਿਵੇਂ ਕਿ ਭਵਿੱਖਬਾਣੀ ਕੀਤੀ ਗਈ ਸੀ, ਯਿਸੂ ਨੇ ਪਹਿਲੇ ਅੱਧੇ ਹਫਤੇ ਦੀ, ਭਵਿੱਖਬਾਣੀ ਕੀਤੀ। ਸੋ ਉਨ੍ਹਾਂ ਲਈ ਸਿਰਫ ਅੱਧਾ ਹਫਤਾ ਬਾਕੀ ਰਹਿੰਦਾ ਹੈ।

ਭਾਈ ਬ੍ਰਨਹਾਮ, ਜਿਵੇਂ ਕਿ ਤੁਸੀਂ ਇਸ ਹਫਤੇ ਬਿਮਾਰਾਂ ਲਈ ਪ੍ਰਾਰਥਨਾ ਨਹੀਂ ਕੀਤੀ, ਕੀ ਤੁਸੀਂ...? (ਇਹ ਉਸਦੇ ਲਈ ਇੱਕ ਬੇਨਤੀ ਹੈ।)

ਭਾਈ ਬ੍ਰਹਮਾ, ਕੀ ਤੁਸੀਂ ਮੇਰੇ ਨਾਲ ਮੁਲਾਕਾਤ ਕਰੋਗੇ ਦੇ ਬਾਦ-...?
(ਵੇਖੋ, ਇਹ ਇੱਕ ਬੇਨਤੀ ਹੈ, ਉੱਥੇ।)

209. ਕਿਰਪਾ ਕਰਕੇ ਤੁਸੀਂ ਸ਼ੈਤਾਨ ਦੇ ਇੱਕ ਹਜ਼ਾਰ ਸਾਲ ਬੰਨ੍ਹੇ ਜਾਣ ਦੇ ਬਾਰੇ ਵਿੱਚ, ਅਤੇ ਉਸਨੂੰ ਪ੍ਰਕਾਸ਼ ਦੀ ਪੋਥੀ 20:8 ਦੇ ਯੁੱਧ—ਦੇ ਯੁੱਧ ਲਈ ਖੋਲ੍ਹੇ ਜਾਣ ਦੇ ਬਾਰੇ ਵਿੱਚ ਸਮਝਾਓਗੇ? ਜਿਵੇਂ ਕਿ ਚੋਥੀ ਮੋਹਰ ਵਿੱਚ ਜਿਕਰ ਕੀਤਾ ਗਿਆ ਹੈ ਇਸਦਾ ਹਰਮਾਗਿਦਾਊਨ ਦੇ ਯੁੱਧ ਨਾਲ ਕੀ ਵਾਸਤਾ ਹੈ? ਕੀ ਗੋਗ ਅਤੇ ਮਗੋਗ ਨਵੀਂ ਧਰਤੀ ਦੇ ਲੋਕਾਂ ਵਿੱਚੋਂ ਇਕੱਠੇ ਹੋਣਗੇ?

340 ਠੀਕ ਹੈ, ਇਹ ਇੱਕ ਲੰਬਾ ਪ੍ਰਸ਼ਨ ਹੈ, ਅਤੇ ਮੈਂ—ਮੈਂ ਬਸ ਇਸ ਦੀਆਂ ਖਾਸ ਗੱਲਾਂ ਨੂੰ ਹੀ ਲਵਾਂਗਾ, ਸਮਝੋ। ਹੁਣ, ਤੁਸੀਂ ਪਹਿਲੀ ਗੱਲ ਵੇਖੋ, “ਕੀ...?” ਹੁਣ, ਹੋ ਸਕਦਾ ਹੈ ਕਿ ਮੈਂ ਇਹ ਨਾ ਸਮਝਾ ਸਕਾਂ। ਮੈਂ ਆਪਣੀ ਪੂਰੀ ਕੋਸ਼ਿਸ਼ ਕਰਾਂਗਾ।

ਕੀ ਤੁਸੀਂ ਕਿਰਪਾ ਕਰਕੇ ਇਹ ਸਮਝਾਓਗੇ ਕਿ ਸ਼ੈਤਾਨ ਨੂੰ ਕਿਵੇਂ ਇੱਕ ਹਜ਼ਾਰ ਸਾਲ ਲਈ ਬੰਨ੍ਹਿਆ ਜਾਂਦਾ ਹੈ, ਅਤੇ ਫਿਰ ਉਸਨੂੰ ਪ੍ਰਕਾਸ਼ ਦੀ ਪੋਥੀ 20:8 ਦੇ ਯੁੱਧ ਲਈ ਦੁਬਾਰਾ ਖੋਲ੍ਹਿਆ ਜਾਂਦਾ ਹੈ?

341 ਇਹ ਹਰਮਾਗਿਦਾਊਨ ਦਾ ਯੁੱਧ ਨਹੀਂ ਹੈ। ਹਰਮਾਗਿਦਾਊਨ ਦਾ ਯੁੱਧ ਤਾਂ ਇਸੇ ਪਾਸੇ ਹੁੰਦਾ ਹੈ, ਵੇਖੋ, ਠੀਕ ਹੈ, ਜਦ ਕਸ਼ਟ ਕਾਲ ਦਾ ਸਮਾਂ ਖਤਮ ਹੋ ਜਾਂਦਾ ਹੈ।

ਹੁਣ, ਇਸਦਾ ਗੋਗ ਅਤੇ ਮਗੋਗ ਦੇ ਯੁੱਧ ਨਾਲ ਕੀ ਸੰਬੰਧ ਹੈ?

342 ਕੋਈ ਵੀ ਨਹੀਂ। ਇੱਕ ਯੁੱਧ ਹਜ਼ਾਰ ਸਾਲੇ ਰਾਜ ਤੋਂ ਪਹਿਲਾਂ ਹੈ, ਅਤੇ ਦੂਸਰਾ ਹਜ਼ਾਰ ਸਾਲ ਦੇ ਰਾਜ ਦੇ ਅੰਤ—ਅੰਤ ਵਿੱਚ ਹੈ।

...ਜਿਵੇਂ ਕਿ ਚੋਥੀ ਮੋਹਰ ਵਿੱਚ ਜਿਕਰ ਕੀਤਾ ਗਿਆ ਹੈ? ਕੀ ਗੋਗ ਅਤੇ—ਅਤੇ ਮਗੋਗ ਨਵੀਂ ਧਰਤੀ ਦੇ ਵਿੱਚੋਂ ਇਕੱਠੇ ਹੋਏ ਲੋਕ ਹੋਣਗੇ?

343 ਸ਼ੈਤਾਨ ਨੂੰ ਉਸਦੀ ਕੈਦ ਵਿੱਚੋਂ ਛੱਡ ਦਿੱਤਾ ਜਾਂਦਾ ਹੈ, ਅਤੇ ਸਾਰੇ ਦੁਸ਼ਟ, ਲੋਕ ਇਕੱਠੇ ਕੀਤੇ ਜਾਂਦੇ ਹਨ, ਤਾਂ ਕਿ ਉਨ੍ਹਾਂ ਨੂੰ ਇਸ ਸਥਾਨ ਤੇ ਲਿਆਂਦਾ ਜਾਵੇ। ਅਤੇ ਪਰਮੇਸ਼ੁਰ ਨੇ ਸੁਰਗ ਤੋਂ ਅੱਗ ਅਤੇ ਗੰਧਕ ਵਰ੍ਹਾਈ, ਅਤੇ ਉਹ ਭਸਮ ਹੋ ਗਏ, ਵੇਖਿਆ। ਦੋ ਯੁੱਧ, ਕੁੱਲ ਮਿਲਾ ਕੇ। ਪ੍ਰਸ਼ਨ:

210. ਇਹ ਪ੍ਰਸ਼ਨ ਉਨ੍ਹਾਂ ਛੇ ਕਰੋੜ ਅੱਸੀ ਲੱਖ ਲੋਕਾਂ ਨਾਲ ਸੰਬੰਧਿਤ ਹੈ ਜਿਨ੍ਹਾਂ ਨੂੰ ਰੋਮਨ ਕੈਥੋਲਿਕ ਕਲੀਸਿਯਾ ਨੇ ਮਾਰਿਆ ਸੀ, ਇਤਿਹਾਸ ਵਿੱਚ ਇਹ ਕਿਸ ਸਮੇਂ ਹੁੰਦਾ ਹੈ? ਅਤੇ ਇਸ ਤਰ੍ਹਾਂ ਕਿੰਨੇ ਸਮੇਂ ਤੱਕ ਹੋਇਆ ਸੀ?

344 ਤੁਸੀਂ ਇਹ ਸਮੂਕਰ ਦੀ ਕਿਤਾਬ “ਸ਼ਾਨਦਾਰ ਸੁਧਾਰ” ਨੂੰ ਲਓ। ਮੇਰਾ ਅੰਦਾਜ਼ਾ ਹੈ ਕਿ ਇਨ੍ਹਾਂ ਕੁਝ ਵਿਦਵਾਨਾਂ ਦੇ ਕੋਲ ਇਹ ਕਿਤਾਬ ਹੈ। ਅਤੇ ਇਹ ਕਲੀਸਿਯਾ ਦਾ ਇਤਿਹਾਸ ਹੈ। ਅਤੇ ਮੈਂ ਭੁੱਲ ਜਾਂਦਾ ਹਾਂ ਕਿ ਇਹ ਕਿਸ ਸਫੇ ਦੇ ਉੱਤੇ ਹੈ, ਪਰ ਇਸ ਤਰ੍ਹਾਂ ਉਸ ਸਮੇਂ ਵਾਪਰਿਆ ਜਦੋਂ ਇਹ—ਇਹ...ਇਹ ਚੀਜ਼ ਪੈਦਾ ਹੋਈ, ਜਦੋਂ ਹਿੱਪੋ, ਅਫਰੀਕਾ ਦੇ ਸੰਤ ਅਗਸਟੀਨ ਦੇ ਰਾਹੀਂ ਇਹ ਕਲੀਸੀਆ ਨੂੰ ਦਿੱਤੀ ਗਈ। ਇਹ 354 ਈਸਵੀ ਦੀ ਗੱਲ ਹੈ। ਅਤੇ ਇਹ 1850 ਤੱਕ, ਆਇਰਲੈਂਡ ਦੇ ਕਤਲੇਆਮ ਤੱਕ ਹੁੰਦਾ ਰਿਹਾ, ਵੇਖੋ। ਇਸ ਲਈ ਇਹ ਸਮਾਂ 33 ਈਸਵੀ ਜਾਂ 30 ਈਸਵੀ...354 ਈਸਵੀ ਤੱਕ ਰਿਹਾ। ਆਓ ਮੈਂ ਇਸਨੂੰ ਠੀਕ-ਠੀਕ ਵੇਖਦਾ ਹਾਂ, ਹੁਣ, ਸਮਝੋ। ਇਤਿਹਾਸ ਦੇ ਅਨੁਸਾਰ, 3-5-4 ਈਸਵੀ ਤੋਂ—ਤੋਂ 1-8-5-0, 1850 ਈਸਵੀ ਤੱਕ, ਛੇ ਕਰੋੜ ਅੱਸੀ ਲੱਖ ਪ੍ਰੋਟੈਸਟੈਂਟਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਰੋਮ ਦੇ ਪੋਪ ਨਾਲ ਸਹਿਮਤ ਨਾ ਹੋਣ ਕਾਰਨ ਮਾਰਿਆ ਗਿਆ, ਜਿਹਦਾ ਵਰਣਨ ਰੋਮਨ ਸ਼ਹੀਦੀਨਾਮਾ ਪੁਸਤਕ ਵਿੱਚ ਪਾਇਆ ਜਾਂਦਾ ਹੈ। ਇਹ ਇਤਿਹਾਸ ਹੈ। ਜੇ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਇਹ ਗਲਤ ਹੈ, ਤਾਂ ਠੀਕ ਹੈ, ਤਦ, ਇਹ ਵੀ ਹੋ ਸੱਕਦਾ ਹੈ ਕਿ ਜੋਰਜ ਵਾਸ਼ਿੰਗਟਨ, ਜਾਂ ਲਿੰਕਨ ਇੱਥੇ ਨਾ ਹੋਣ। ਤੁਸੀਂ ਜਾਣਦੇ ਹੋ, ਇਸਨੂੰ ਵੇਖਣ ਲਈ ਸਾਡੇ ਵਿੱਚੋਂ ਕੋਈ ਵੀ ਉਸ ਪੁਰਾਣੇ ਸਮੇਂ ਵਿੱਚ ਨਹੀਂ ਸੀ। ਪਰ ਮੈਂ ਇਹ ਵਿਸ਼ਵਾਸ ਕਰਦਾ ਹਾਂ ਕਿ ਕਿਵੇਂ ਵੀ ਹੋਵੇ, ਉਹ ਇੱਥੇ ਸਨ। ਮੈਂ ਚਿੰਨ੍ਹਾਂ ਨੂੰ ਵੇਖਦਾ ਹਾਂ ਕਿ ਉਹ ਇੱਥੇ ਰਹੇ ਸਨ।

211. ਭਾਈ ਬ੍ਰਨਹਾਮ, 19 ਅਧਿਆਏ...ਅਤੇ 18 ਆਇਤ, “ਤਾਂ ਵੀ ਮੈਂ ਸੱਤ ਹਜ਼ਾਰ ਇਸਰਾਈਲੀਆਂ ਨੂੰ ਬਚਾ ਰੱਖਿਆ ਹੈ, ਸੱਤ ਹਜ਼ਾਰ ਇਸਰਾਇਲ ਵਿੱਚੋਂ, ਇਹਨਾਂ ਸਭਨਾਂ ਨੇ ਬਿਲਆਮ...ਅੱਗੇ ਗੋਡੇ ਨਹੀਂ ਟੇਕੇ, ਅਤੇ ਹਰ ਮੂੰਹ...ਜਾਂ—ਜਾਂ ਬਾਅਲ ਅੱਗੇ ਮੱਥਾ ਨਹੀਂ ਟੇਕਿਆ, ਅਤੇ ਹਰ... ਜਿਸਨੇ ਉਸਨੂੰ ਨਹੀਂ ਚੁੰਮਿਆ ਹੈ, ਹਰ ਮੂੰਹ ਜਿਸਨੇ ਉਸਨੂੰ ਨਹੀਂ ਚੁੰਮਿਆ ਹੈ।” ਕਿਰਪਾ ਕਰਕੇ ਤੁਸੀਂ ਮੈਨੂੰ, ਇਸ ਸੱਤ ਸੌ ਬਾਰੇ—ਬਾਰੇ ਸਮਝਾਓ।

345 ਇਹ ਸੱਤ ਹਜ਼ਾਰ ਸਨ। ਸਮਝੋ? ਅਤੇ ਇਹ ਕਿ, “ਬਾਅਲ ਨੂੰ ਚੁੰਮਣਾ,” ਕੀ ਤੁਹਾਨੂੰ ਇਹਦੇ ਬਾਰੇ ਵਿੱਚ ਨਹੀਂ ਪਤਾ ਹੈ...ਇੱਥੇ ਕਿੰਨੇ ਲੋਕ ਹਨ ਜਿਹੜੇ ਪਹਿਲਾਂ ਰੋਮਨ ਕੈਥੋਲਿਕ ਸਨ? ਬਿਲਕੁੱਲ। ਵੇਖਿਆ? ਤੁਸੀਂ ਮੂਰਤੀਆਂ ਨੂੰ ਚੁੰਮਦੇ ਹੋ। ਸਮਝੋ?

346 ਅਤੇ ਤੁਹਾਨੂੰ ਯਾਦ ਹੋਵੇਗਾ, ਕਿ ਬਾਬੁਲ ਅਤੇ ਨਬੂਕਦਨੱਸਰ ਦੇ ਦਿਨਾਂ ਵਿੱਚ, ਜਦੋਂ ਪਰਾਈਆਂ ਕੌਮਾਂ ਦਾ ਰਾਜ ਸਥਾਪਤ ਹੋਇਆ ਸੀ, ਵੇਖੋ; ਜਦੋਂ ਪਰਾਈਆਂ ਜਾਤੀਆਂ ਦਾ ਰਾਜ ਸਥਾਪਤ ਹੋਇਆ ਸੀ, ਤਾਂ ਇਹ ਇੱਕ ਮਨੁੱਖ

ਦੀ ਭਗਤੀ ਦੇ ਰਾਹੀਂ ਆਇਆ। ਨਬੂਕਦਨੱਸਰ ਨੇ ਇੱਕ ਮਨੁੱਖ ਦੀ ਮੂਰਤੀ ਬਣਵਾਈ। ਹੁਣ ਜੇ ਤੁਹਾਡੇ ਕੋਲ ਆਤਮਿਕ ਮਨ ਹੈ, ਤਾਂ ਤੁਸੀਂ ਇਸ ਪ੍ਰਕਾਸ਼ਨ ਤੇ ਕੰਨ ਲਗਾਓ। ਉਸ ਆਤਮਾ ਨੇ, ਉਸ ਮਨੁੱਖ ਨੇ ਜਿਹਨੇ ਮੂਰਤੀ ਦਾ ਪ੍ਰਕਾਸ਼ਨ ਬਣਾਇਆ ਸੀ, ਜਾਂ, ਉਸਨੇ ਆਪਣੇ ਪ੍ਰਕਾਸ਼ਨ ਦੇ ਰਾਹੀਂ, ਜਿਹੜੀ ਮੂਰਤੀ ਬਣਵਾਈ, ਇਹ ਦਾਨੀਏਲ ਦੀ ਮੂਰਤੀ ਸੀ, ਇੱਕ ਧਾਰਮਿਕ ਆਦਮੀ ਜਿਹਦੀ ਪੂਜਾ ਕੀਤੀ ਜਾ ਰਹੀ ਸੀ। ਕੀ ਤੁਸੀਂ ਇਹਨੂੰ ਸਮਝ ਗਏ? ਕਿਉਂਕਿ, ਉਸਨੇ ਉਸਦਾ ਨਾਮ ਬੇਲਤਸ਼ੱਸਰ ਰੱਖਿਆ, ਕੀ ਇੰਝ ਨਹੀਂ ਸੀ? ਜਾਂ, ਬੇਲਤਸ਼ੱਸਰ, ਜਿਹੜਾ ਕਿ ਉਸਦੇ ਦੇਵਤੇ ਦਾ ਨਾਮ ਸੀ। ਅਤੇ ਉਸਨੇ ਉਸ ਦੇਵਤੇ ਦੀ ਮੂਰਤੀ ਬਣਵਾਈ, ਜੋ ਕਿ ਦਾਨੀਏਲ ਦੀ ਮੂਰਤੀ ਸੀ। ਅਤੇ ਦਾਨੀਏਲ ਨੇ ਆਪਣੀ ਹੀ ਮੂਰਤੀ ਨੂੰ ਮੱਥਾ ਟੇਕਣ ਤੋਂ ਇਨਕਾਰ ਕਰ ਦਿੱਤਾ ਸੀ। ਵੇਖਿਆ? ਵੇਖਿਆ?

347 ਅਤੇ ਇੱਥੇ ਇਹ ਫਿਰ ਹੈ, ਸਮਝੋ। ਹੁਣ ਧਿਆਨ ਦਿਓ। ਬਾਬੁਲ ਦੇ ਦਿਨਾਂ ਵਿੱਚ, ਰਾਜਾ ਨਬੂਕਦਨੱਸਰ ਦੇ ਦੁਆਰਾ, ਪਰਾਈਆਂ ਕੌਮਾਂ ਦਾ ਰਾਜ ਸਥਾਪਤ ਹੋਇਆ; ਪਰਾਈਆਂ ਕੌਮਾਂ ਦੇ ਇੱਕ ਰਾਜੇ ਨੇ, ਕਲੀਸਿਯਾ ਅਤੇ ਰਾਜ ਨੂੰ ਮਿਲਾ ਕੇ ਇੱਕ ਕਰ ਦਿੱਤਾ, ਇੱਕ ਪਵਿੱਤਰ ਮਨੁੱਖ ਦੀ ਮੂ-...ਮੂਰਤੀ ਨੂੰ ਲੈ ਕੇ, ਅਤੇ ਉਸਦੀ ਭਗਤੀ ਬਲਪੂਰਵਕ ਕਰਾਵਾਈ। ਪਰਾਈਆਂ ਕੌਮਾਂ ਦਾ ਰਾਜ ਦਾ ਅੰਤ ਪੈਰਾਂ ਵਿੱਚ ਹੋਇਆ, ਕੰਧ ਉੱਤੇ ਹੱਥ ਲਿਖਤ ਦੇ ਨਾਲ, ਉਸ ਰਾਜਨਿਤਕ ਸ਼ਕਤੀ ਦੇ ਦੁਆਰਾ ਜਿਸਨੇ ਰਾਜ ਅਤੇ ਕਲੀਸਿਯਾ ਦਾ ਏਕੀਕਰਨ ਕੀਤਾ ਸੀ; ਮੂਰਤੀਆਂ ਨਾਲ ਜਬਰਦਸਤੀ ਚੁੰਮਣ ਕਰਾਉਣ ਲਈ, ਤੁਸੀਂ ਸਮਝੋ, ਉਹੀ ਗੱਲ, ਪਵਿੱਤਰ ਮਨੁੱਖ ਦੀ ਮੂਰਤੀ ਚੁੰਮਣ ਲਈ ਜ਼ੋਰ ਦਿੱਤਾ ਜਾ ਰਿਹਾ ਹੈ। ਬਿਲਕੁੱਲ।

212. ਭਾਈ ਬ੍ਰਨਹਾਮ, ਜਦੋਂ ਰੈਪਚਰ ਹੋਵੇਗਾ—ਜਦ ਸੁਰਗ ਤੇ ਉਠਾਏ ਜਾਣਾ ਹੋਵੇਗਾ, ਤਾਂ ਕੀ ਉਹ ਛੋਟੇ ਬੱਚੇ ਰੈਪਚਰ ਵਿੱਚ ਉਠਾ ਲਏ ਜਾਣਗੇ ਜਿਹੜੇ ਭਲਾਈ ਜਾਂ ਬੁਰਾਈ ਨਹੀਂ ਜਾਣਦੇ ਹਨ?

ਜੇ ਉਨ੍ਹਾਂ ਦੇ ਨਾਮ ਲੇਲੇ ਦੇ ਜੀਵਨ ਦੀ ਪੋਥੀ ਵਿੱਚ ਲਿਖੇ ਹੋਏ ਹਨ। ਹਾਂ। ਇਹ ਸਹੀ ਹੈ। ਸਮਝੋ? ਠੀਕ ਹੈ।

213. ਭਾਈ ਬ੍ਰਨਹਾਮ, ਕੱਲ ਰਾਤ ਤੁਸੀਂ ਆਖਿਆ ਸੀ ਕਿ...ਉਹ ਸੱਤ ਸੌ ਲੋਕ ਸਨ ਜਿਹੜੇ ਬਚਾਏ ਗਏ ਸਨ, ਏਲੀਯਾਹ ਦੇ ਪ੍ਰਚਾਰ ਦੁਆਰਾ ਬਚਾਏ ਗਏ ਸਨ। ਕੀ ਤੁਹਾਡਾ ਮਤਲਬ ਸੱਤ ਹਜ਼ਾਰ-...?

348 ਹਾਂ। ਇਹ ਸਹੀ ਹੈ। ਮੈਨੂੰ ਇਹਦੇ ਲਈ ਮਾਫ਼ ਕਰਨਾ, ਸਮਝੋ। ਇਹ ਬਿਲਕੁੱਲ ਠੀਕ ਹੈ, ਸਮਝੋ, ਕਿ ਮੈਂ ਇਸ ਤਰ੍ਹਾਂ ਕਿਹਾ ਸੀ।

ਭਾਈ ਬ੍ਰਾਹਮਣ, ਕੀ ਤੁਸੀਂ ਅਰਥ ਦੱਸੋਗੇ...? ਤੁਹਾਡੇ ਰਾਹੀਂ ਖੋਲ੍ਹਣ ਦੁਆਰਾ...ਭਾਈ ਬ੍ਰਾਹਮਣ, ਕੀ (ਸ-ਮ-ਅੰ) ਸਮਾਂ...

ਮੈਨੂੰ ਮਾਫ਼ ਕਰਨਾ। “ਕੀ ਇਹ ਸਮਾਂ...?” ਹੁਣ ਇਹ ਤੁਸੀਂ ਨਹੀਂ ਹੋ। ਇਹ ਤਾਂ ਮੈਂ ਹਾਂ, ਸਮਝੋ।

214. ਕੀ ਤੁਹਾਡੇ ਦੁਆਰਾ ਸੱਤਵੀਂ ਮੋਹਰ ਖੋਲ੍ਹਣ ਤੋਂ ਬਾਦ, ਕਿਰਪਾ ਦਾ ਸਮਾਂ ਖਤਮ ਹੋ ਜਾਵੇਗਾ?

349 ਮੈਂ ਉਮੀਦ ਕਰਦਾ ਹਾਂ ਕਿ ਇਸ ਤਰ੍ਹਾਂ ਨਹੀਂ ਹੈ। ਨਹੀਂ। ਨਹੀਂ। ਦੋਸਤੋਂ, ਇਸ ਨੂੰ ਆਪਣੇ ਮਨ ਵਿੱਚ ਨਾ ਬਿਠਾਓ, ਸਮਝੋ। ਤੁਸੀਂ ਬਸ ਆਪਣੇ ਕੰਮ ਕਰਦੇ ਰਹੋ। ਤੁਸੀਂ ਆਪਣੇ ਆਲੂ ਪੁੱਟੋ, ਅਤੇ ਚਰਚ ਜਾਓ, ਅਤੇ ਆਪਣੇ ਕੰਮ ਕਾਰ ਕਰਦੇ ਰਹੋ। ਜੇ ਇਹ ਸਵੇਰੇ ਹੁੰਦਾ ਹੈ, ਤਾਂ ਤੁਸੀਂ ਬਿਲਕੁੱਲ ਆਪਣਾ ਕੰਮ ਕਰਦੇ ਪਾਏ ਜਾਓ ਜਿਹੜਾ ਤੁਹਾਨੂੰ ਕਰਨਾ ਚਾਹੀਦਾ ਹੈ। ਤੁਸੀਂ—ਤੁਸੀਂ ਸ਼ੁਰੂ ਨਾ ਕਰੋ...

350 ਵੇਖੋ, ਜਦੋਂ ਤੁਸੀਂ ਅਜਿਹਾ ਕਰਦੇ ਹੋ, ਤਾਂ ਤੁਸੀਂ ਉਸ ਵਸਤੂ ਨੂੰ ਉਸਦੀ ਮੂਲ ਮਕਸਦ ਤੋਂ ਪੂਰੀ ਤਰ੍ਹਾਂ ਹਟਾ ਦੇਂਦੇ ਹੋ ਜਿਸ ਲਈ ਇਹ ਬਣਾਈ ਗਈ ਸੀ। ਤੁਹਾਨੂੰ ਕੁਝ ਅਜੀਬ ਵਿਚਾਰ ਆਉਂਦੇ ਹਨ, ਅਤੇ ਤੁਹਾਨੂੰ ਉਨ੍ਹਾਂ ਗੱਲਾਂ ਦੇ ਬਾਰੇ ਆਪਣਿਆਂ ਸੋਚਾਂ ਬਣਾਉਂਦੇ ਹੋ। ਤੁਸੀਂ ਆਪਣੇ ਨਿੱਜੀ ਵਿਚਾਰ ਨਾ ਲਓ। ਜਦੋਂ ਤੁਸੀਂ ਬੈਠਦੇ ਹੋ ਅਤੇ ਉਸ ਤਰ੍ਹਾਂ ਦੀਆਂ ਗੱਲਾਂ ਨੂੰ ਸੁਣਦੇ ਹੋ, ਤਾਂ ਤੁਸੀਂ ਕਹੋ, “ਪ੍ਰਭੂ, ਤੇਰਾ ਧੰਨਵਾਦ ਹੋਵੇ। ਮੈਂ ਤੇਰੀ ਹੋਰ ਵੀ ਨੇੜਤਾ ਵਿੱਚ ਚੱਲਾਂਗਾ।” ਸਮਝੋ? “ਮੈਂ ਚੱਲਣ ਜਾ ਰਿਹਾਂ ਹਾਂ...” ਤੁਸੀਂ ਆਪਣੇ ਕੰਮ ਕਰਨੇ ਬੰਦ ਨਾ ਕਰੋ ਅਤੇ ਇਹ ਨਾ ਕਹੋ, “ਮੈਂ ਸੱਭ ਕੁਝ ਵੇਚ ਦਿਆਂਗਾ।”

351 ਕਿਸੇ ਹੋਰ ਦਿਨ ਦੀ ਗੱਲ ਹੈ, ਜਦੋਂ ਅਸੀਂ, ਉੱਤਰੀ ਕੈਰੋਲੀਨਾ ਨੂੰ, ਛੱਡ ਕੇ ਆ ਰਹੇ ਸੀ। ਉਸਨੇ ਕਿਹਾ, “ਪਰਮੇਸ਼ੁਰ ਦੀ ਵਡਿਆਈ ਹੋਵੇ! ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਕਿੱਥੇ ਉਹ ਕੋਈ ਮਹਾਨ ਆਦਮੀ ਸੀ?”

ਅਤੇ ਮੈਂ ਕਿਹਾ, “ਨਹੀਂ।”

352 ਕਿਹਾ, “ਔਹ, ਹਾਂ, ਸ਼੍ਰੀਮਾਨ,” ਕਿਹਾ, “ਇਸ ਆਦਮੀ ਨੂੰ ਕੋਲ...” ਕਿਹਾ, “ਇਹ ਆਦਮੀ ਆਡੀਓ ਮਿਸ਼ਨ ਦਾ ਪ੍ਰਧਾਨ ਹੈ।”

ਮੈਂ ਕਿਹਾ, “ਕੀ?”

ਉਸਨੇ ਕਿਹਾ, “ਆਡੀਓ ਮਿਸ਼ਨ।”

ਮੈਂ ਕਿਹਾ, “ਮੈਨੂੰ ਸਮਝ ਨਹੀਂ ਆਈ।”

ਅਤੇ ਉਸਨੇ ਕਿਹਾ, “ਔਹ,” ਕਿਹਾ, “ਇਹ ਆਦਮੀ ਪ੍ਰਧਾਨ ਹੈ।”

ਮੈਂ ਕਿਹਾ, “ਤੁਸੀਂ ਉਸਦਾ ਕੀ ਨਾਮ ਦੱਸਿਆ ਸੀ?”

353 ਉਸਨੇ ਆਖਿਆ, “ਬ੍ਰਨਹਾਮ, ਮੇਰਾ ਵਿਸ਼ਵਾਸ ਹੈ। ਉਸਦਾ ਨਾਮ ਬਰਾਊਨ ਜਾਂ ਬ੍ਰਨਹਾਮ ਹੈ।”

ਮੈਂ ਕਿਹਾ, “ਅੱਛਾ, ਮੇਰਾ ਨਾਮ ਬ੍ਰਨਹਾਮ ਹੈ।”

ਉਸਨੇ ਕਿਹਾ, “ਕੀ ਤੁਸੀਂ ਆਡੀਓ ਮਿਸ਼ਨ ਦੇ ਪ੍ਰਧਾਨ ਹੋ?”

ਮੈਂ ਕਿਹਾ, “ਨਹੀਂ, ਸ਼੍ਰੀਮਾਨ।”

ਉਸਨੇ ਕਿਹਾ, “ਚੰਗਾ, ਹਜ਼ਾਰ ਸਾਲ ਰਾਜ ਕਿੱਥੇ ਹੈ?”

ਮੈਂ ਕਿਹਾ, “ਮੈਂ ਨਹੀਂ ਜਾਣਦਾ ਹਾਂ।”

354 ਉਸਨੇ ਕਿਹਾ, “ਕਿਉਂ ਤੁਸੀਂ ਇੱਕ...ਤੁਹਾਡਾ—ਤੁਹਾਡਾ ਮਤਲਬ ਹੈ ਕਿ ਇਹ—ਇਹ—ਇਹ—ਇਹ ਠੀਕ ਇੱਥੇ ਚੱਲ ਰਿਹਾ ਹੈ, ਅਤੇ ਤੁਸੀਂ ਇਸਨੂੰ ਨਹੀਂ ਜਾਣਦੇ ਹੋ?”

ਮੈਂ ਕਿਹਾ, “ਨਹੀਂ, ਸ਼੍ਰੀਮਾਨ, ਮੈਂ ਨਹੀਂ ਜਾਣਦਾ ਹਾਂ।”

355 ਉਸਨੇ ਕਿਹਾ, “ਠੀਕ ਹੈ, ਪਰਮੇਸ਼ੁਰ ਦੀ ਮਹਿਮਾ ਹੋਵੇ!” ਕਿਹਾ, “ਮੇਰੇ ਕੁਝ—ਕੁਝ ਦੋਸਤ ਹਨ ਜਿਹਨੇ ਮੇਰੇ ਕੋਲ ਆ ਕੇ ਮੈਨੂੰ ਦੱਸਿਆ ਸੀ,” ਅਤੇ ਕਿਹਾ, “ਮੈਂ ਕੰਮ ਕਰਨਾ ਬੰਦ ਕਰ ਦਿੱਤਾ ਹੈ।” ਜਦਕਿ ਉਸਨੇ ਹਾਲੇ ਵੀ ਕੰਮ ਵਾਲੇ ਕੱਪੜੇ ਪਹਿਨੇ ਹੋਏ ਸਨ। ਉਸਨੇ ਕਿਹਾ, “ਭਾਈ, ਮੈਂ ਤਾਂ ਹਜ਼ਾਰ ਸਾਲ ਦਾ ਰਾਜ ਚਾਹੁੰਦਾ ਹਾਂ।”

356 ਮੈਂ ਕਿਹਾ, “ਚੰਗਾ, ਮੇਰਾ—ਮੇਰਾ ਵਿਸ਼ਵਾਸ ਹੈ ਕਿ ਤੁਸੀਂ ਕੁਝ ਗੜਬੜ ਵਿੱਚ ਹੋ, ਕੀ ਭਾਈ, ਤੁਸੀਂ ਨਹੀਂ ਹੋ?”

357 ਲੱਗਭੱਗ ਉਸੇ ਸਮੇਂ ਉੱਥੇ ਇੱਕ ਕਾਰ ਆਈ, ਇੱਕ ਟੈਕਸੀ ਆਈ। ਉਸਨੇ ਕਿਹਾ, “ਇਸਨੂੰ ਰੋਕੋ! ਇਸਨੂੰ ਰੋਕੋ! ਇਸਨੂੰ ਰੋਕੋ!” ਇੱਕ ਛੋਟੀ ਔਰਤ ਉੱਥੇ ਆਈ, ਅਤੇ ਉਸਨੇ ਕਿਹਾ, “ਹੁਣ ਤੁਸੀਂ ਮੇਰੇ ਪਤੀ ਲਈ ਪ੍ਰਾਰਥਨਾ ਕਰਨ ਜਾ ਰਹੇ ਹੋ।”

ਮੈਂ ਕਿਹਾ, “ਹਾਂ ਮੈਡਮ, ਇਸਦੇ ਬਾਰੇ ਵਿੱਚ ਕੀ—ਕੀ ਹੈ?”

358 ਉਸਨੇ ਕਿਹਾ, “ਠੀਕ ਹੈ, ਮੈਂ ਸਮਝਦੀ ਹਾਂ ਕਿ ਤੁਹਾਡੀ ਇੰਟਰਵਿਊ ਲਈ ਇੱਕ ਮਹੀਨਾ ਇੰਤਜ਼ਾਰ ਕਰਨਾ ਪੈਂਦਾ ਹੈ, ਵੇਖੋ, ਉਹ ਲੈਣ ਲਈ ਜਿਸਦੀ ਪ੍ਰਾਰਥਨਾ ਕੀਤੀ ਗਈ ਹੁੰਦੀ ਹੈ।”

ਅਤੇ ਮੈਂ ਕਿਹਾ, “ਕੀ?”

359 ਅਤੇ ਉਸਨੇ ਆਖਿਆ, “ਹਾਂ, ਸ਼੍ਰੀਮਾਨ।” ਕਿਹਾ, “ਪਰ ਮੈਂ ਹਤਾਸ਼ ਹਾਂ। ਤੁਹਾਨੂੰ ਮੇਰੇ ਪਤੀ ਲਈ ਪ੍ਰਾਰਥਨਾ ਕਰਨੀ ਪਵੇਗੀ।”

ਮੈਂ ਕਿਹਾ, “ਜ਼ਰੂਰ। ਉਹ ਕਿੱਥੇ ਹੈ? ਉਸਨੂੰ ਲੈ ਕੇ ਆਓ।”

360 ਇਹ ਵਿਅਕਤੀ ਇੱਥੇ ਖੜ੍ਹਾ, ਵੇਖ ਰਿਹਾ ਸੀ, ਕਿਹਾ, “ਕੀ ਤੁਸੀਂ ਬਿਮਾਰਾਂ ਲਈ ਪ੍ਰਾਰਥਨਾ ਵੀ ਕਰਦੇ ਹੋ?”

ਮੈਂ ਕਿਹਾ, “ਹਾਂ, ਸ਼੍ਰੀਮਾਨ।”

361 ਉਸਨੇ ਕਿਹਾ, “ਤੁਸੀਂ ਅਪਣਾ ਨਾਮ ਕੀ ਦੱਸਿਆ ਸੀ, ਬ੍ਰਾਹਮਣ?” ਮੈਂ ਕਿਹਾ... “ਅਤੇ ਤੂੰ ਹਜ਼ਾਰ ਸਾਲ ਦੇ ਰਾਜ ਬਾਰੇ ਕੁਝ ਨਹੀਂ ਜਾਣਦਾ ਹੈ?”

362 ਮੈਂ ਕਿਹਾ, “ਚੰਗਾ, ਮੈਂ... ਨਹੀਂ, ਨਹੀਂ ਜਾਣਦਾ ਹਾਂ।” ਮੈਂ ਕਿਹਾ, “ਮੈਂ—ਮੈਂ ਇਹਨੂੰ ਨਹੀਂ ਸਮਝਦਾ ਹਾਂ। ਇਹ ਤਾਂ ਬਾਈਬਲ ਵਿੱਚ ਦਰਜ ਹੈ।”

363 ਉਸਨੇ ਕਿਹਾ, “ਨਹੀਂ, ਇਹ ਤਾਂ ਇਸ ਵੇਲੇ ਚੱਲ ਰਿਹਾ ਹੈ। ਲੋਕ ਸੱਭ ਜਗ੍ਹਾ ਤੋਂ ਆ ਚੁੱਕੇ ਹਨ।”

ਮੈਂ ਕਿਹਾ, “ਇਹ ਕਿੱਥੇ ਹੈ?”

ਉਸਨੇ ਕਿਹਾ, “ਇਹ ਜੈਫਰਸਨਵਿਲੇ, ਇਡੀਆਨਾ ਵਿੱਚ, ਇੱਕ ਪੁਲ ਦੇ ਹੇਠਾਂ ਹੈ।”

364 ਮੈਂ ਕਿਹਾ, “ਸ਼੍ਰੀਮਾਨ ਜੀ, ਤੁਸੀਂ ਮੈਨੂੰ ਹਰਾ ਦਿੱਤਾ।” ਅਤੇ ਮੈਂ ਕਿਹਾ, “ਮੈਂ ਇਹਦੇ ਬਾਰੇ ਵਿੱਚ ਕੁਝ ਨਹੀਂ ਜਾਣਦਾ ਹਾਂ।” ਮੈਂ ਕਿਹਾ, “ਆਓ ਅਸੀਂ ਅੰਦਰ ਚੱਲੀਏ ਅਤੇ ਬੈਠੀਏ। ਹੋ ਸੱਕਦਾ ਹੈ ਕਿ ਅਸੀਂ ਇਸ ਉੱਤੇ ਗੱਲ ਕਰ ਸਕੀਏ।” ਅਸੀਂ ਇਸਤੇ ਗੱਲ ਬਾਤ ਕੀਤੀ, ਵੇਖਿਆ।

365 ਨਾ, ਨਾ, ਤੁਸੀਂ ਵੇਖੋ, ਦੋਸਤੋ, ਤੁਸੀਂ ਕਦੇ ਵੀ ਸੇਵਕਾਈ ਦੀ ਇੱਛਾ ਨਾ ਕਰੋ। ਤੁਸੀਂ ਸਮਝ ਰਹੇ ਹੋ, ਮੈਂ ਕੀ ਕਹਿ ਰਿਹਾ ਹਾਂ। ਸਮਝੋ? ਤੁਸੀਂ ਤਾਂ ਬਸ ਉਸੇ ਤੇ ਹੀ ਖੁਸ਼ ਰਹੋ ਜਿੱਥੇ ਤੁਸੀਂ ਹੈ। ਸਮਝੋ? ਤੁਸੀਂ ਬੱਸ ਉਸੇ ਤਰ੍ਹਾਂ ਹੀ ਚੱਲਦੇ ਰਹੋ।

215. ਲਾਤੀ ਦੇ ਸੁਰਗ ਤੇ ਉਠਾਏ ਜਾਣ ਤੋਂ ਬਾਦ, ਕਲੀਸਿਯਾ ਕਦੋਂ, ਕਸ਼ਟ ਕਾਲ ਦੇ ਸਮੇਂ ਵਿੱਚ ਦੀ ਲੰਘਦੀ ਹੈ, ਅਤੇ ਕਦੋਂ ਨਿਆਂ ਲਈ ਖੜ੍ਹੀ ਹੁੰਦੀ ਹੈ? (ਇਹ ਨਿਆਂ ਵਿੱਚ ਖੜ੍ਹੀ ਨਹੀਂ ਹੁੰਦੀ ਹੈ...) ਕੀ ਇਹ ਹਜ਼ਾਰ ਸਾਲ ਦੇ ਰਾਜ ਤੋਂ ਪਹਿਲਾਂ ਜਾਂ ਬਾਦ ਵਿੱਚ ਹੁੰਦਾ ਹੈ?

“ਕਲੀਸਿਯਾ” ਲਈ। ਔਹ, ਮੈਨੂੰ ਮਾਫ ਕਰਨਾ। ਮੈਨੂੰ ਮਾਫ ਕਰਨਾ, ਜਿਹਨੇ ਵੀ ਇਹ ਲਿਖਿਆ ਹੈ। “ਕਲੀਸੀਆ ਕਦੋਂ...?”

ਲਾੜੀ ਦੇ ਸੁਰਗ ਤੇ ਉਠਾਏ ਜਾਣ ਤੋਂ ਬਾਦ, ਕਲੀਸਿਯਾ, ਕਦੋਂ ਕਸ਼ਟ ਕਾਲ ਦੇ ਸਮੇਂ ਵਿੱਚ, ਦੀ ਲੰਘਦੀ ਹੈ? ਅਤੇ ਕਦੋਂ ਨਿਆਂ ਲਈ ਖੜ੍ਹੀ ਹੁੰਦੀ ਹੈ? ਕੀ ਇਹ ਪਹਿਲਾਂ ਜਾਂ ਬਾਦ ਵਿੱਚ ਹੁੰਦਾ ਹੈ...?

366 ਬਾਅਦ ਵਿੱਚ! “ਬਾਕੀ ਦੇ ਮੁਰਦੇ ਹਜ਼ਾਰ ਵਰ੍ਹੇ ਤੱਕ ਜੀ ਨਾ ਉੱਠੇ,” ਉਹ ਲਾੜੀ ਦੇ ਨਾਲ ਨਹੀਂ ਗਏ ਸਨ। ਆਓ ਅਸੀਂ ਵੇਖੀਏ:

216. ਤੁਸੀਂ ਬਹੁਤ ਵਾਰ ਆਖਿਆ ਹੈ ਕਿ ਸਾਮਵਾਦ ਨੂੰ ਪਰਮੇਸ਼ੁਰ ਨੇ ਨਬੂਕਦਨੱਸਰ ਵਾਂਗ, ਆਪਣਾ ਮਕਸਦ ਪੂਰਾ ਕਰਨ ਲਈ, ਖੜਾ ਕੀਤਾ ਹੈ। ਹੁਣ ਸਾਮਵਾਦ ਉਸ ਤਸਵੀਰ ਵਿੱਚ ਕਿੱਥੇ ਫਿੱਟ ਹੁੰਦਾ ਹੈ ਜਿਹੜੀ ਹੋਵੇਗੀ...ਇਹ ਅੰਤ ਵਿੱਚ...ਇਹ ਅੰਤ ਵਿੱਚ ਕੀ ਕਰਦਾ ਹੈ? ਇਸਦਾ ਆਖੀਰ ਕੀ ਹੈ? ਬਹੁਤ ਸਾਰੇ ਵਿਦਵਾਨਾਂ ਦਾ ਇਹ ਵਿਸ਼ਵਾਸ ਹੈ ਕਿ ਉੱਤਰ ਦੇ ਰਾਜ ਵਿੱਚੋਂ, ਗੋਗ ਅਤੇ ਮਗੋਗ ਦਾ ਵਚਨ ਵਿਜ ਜਿਕਰ ਕੀਤਾ ਗਿਆ ਹੈ, ਉਹ ਇੱਜ਼ਰਾਇਲ ਦੇ ਵਿਰੁੱਧ ਆਉਂਦੇ ਹਨ...(ਮੈਂ ਇਸਨੂੰ ਬਿਲਕੁੱਲ ਉਸੇ ਤਰ੍ਹਾਂ ਹੀ ਨਹੀਂ ਦੱਸ ਸਕਿਆਂ ਹਾਂ ਜਿਵੇਂ ਕਿ ਇਹ ਹੈ। ਜੀ ਹਾਂ। ਜੀ ਹਾਂ।) ਮੈਂ ਵਿਸ਼ਵਾਸ ਕਰਦਾ ਹਾਂ, ਮੈਂ ਤੁਹਾਡੀਆਂ ਕੁਝ...ਕੁਝ ਟੋਪਾਂ ਲਈਆਂ ਹਨ, ਕਿਹਾ ਹੈ, ਤੁਸੀਂ ਕਿਹਾ ਹੈ, ਕਿ ਅੰਤ ਦੇ ਦਿਨ ਵਿੱਚ...ਸਾਮਵਾਦ ਕੈਥੋਲਿਕ, ਦਾ ਜਾਂ ਵੈਟੀਕਨ ਦਾ, ਬੰਬ ਦੇ ਨਾਲ ਖਾਤਮਾ ਕਰ ਦੇਵੇਗਾ। ਕੀ ਇਹ ਠੀਕ ਹੈ?

367 ਹਾਂ। ਪ੍ਰਕਾਸ਼ ਪੋਥੀ ਦੀ 16, ਤੁਹਾਨੂੰ ਇਹ ਮਿਲੇਗਾ, ਅਤੇ ਪ੍ਰਕਾਸ਼ ਦੀ 18:8 ਅਤੇ 12। ਜੇ ਇਹ ਆਦਮੀ ਇੱਥੇ ਹੈ, ਜੋ ਇਸ ਕਾਗਜ਼ ਦੇ ਟੁਕੜੇ ਨੂੰ ਲੈਣਾ ਚਾਹੁੰਦਾ ਹੈ, ਇਸ ਤੇ, ਤਾਂ ਤੁਸੀਂ ਇਹਨੂੰ ਵੇਖ ਸੱਕਦੇ ਹੋ। ਹਾਂ। ਵੇਖੋ, “ਹਾਇ, ਹਾਇ ਉਸ ਵੱਡੀ ਨਗਰੀ ਨੂੰ! ਕਿਉਂਕਿ ਉਹ ਤਾਂ ਇੱਕ ਘੰਟੇ ਵਿੱਚ ਬਰਬਾਦ ਹੋ ਗਈ।” ਤੁਸੀਂ ਸਮਝੋ, ਵਪਾਰੀ, ਅਤੇ ਸਾਰੇ ਉਸ ਨਗਰ ਵਿੱਚ, ਆਪਣਾ ਸਮਾਨ ਲਿਆਉਂਦੇ ਸਨ। ਉਸਦਾ ਨਾਸ਼ ਹੋ ਜਾਵੇਗਾ। ਇਹ ਠੀਕ ਹੈ। ਅਤੇ ਨਹੀਂ...

368 ਤੁਸੀਂ ਸਾਮਵਾਦ ਦੇ ਬਾਰੇ ਵਿੱਚ, ਸੋਚਣਾ ਬੰਦ ਕਰ ਦਿਓ। ਸਮਝੋ? ਇਹ ਦੁਨੀਆਂ ਵਿੱਚ ਕੁਝ ਨਹੀਂ ਬਲਕਿ ਉਨ੍ਹਾਂ ਲੋਕਾਂ ਦਾ—ਦਾ ਇੱਕ ਸਮੂਹ ਹੈ, ਜੋ—ਜੋ ਹੋਰ ਕੁਝ ਨਹੀਂ ਬਲਕਿ ਜੰਗਲੀ ਨਾਸਤਕ ਲੋਕ ਹਨ। ਇਹ ਇੱਕ ਤੰਤਰ ਹੈ। ਮੈਨੂੰ ਤੁਹਾਨੂੰ ਕੁਝ ਵਿਖਾਉਣ ਦਿਓ। ਮੈਂ ਤੁਹਾਨੂੰ ਵਿਖਾਉਂਦਾ ਹਾਂ ਕਿ ਇਹ ਕਿੰਨਾ ਸਾਧਾਰਣ ਹੈ। ਕਿਉਂਕਿ, ਰੂਸ ਵਿੱਚ ਸਿਰਫ ਇੱਕ ਪ੍ਰਤੀਸ਼ਤ ਲੋਕ ਹੀ ਸਾਮਵਾਦੀ ਹਨ। ਉਨ੍ਹਾਂ ਨੂੰ ਇੱਕ ਸੰਦੇਸ਼ਵਾਹਕ ਦੀ ਲੋੜ ਹੈ। ਸਮਝੋ? ਇੱਕ ਪ੍ਰਤੀਸ਼ਤ; ਫਿਰ, ਉਹਨਾਂ ਵਿੱਚੋਂ ਨਤਿੱਨਵੇਂ ਪ੍ਰਤੀਸ਼ਤ ਹਾਲੇ ਵੀ ਇੱਕ ਤਰ੍ਹਾਂ ਨਾਲ ਮਸੀਹਤ ਵਾਲੇ ਪਾਸੇ ਹਨ। ਸਿਰਫ ਇੱਕ ਪ੍ਰਤੀਸ਼ਤ; ਫਿਰ ਇੱਕ

ਪ੍ਰਤੀਸ਼ਤ ਨਤਿੱਠਵੇਂ ਪ੍ਰਤੀਸ਼ਤ ਨੂੰ ਕਿਵੇਂ ਕੰਟਰੋਲ ਕਰ ਸੱਕਦਾ ਹੈ? ਇਸ ਗੱਲ ਨਾਲ ਤੁਹਾਨੂੰ ਇੱਥੇ ਹੀ ਸਮਝ ਆ ਜਾਣੀ ਚਾਹੀਦੀ ਹੈ। ਜੇ ਪਰਮੇਸ਼ੁਰ ਨੇ ਹੀ ਇਸਦੀ ਇਜਾਜ਼ਤ ਨਾ ਦਿੱਤੀ ਹੁੰਦੀ, ਕਿਉਂ, ਤਾਂ, ਉਹ ਕਦੋਂ ਦੇ ਬਾਹਰ ਸੁੱਟੇ ਗਏ ਹੁੰਦੇ। ਸਮਝੋ? ਬਿਲਕੁੱਲ।

217. ਭਾਈ ਬ੍ਰਨਹਾਮ, ਤੁਸੀਂ ਕਿਹਾ ਸੀ ਕਿ ਆਖਰੀ ਸਾਢੇ ਤਿੰਨ ਸਾਲਾਂ ਵਿੱਚ ਰੋਮ ਯਹੂਦੀ ਸਰਕਾਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਵੇਗਾ। ਕੀ ਇਹ ਕਸ਼ਟ ਕਾਲ ਤੋਂ—ਤੋਂ ਪਹਿਲੇ ਸਾਢੇ ਤਿੰਨ ਸਾਲਾਂ ਵਿੱਚ ਹੋਵੇਗਾ, ਜਾਂ ਇਹ ਆਖਰੀ ਸਾਢੇ ਤਿੰਨ ਸਾਲਾਂ ਵਿੱਚ ਹੋਵੇਗਾ? ਕੀ ਇਹ ਠੀਕ ਹੈ?

369 ਇਹ ਆਖਰੀ ਸਾਢੇ ਤਿੰਨ ਸਾਲਾਂ ਦਰਮਿਆਨ ਹੋਵੇਗਾ। ਇਹ ਠੀਕ ਹੈ। ਇਹ ਪਹਿਲੇ ਨਹੀਂ ਹੋਵੇਗਾ, ਕਿਉਂਕਿ ਉਹ ਤਾਂ ਪਹਿਲਾਂ ਹੀ ਗੁਜ਼ਰ ਚੁੱਕੇ ਹਨ।

ਇਸ ਤੋਂ ਬਾਦ ਇੱਕ ਹੋਰ ਪ੍ਰਸ਼ਨ ਮੇਰੇ ਕੋਲ ਹੈ:

218. ਮੇਰੇ ਪਿਆਰੇ ਭਾਈ, ਕੀ ਮਲਾਕੀ 4:5 ਦਾ ਏਲੀਯਾਹ ਜੰਗਲਾਂ ਵਿੱਚ ਜਾਵੇਗਾ, ਜਿਵੇਂ ਕਿ ਰਾਜਿਆਂ ਦੀ ਪਹਿਲੀ ਪੋਥੀ 17 ਅਧਿਆਏ ਸਾਨੂੰ ਦੱਸਦਾ ਹੈ ਕਿ ਉਹ ਵਾਲਾ ਏਲੀਯਾਹ ਗਿਆ ਸੀ?

370 ਖੈਰ, ਮੈਂ ਇਹ ਨਹੀਂ ਕਹਾਂਗਾ ਕਿ ਉਹ ਜ਼ਰੂਰ ਜਾਵੇਗਾ, ਕਿ ਉਹ ਜੰਗਲ ਵਿੱਚ ਜਾਵੇਗਾ। ਪਰ ਉਹ ਇਹ ਹੋਵੇਗਾ, ਤੁਸੀਂ ਵੇਖਿਆ, ਉਹ ਸੀ...ਕੀ ਤੁਸੀਂ ਏਲੀਯਾਹ ਅਤੇ ਅਲੀਸ਼ਾ, ਤੇ ਧਿਆਨ ਦਿੱਤਾ ਹੈ? ਉਸ ਤਰ੍ਹਾਂ ਦੇ ਜ਼ਿਆਦਾਤਰ ਆਦਮੀ ਅਜਿਹੇ ਹੁੰਦੇ ਹਨ; ਉਹ, ਲੋਕਾਂ ਤੋਂ ਦੂਰ ਰਹਿੰਦੇ ਹਨ। ਉਹ ਬਹੁਤ ਅਜੀਬ ਹੁੰਦੇ ਹਨ। ਉਹ ਲੋਕਾਂ ਨਾਲ ਬਹੁਤ ਜ਼ਿਆਦਾ ਘੁਲਦੇ ਮਿਲਦੇ ਨਹੀਂ ਹਨ।

371 ਤੁਸੀਂ ਧਿਆਨ ਦਿਓ ਕਿ ਅਲੀਸ਼ਾ ਕਿਸ ਤਰ੍ਹਾਂ ਦਾ ਸੀ, ਅਤੇ ਏਲੀਯਾਹ, ਅਤੇ ਯੂਹੰਨਾ ਬਪਤਿਸਮਾ ਦੇਣ ਵਾਲਾ ਕਿਸ ਤਰ੍ਹਾਂ ਦਾ ਸੀ, ਅਰ ਉਸ ਆਤਮਾ ਦਾ ਸੁਭਾਅ, ਤੁਸੀਂ ਵੇਖੋ। ਅਤੇ ਉਹ ਨਹੀਂ...ਉਹ—ਉਹ, ਮੇਰਾ ਇਹ ਵਿਸ਼ਵਾਸ ਹੈ ਕਿ ਉਹ ਆਦਮੀ ਜੰਗਲ ਨੂੰ ਪਿਆਰ ਕਰਨ ਵਾਲਾ ਹੋਵੇਗਾ, ਅਤੇ ਹੋ ਸੱਕਦਾ ਹੈ ਕਿ ਉਹ ਜੰਗਲ ਵਿੱਚ ਰਹੇ। ਪਰੰਤੂ, ਹੁਣ, ਬਸ ਇਹ ਕਹਿਣਾ ਕਿ ਉਹ ਵਣਵਾਸੀ ਹੋਵੇਗਾ ਅਤੇ ਜੰਗਲ ਵਿੱਚ ਰਹੇਗਾ, ਮੈਂ ਇਹਦੇ ਬਾਰੇ ਨਹੀਂ ਜਾਣਦਾ ਹਾਂ। ਕਦੇ ਕਦਾਈਂ ਉਨ੍ਹਾਂ ਨੇ ਇਸ ਤਰ੍ਹਾਂ ਕੀਤਾ। ਅਲੀਸ਼ਾ ਨੇ ਤਾਂ ਨਹੀਂ, ਪਰ ਏਲੀਯਾਹ ਨੇ ਇਸ ਤਰ੍ਹਾਂ ਕੀਤਾ ਸੀ। ਅਤੇ ਫਿਰ, ਯੂਹੰਨਾ, ਉਹ—ਉਹ ਜੰਗਲ ਵਿੱਚ ਰਿਹਾ ਸੀ।

372 ਅਤੇ, ਇਹ ਦੱਸਣਾ ਮੁਸ਼ਕਿਲ ਹੋਵੇਗਾ, ਕਿ ਜਦੋਂ ਇਹ ਦੂਸਰੇ ਨਬੀ, ਯਹੂਦਿਯਾ ਵਿੱਚੋਂ ਬਾਹਰ ਨਿੱਕਲ ਕੇ ਆਉਣਗੇ, ਮੈਂ ਨਹੀਂ ਜਾਣਦਾ ਹਾਂ ਕਿ

ਉਹ ਕਿੱਥੇ ਰਹਿਣਗੇ। ਹੋ ਸੱਕਦਾ ਹੈ ਕਿ ਉਹ ਕਿਸੇ ਪਹਾੜ ਤੇ ਡੇਰਾ ਲਾਉਣ। ਜਾਂ—ਜਾਂ, ਉਹ ਆਪਣੀ ਭਵਿੱਖਬਾਣੀ ਦੇ ਦਿਨਾਂ ਵਿੱਚ ਕੀ ਕਰਨਗੇ, ਮੈਂ—ਮੈਂ ਨਹੀਂ ਜਾਣਦਾ ਹਾਂ ਕਿ ਉਹ ਕੀ ਕਰਨਗੇ।

ਪਰ ਤੁਸੀਂ...ਜੋ ਕੁਝ ਕਹਿਣ ਦੀ ਮੈਂ ਕੋਸ਼ਿਸ਼ ਕਰ ਰਿਹਾ ਹਾਂ ਉਹ ਇਹ ਹੈ। “ਉਹ, ਉਹ ਹੋਣਗੇ, ਉਹ ਇੱਕ—ਇੱਕ—ਇੱਕ ਹੋਣਗੇ...” ਉਹ ਪੁੱਛਣ ਦੀ ਕੋਸ਼ਿਸ਼ ਕਰ ਰਹੇ ਹਨ, “ਕੀ ਉਹ ਕੇਵਲ ਜੰਗਲ ਵਿੱਚ ਨਿਵਾਸ ਕਰਨ ਵਾਲੇ ਹੋਣਗੇ?”

373 ਖੈਰ, ਅਜ ਕਲ ਉਹਨਾਂ ਨੂੰ ਵੱਡੇ ਜੰਗਲ ਵਿੱਚ ਰਹਿਣ ਲਈ ਉੱਤਰੀ ਬ੍ਰਿਟਿਸ਼ ਕੋਲੰਬੀਆ ਜਾਣਾ ਪੈਣਾ ਪਵੇਗਾ, ਕਿਤੇ, ਤੁਸੀਂ ਸਮਝੋ। ਇਹ ਕੋਈ ਹੋਵੇਗਾ ਜਿਹੜਾ...ਜੰਗਲ ਕੱਟੇ ਜਾ ਚੁੱਕੇ ਹਨ। ਸਮਝੋ? ਉੱਥੇ ਜਿਆਦਾ ਜੰਗਲ ਨਹੀਂ ਬਚੇ ਹਨ। ਸਮਝੋ? ਇਸ ਲਈ, ਸਿਰਫ ਇੱਕ ਗੱਲ ਹੈ, ਕਿ ਉਹ—ਉਹ ਜੰਗਲ ਦੇ ਪ੍ਰੇਮੀ ਹੋ ਸਕਦੇ ਹਨ, ਸਮਝੋ, ਅਤੇ ਸ਼ਾਇਦ ਉਹ ਬਹੁਤ ਜਿਆਦਾ ਜੰਗਲ ਵਿੱਚ ਰਹਿਣ, ਅਤੇ ਉਹ ਹੋਣਗੇ...ਤੁਸੀਂ ਉਨ੍ਹਾਂ ਦੇ ਸੁਭਾਅ ਤੇ ਧਿਆਨ ਦੇ ਸੱਕਦੇ ਹੋ, ਕਿ ਉਹਨਾਂ ਦਾ ਸੁਭਾਅ ਸਮਝੋਤਾ ਕਰਨ ਵਾਲਾ ਨਹੀਂ ਹੈ, ਅਤੇ, ਇਸ ਤੋਂ ਤੁਸੀਂ—ਤੁਸੀਂ ਉਸ ਨੂੰ ਤਦ ਜਾਣ ਲਵੋਗੇ ਜਦ ਉਹ ਆਏਗਾ। ਸਮਝੋ? ਤੁਸੀਂ ਇਹਨੂੰ ਵੇਖੋਗੇ; ਜੋ ਤੁਸੀਂ—ਤੁਸੀਂ ਜਾਗਰੂਕ ਹੋ।

374 ਹੁਣ, ਇੱਥੇ ਇੱਕ ਪ੍ਰਸ਼ਨ ਹੈ, ਮੈਂ ਨਹੀਂ ਜਾਣਦਾ ਹਾਂ ਕਿ ਇਸਦਾ ਕਿਸ ਤਰ੍ਹਾਂ ਜਵਾਬ ਦੇਣਾ ਹੈ। ਅਤੇ ਇਸ ਪ੍ਰਸ਼ਨ ਤੋਂ ਪਹਿਲਾਂ ਮੇਰੇ ਕੋਲ ਇੱਕ ਹੋਰ ਪ੍ਰਸ਼ਨ ਹੈ, ਅਤੇ ਮੈਂ ਉਨ੍ਹਾਂ ਨੂੰ ਇੱਕ ਮਿੰਟ ਲਈ ਟੋਪ ਬੰਦ ਕਰਨ ਨੂੰ ਕਹਿਣ ਵਾਲਾ ਹਾਂ।

219. ਜੇ ਪਰਮੇਸ਼ੁਰ ਇੱਕ ਹੀ ਵਿਅਕਤੀ ਹੈ, ਤਾਂ ਰੂਪ ਬਦਲ ਜਾਣ ਵਾਲੇ ਪਹਾੜ ਤੇ ਉਹ ਆਪਣੇ ਆਪ ਨਾਲ ਕਿਸ ਤਰ੍ਹਾਂ ਗੱਲ ਕਰ ਸੱਕਦਾ ਸੀ?

375 ਅੱਛਾ, ਮੈਂ ਇਸ ਨੂੰ ਹੁਣੇ ਹੀ ਸਮਝਾਇਆ ਸੀ, ਤੁਸੀਂ ਵੇਖਿਆ। ਸਮਝੋ? ਮੈਂ ਤੁਹਾਡੇ ਕੋਲੋਂ ਇਹ ਪੁੱਛਣਾ ਚਾਹੁੰਦਾ ਹਾਂ। ਮੈਂ ਜਾ ਰਿਹਾ ਹਾਂ...ਜਦ ਯਿਸੂ ਨੇ ਪਿਤਾ ਦੇ ਅੱਗੇ ਪ੍ਰਾਰਥਨਾ ਕੀਤੀ, ਤੁਸੀਂ ਸਮਝੋ।

ਮੇਰਾ ਵਿਸ਼ਵਾਸ ਹੈ ਕਿ ਤੁਸੀਂ ਪਵਿੱਤਰ ਆਤਮਾ ਦਾ ਬਪਤਿਸਮਾ ਪਾਇਆ ਹੈ। ਕੀ ਤੁਸੀਂ ਨਹੀਂ ਪਾਇਆ ਹੈ, ਭਾਈ? ਕੀ ਤੁਸੀਂ ਇੱਕ ਮਿੰਟ ਲਈ ਖੜ੍ਹੇ ਨਹੀਂ ਹੋਵੋਗੇ। ਤੁਸੀਂ ਪਵਿੱਤਰ ਆਤਮਾ ਪਾਇਆ ਹੈ ਇਸਦਾ ਦਾਅਵਾ ਕਰਦੇ ਹੋ? [ਭਾਈ ਆਖਦਾ ਹੈ, “ਹਾਂ, ਸ਼੍ਰੀਮਾਨ।”—ਸੰਪਾ.] ਮੈਂ ਵੀ, ਪਾਇਆ ਹੈ। ਫਿਰ, ਇਹ ਕੀ ਹੈ? ਫਿਰ ਮੈਂ ਇਹ ਦਾਵਾ ਨਹੀਂ ਕਰਦਾ ਹਾਂ ਕਿ ਮੇਰੇ ਕੋਲ—ਮੇਰੇ ਕੋਲ ਇਨ੍ਹਾਂ ਭੇਤਾਂ ਨੂੰ ਖੋਲ੍ਹਣ ਦੀ ਸ਼ਕਤੀ ਹੈ। ਮੇਰੇ ਕੋਲ ਬਿਮਾਰ ਨੂੰ ਚੰਗਾ ਕਰਨ ਦੀ ਸ਼ਕਤੀ ਨਹੀਂ ਹੈ। ਇਹ ਪਰਮੇਸ਼ੁਰ ਕੋਲ ਹੈ।

376 ਮੈਂ ਯਕੀਨ ਕਰਦਾ ਹਾਂ ਕਿ ਤੁਸੀਂ ਇੱਕ ਸੇਵਕ ਹੋ। ਜੇ ਮੈਂ ਗਲਤੀ ਨਾ ਕਰਾਂ, ਤਾਂ ਤੁਸੀਂ ਅਰਕਨਸਾਸ ਤੋਂ ਆਏ ਹੋ। ਹੁਣ, ਸਭ ਠੀਕ ਹੈ। ਅਤੇ ਤੁਹਾਡੇ ਵਿੱਚ, ਤੁਹਾਡੇ ਕੋਲ, ਤਾਂ ਕਿ ਤੁਸੀਂ ਖੁਸ਼ਖਬਰੀ ਦਾ—ਦਾ ਪ੍ਰਚਾਰ ਕਰਨ ਦੀ ਇੱਛਾ ਹੈ। ਸਾਧਾਰਣ ਤੌਰ ਤੇ, ਤੁਸੀਂ ਇੱਕ ਖੇਤ ਤੇ ਜਾਂ ਉਸੇ ਦੇ ਆਲੇ-ਦੁਆਲੇ ਵੱਡੇ ਹੋਏ ਹੋ। ਤੁਸੀਂ ਬਸ ਇਹਦੇ ਬਾਰੇ ਵਿੱਚ ਕੁਝ ਨਹੀਂ ਜਾਣਦੇ; ਪਰ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ, ਤੁਹਾਡੇ ਅੰਦਰ ਕੁਝ ਆਇਆ ਹੈ। ਤੁਸੀਂ ਇਹ ਬਿਲਕੁਲ ਵੀ ਦਾਵਾ ਨਹੀਂ ਕਰਦੇ ਕਿ ਇਹ ਤੁਸੀਂ ਆਪਣੇ ਆਪ ਤੋਂ ਕਰਦੇ ਹੋ। ਇਹ ਤਾਂ ਇੱਕ ਦੂਸਰਾ ਵਿਅਕਤੀ ਹੈ, ਜੋ ਪਵਿੱਤਰ ਆਤਮਾ ਹੈ। ਕੀ ਇਹ ਠੀਕ ਹੈ? [ਭਾਈ ਆਖਦਾ ਹੈ, “ਹਾਂ, ਸ਼੍ਰੀਮਾਨ”—ਸੰਪਾ.] ਅੱਛਾ।

377 ਹੁਣ ਮੈਂ ਤੁਹਾਡੇ ਕੋਲੋਂ ਕੁਝ ਪੁੱਛਣਾ ਚਾਹੁੰਦਾ ਹਾਂ। ਕੀ...ਉਹ ਹੀ ਪਵਿੱਤਰ ਆਤਮਾ ਤੁਹਾਡੇ ਅੰਦਰ ਹੈ। ਕੀ ਇਹ ਠੀਕ ਹੈ? [ਉਹ ਭਾਈ ਆਖਦਾ ਹੈ, “ਇਹ ਠੀਕ ਹੈ।”—ਸੰਪਾ.] ਕੀ ਤੁਸੀਂ ਉਸਦੇ ਨਾਲ ਗੱਲਾਂ ਕਰਦੇ ਹੋ? [“ਹਾਂ, ਸ਼੍ਰੀਮਾਨ”] ਉਸਦੇ ਨਾਲ ਗੱਲਾਂ ਕਰਦੇ ਹੋ? ਕੀ ਤੁਸੀਂ ਉਸ ਅੱਗੇ ਪ੍ਰਾਰਥਨਾ ਕਰਦੇ ਹੋ? ਠੀਕ ਹੈ। ਇਹ ਸੱਭ ਹੀ ਮੈਂ ਪੁੱਛਣਾ ਚਾਹੁੰਦਾ ਸੀ। ਤੁਹਾਡਾ ਬਹੁਤ, ਧੰਨਵਾਦ।

ਵੇਖਿਆ? ਕੀ ਹੁਣ ਤੁਸੀਂ ਇਸਨੂੰ ਸਮਝ ਗਏ ਹੋ? [ਸੰਗਤ ਆਖਦੀ ਹੈ, “ਆਮੀਨ।”—ਸੰਪਾ.]

378 ਮੈਂ ਤੁਹਾਡੇ ਕੋਲੋਂ ਇੱਕ ਗੱਲ ਪੁੱਛਦਾ ਹਾਂ। ਇਹ ਕਿਵੇਂ ਹੋਇਆ ਸੀ ਜਦ... ਯਿਸੂ ਨੇ ਯੂਹੰਨਾ 3 ਵਿੱਚ, ਉਹਨੇ ਕਿਹਾ ਸੀ, “ਜਦੋਂ ਮਨੁੱਖ ਦਾ ਪੁੱਤਰ ਆਵੇਗਾ, ਜਿਹੜਾ ਹੁਣ ਸੁਰਗ ਵਿੱਚ ਹੈ।” ਸਮਝੋ? “ਹੁਣ ਉਹ ਸੁਰਗ ਵਿੱਚ ਹੈ; ਉਹ ਧਰਤੀ ਤੇ...ਆਵੇਗਾ।” ਸਮਝੋ? “ਮਨੁੱਖ ਦਾ ਪੁੱਤਰ ਜਿਹੜਾ ਹੁਣ ਸੁਰਗ ਵਿੱਚ ਹੈ,” ਅਤੇ ਇੱਥੇ ਉਹ ਖੜਾ ਕਿਸੇ ਆਦਮੀ ਨਾਲ ਗੱਲਾਂ ਕਰ ਰਿਹਾ ਸੀ। ਹੁਣ ਤੁਸੀਂ ਹੀ ਮੈਨੂੰ ਇਸ ਪ੍ਰਸ਼ਨ ਦਾ ਜਵਾਬ ਦਿਓ। ਯਿਸੂ ਅਤੇ ਪਿਤਾ ਪਰਮੇਸ਼ੁਰ ਇੱਕ ਹੀ ਵਿਅਕਤੀ ਹੈ।

379 ਬਿਲਕੁੱਲ ਜਿਵੇਂ ਪਵਿੱਤਰ ਆਤਮਾ ਮੇਰੇ ਵਿੱਚ ਹੈ; ਤੁਸੀਂ ਮੈਨੂੰ ਪ੍ਰਚਾਰ ਕਰਦੇ ਨੂੰ ਵੇਖ ਰਹੇ ਹੋ, ਪਰ ਇਹ ਮੈਂ ਨਹੀਂ ਹਾਂ।

ਇਹ ਮੈਂ ਨਹੀਂ ਹਾਂ ਜੋ ਸ਼ਬਦ ਬੋਲਦਾ ਹੈ ਅਤੇ ਲਿਆ ਸੱਕਦਾ ਹੈ, ਜਿਵੇਂ ਤੁਸੀਂ ਜਾਣਦੇ ਹੋ, ਇੱਕ ਜਾਨਵਰ; ਉੱਥੇ ਬੈਠਦਾ ਹੈ ਅਤੇ ਵੇਖਦਾ ਹੈ, ਅਤੇ ਜਾਨਵਰ ਨੂੰ ਮਾਰਦਾ ਹੈ ਅਤੇ ਇਸਨੂੰ ਖਾ ਲੈਂਦਾ ਹੈ। ਇਹ ਰਚਨਾਤਮਕ ਸ਼ਕਤੀ ਹੈ। ਇਹ ਮਨੁੱਖ ਵਿੱਚ ਨਹੀਂ ਹੁੰਦੀ।

380 ਇਹ ਮੈਂ ਨਹੀਂ ਹਾਂ ਕਿ ਕਿਸੇ ਛੋਟੇ ਬੱਚੇ ਨੂੰ ਲੈ ਕੇ ਰੱਖਾਂ, ਲਿਟਾਇਆ ਹੋਇਆ

ਹੈ...ਡਾਕਟਰਾਂ ਨੇ ਉਸਨੂੰ ਉਸਦੀ ਪਿੱਠ ਦੇ ਸਹਾਰੇ ਲਿਟਾਇਆ ਹੋਇਆ ਹੈ ਉਸਨੂੰ ਦਿਲ ਦੀ ਬਿਮਾਰੀ ਹੈ, ਅੱਜ ਰਾਤ। ਅਤੇ ਆਖਾਂ, “ਵਿਲੀਅਮ ਬ੍ਰਨਹਾਮ ਇਉਂ ਫਰਮਾਉਂਦਾ ਹੈ”? ਨਹੀਂ। “ਯਹੋਵਾਹ ਇਉਂ ਫਰਮਾਉਂਦਾ ਹੈ, ਤਾਂ ਇਹ ਖਤਮ ਹੋ ਗਿਆ ਹੈ।” ਅਤੇ ਅਗਲੇ ਦਿਨ, ਉਸਨੂੰ ਡਾਕਟਰ ਦੇ ਕੋਲ ਲਿਜਾਇਆ ਜਾਂਦਾ ਹੈ, ਅਤੇ ਉਹ ਬੀਮਾਰੀ ਬਿਲਕੁਲ ਖਤਮ ਹੋ ਚੁੱਕੀ ਹੁੰਦੀ ਹੈ।

381 ਇੱਕ ਬੱਚਾ ਜਿਸਨੂੰ ਲੂਕੀਮੀਆ ਹੈ, ਜਦੋਂ ਉਸਦੀ ਅੱਖਾਂ ਨਿਕਲ ਕੇ ਬਾਹਰ ਆ ਜਾਂਦੀਆਂ ਹਨ ਅਤੇ ਪੇਟ ਸਾਰਾ ਪੀਲਾ ਹੋ ਜਾਂਦਾ ਹੈ; ਅਤੇ ਉਸ ਨੂੰ ਹਸਪਤਾਲ ਲੈ ਕੇ ਜਾ ਰਹੇ ਹੁੰਦੇ ਹਨ, ਕਿ ਉਸਨੂੰ ਖੂਨ ਅਤੇ ਹੋਰ ਚੀਜ਼ਾਂ, ਦਿੱਤੀਆਂ ਜਾ ਸਕਣ। ਅਤੇ ਪੰਜ ਮਿੰਟ ਦੇ ਅੰਦਰ ਹੀ, ਉਹ ਹੈਮਬਰਗਰ ਲਈ ਰੋਂਦਾ ਹੈ! ਅਤੇ ਅਗਲੇ ਦਿਨ, ਉਸਨੂੰ ਹਸਪਤਾਲ ਲਿਜਾਇਆ ਜਾਂਦਾ ਹੈ, ਅਤੇ ਉਹ ਉਸ ਵਿੱਚੋਂ ਲੂਕੀਮੀਆ ਦਾ ਨਿਸ਼ਾਨ ਤੱਕ ਵੀ ਨਾ ਲੱਭ ਸਕਣ। ਕੀ ਇਹ, “ਵਿਲੀਅਮ ਬ੍ਰਨਹਾਮ ਇਉਂ ਫਰਮਾਉਂਦਾ ਵਾਲਾ ਵਚਨ ਹੈ”? ਇਹ ਤਾਂ, “ਯਹੋਵਾਹ ਇਉਂ ਫਰਮਾਉਂਦਾ ਵਾਲਾ ਵਚਨ ਹੈ!” ਜਦਕਿ, ਉਹ ਮੇਰੇ ਤੋਂ ਵਿਅਕਤੀਗਤ ਰੂਪ ਨਾਲ ਅਲੱਗ ਹੈ, ਪਰ ਉਹ ਇੱਕ ਹੀ ਢੰਗ ਨਾਲ ਪ੍ਰਗਟ ਹੁੰਦਾ ਹੈ ਉਹ ਹੈ ਮੇਰੇ ਵਿੱਚ ਦੀ ਹੋ ਕੇ। ਸਮਝੋ?

382 ਇਸੇ ਤਰ੍ਹਾਂ ਹੀ ਯਿਸੂ ਅਤੇ ਪਿਤਾ ਸੀ। ਯਿਸੂ ਨੇ ਕਿਹਾ, “ਇਹ ਮੈਂ ਨਹੀਂ ਹਾਂ ਜੋ ਇਨ੍ਹਾਂ ਕੰਮਾਂ ਨੂੰ ਕਰਦਾ ਹੈ; ਇਹ ਤਾਂ ਮੇਰਾ ਪਿਤਾ ਹੈ ਜੋ ਮੇਰੇ ਵਿੱਚ ਰਹਿ ਕੇ ਇਨ੍ਹਾਂ ਕੰਮਾਂ ਨੂੰ ਕਰ ਰਿਹਾ ਹੈ।”

ਹੁਣ, “ਮਨੁੱਖ ਦਾ ਪੁੱਤਰ ਆਕਾਸ਼ ਤੋਂ ਉਤਰੇਗਾ, ਜੋ ਹੁਣ ਆਕਾਸ਼ ਵਿੱਚ ਹੈ।” ਸਮਝੋ? ਇਹ ਕੀ ਸੀ? ਉਹ ਸਰਵਿਆਪਕ ਸੀ ਕਿਉਂਕਿ ਉਹ ਪਰਮੇਸ਼ਰ ਸੀ।

383 ਹੁਣ, ਇੱਕ ਹੋਰ ਪ੍ਰਸ਼ਨ ਹੈ, ਮੈਂ—ਮੈਂ ਇਨ੍ਹਾਂ ਸ਼ਬਦਾਂ ਨੂੰ ਕਹਿਣਾ ਚਾਹੁੰਦਾ ਹਾਂ।

ਜੇ ਤੁਸੀਂ ਕਹਿ ਰਹੇ ਸੀ ਉਸਦਾ ਬਿਆਨ ਕਰੋ...

[ਟੇਪ ਵਿੱਚ ਖਾਲੀ ਥਾਂ, ਭਵਿੱਖਬਾਣੀ ਦਿੱਤੀ ਜਾਂਦੀ ਹੈ—ਸੰਪਾ.]

ਪਿਤਾ ਪਰਮੇਸ਼ਰ, ਤੁਹਾਡਾ ਧੰਨਵਾਦ। ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿ ਤੇਰਾ ਆਤਮਾ, ਇੱਥੇ ਹਾਜ਼ਰ ਹੈ। ਸਾਨੂੰ ਇਹ ਦੱਸਿਆ ਗਿਆ ਹੈ, ਪਿਤਾ, ਕਿ ਇੱਕ ਵਾਰ, ਜਦੋਂ, ਉੱਥੇ, ਵੈਰੀ ਅੰਦਰ ਆ ਰਿਹਾ ਸੀ, ਤਾਂ ਆਤਮਾ ਇੱਕ ਮਨੁੱਖ ਤੇ ਆਇਆ, ਉਸ ਵਿੱਚੋਂ ਭਵਿੱਖਬਾਣੀ ਕੀਤੀ, ਅਤੇ ਉਸਨੂੰ ਦੱਸਿਆ। ਇਸ ਨਾਲ ਉਨ੍ਹਾਂ ਨੇ ਸੱਭ ਚੀਜ਼ਾਂ ਨੂੰ ਬਿਵਸਥਾ ਅਨੁਸਾਰ ਕਰ ਲਿਆ, ਜਿੱਥੇ

ਉਹਨਾਂ ਨੂੰ ਪਤਾ ਲੱਗਾ ਸੀ ਕਿ ਕਿਵੇਂ ਜਾਣਾ ਹੈ ਅਤੇ ਕਿਵੇਂ ਵੈਰੀ ਨੂੰ ਹਰਾਉਣਾ ਹੈ, ਅਤੇ ਕਿੱਥੇ ਵੈਰੀ ਨਾਲ ਭਿੜਨਾ ਹੈ।

384 ਅਤੇ ਮੈਂ ਤੇਰਾ ਧੰਨਵਾਦ ਕਰਦਾ ਹਾਂ, ਪਿਤਾ, ਕਿ ਤੁਸੀਂ ਹਾਲੇ ਵੀ ਉਹ ਹੀ ਪਰਮੇਸ਼ੁਰ ਹੋ ਜੋ ਹਮੇਸ਼ਾ ਤੋਂ ਸੀ। ਤੁਸੀਂ ਹਾਲੇ ਵੀ ਉਹੀ ਹੋ। ਅਸੀਂ ਬਦਲ ਜਾਂਦੇ ਹਾਂ, ਯੁੱਗ ਬਦਲ ਜਾਂਦੇ ਹਨ, ਅਤੇ ਸਮਾਂ ਬਦਲ ਜਾਂਦਾ ਹੈ, ਅਤੇ ਲੋਕ ਵੀ। ਪਰ ਤੁਸੀਂ ਕਦੇ ਨਹੀਂ ਬਦਲਦੇ। ਤੁਹਾਡੇ ਇੰਤਜਾਮ ਨਾ ਬਦਲਣ ਵਾਲੇ ਹਨ। ਤੁਹਾਡੀ ਕਿਰਪਾ ਨਾ ਬਦਲਣ ਵਾਲੀ ਹੈ। ਤੁਹਾਡੇ ਕੰਮ ਨਾ ਤਬਦੀਲ ਹੋਣ ਵਾਲੇ ਹਨ, ਕਿਉਂਕਿ ਉਹ ਅਚਰਜ ਹਨ, ਅਤੇ ਮਨੁੱਖ ਦੇ ਕਿਸੇ ਗਿਆਨ ਤੋਂ ਪਰੇ ਹਨ ਕਿ ਉਹ ਉਨ੍ਹਾਂ ਨੂੰ ਕਦੇ ਸਮਝ ਵੀ ਸਕੇ।

385 ਇਸ ਲਈ ਅਸੀਂ ਤੇਰੇ ਧੰਨਵਾਦੀ ਹਾਂ, ਪ੍ਰਭੂ, ਕਿ ਤੁਹਾਡੇ ਗੁਪਤ ਭੇਦ ਤੁਹਾਡੇ ਦਾਸਾਂ ਦੇ ਦਿਲਾਂ ਵਿੱਚ ਛੁਪੇ ਹੋਏ ਹਨ। ਅਤੇ ਅਸੀਂ ਇਹਦੇ ਲਈ ਬਹੁਤ ਖੁਸ਼ ਹਾਂ, ਪ੍ਰਭੂ। ਪ੍ਰਭੂ ਹੋਣ ਦੇ ਕਿ ਅਸੀਂ ਚਮਕਦੀਆਂ ਹੋਈਆਂ ਜੋਤਾਂ ਵਾਂਗ, ਇੱਕ... ਥਾਂ ਤੋਂ ਦੂਸਰੀ ਥਾਂ ਨੂੰ ਜਾਈਏ, ਅਤੇ ਹੋਰ ਦੂਜੇ ਲੋਕਾਂ ਨੂੰ ਪਿਆਰ ਨਾਲ, ਅੰਦਰ ਲਿਆਉਣ ਦੀ—ਦੀ ਕੋਸ਼ਿਸ਼ ਕਰੀਏ; ਕਿ ਅਸੀਂ ਹਰੇਕ ਛੋਟੇ ਕੋਨੇ ਵਿੱਚ, ਮੱਛੀਆਂ ਫੜਨ ਲਈ ਜਾਲ ਸੁੱਟ ਸਕੀਏ, ਪੱਕਾ ਕਰੀਏ ਕਿ ਅਸੀਂ ਹਰੇਕ ਉਹ ਮੱਛੀ ਫੜ ਲਈਏ ਜੋ ਤੇਰੇ ਰਾਜ ਦੀ ਹੈ। ਅਤੇ ਫਿਰ ਲੇਲਾ ਆਪਣੀ ਲਾੜੀ ਨੂੰ ਲਵੇਗਾ, ਤਾਂ ਕਿ ਉਹ ਹਮੇਸ਼ਾਂ ਉਸਦੇ ਕੋਲ ਰਹੇ। ਅਸੀਂ ਉਸ ਸਮੇਂ ਦੀ ਉਡੀਕ ਕਰ ਰਹੇ ਹਾਂ, ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ। ਆਮੀਨ।

386 ਇੱਥੇ ਕਿੰਨੇ ਲੋਕ ਬਿਮਾਰ ਹਨ? ਤੁਹਾਡੇ ਹੱਥ ਵੇਖਣ ਦਿਓ। ਇਹ ਇੰਝ ਲੱਗਦਾ ਹੈ ਲੱਗਭੱਗ...ਤੁਸੀਂ ਦੁਬਾਰਾ ਆਪਣੇ ਹੱਥ ਉੱਪਰ ਉਠਾਓ। ਲੱਗਭੱਗ ਇੱਕ, ਦੋ, ਤਿੰਨ, ਚਾਰ, ਪੰਜ, ਛੇ, ਸੱਤ, ਅੱਠ, ਨੌਂ, ਦਸ, ਗਿਆਰਾਂ, ਬਾਰਾਂ, ਤੇਰਾਂ, ਚੌਦਾਂ, ਪੰਦਰਾਂ, ਸੌਲਾਂ, ਸਤਾਰਾਂ, ਅਠਾਰਾਂ, ਉੱਨੀ, ਵੀਹ...?...ਇਕੀਆਲੀ, ਬਿਆਲੀ, ਤਰਤਾਲੀ, ਚੁਤਾਲੀ, ਪੈਨਤਾਲੀ, ਛਿਆਲੀ, ਸੰਨਤਾਲੀ। ਲੱਗਭਗ ਸੰਨਤਾਲੀ। ਠੀਕ ਹੈ।

387 ਹੁਣ ਸਾਢੇ-ਗਿਆਰਾਂ ਹੋ ਗਏ ਹਨ। ਅਸੀਂ ਇਸੇ ਵੇਲੇ ਬਿਮਾਰਾਂ ਲਈ ਪ੍ਰਾਰਥਨਾ ਕਰ ਸੱਕਦੇ ਹਾਂ; ਅੱਜ ਰਾਤ ਇਸ ਵਿੱਚ—ਵਿੱਚ ਲਗਾਓ...ਕੀ ਤੁਸੀਂ, ਕੀ ਤੁਸੀਂ ਇਸ ਤਰ੍ਹਾਂ ਕਰਨਾ ਪਸੰਦ ਕਰੋਗੇ? [ਸਭਾ ਆਖਦੀ ਹੈ, “ਆਮੀਨ।”—ਸੰਪਾ.]

388 ਮੈਂ ਵਿਸ਼ਵਾਸ ਕਰਦਾ ਹਾਂ ਕਿ ਇਸਨੂੰ ਕਰਨ ਲਈ ਇਹੀ ਸਮਾਂ ਚੰਗਾ ਹੋਵੇਗਾ। ਮੈਂ ਦੱਸਦਾ ਹਾਂ ਕਿਉਂ: ਪਵਿੱਤਰ ਆਤਮਾ, ਠੀਕ ਇੱਥੇ ਖੜਾ ਹੈ, ਇਹੀ ਮਸੂਾ ਹੈ। ਹੁਣ, ਜਿੱਥੋਂ ਤੱਕ ਅਸੀਂ ਉਸ ਆਤਮਾ ਦੇ ਅੰਦਰ ਪ੍ਰਵੇਸ਼ ਕਰ

ਚੁੱਕੇ ਹਾਂ, ਵੇਖੋ, ਅਤੇ ਤੁਸੀਂ ਵੇਖਦੇ ਹੋ ਕਿ ਕੁਝ, ਤੁਸੀਂ ਜਾਣਦੇ ਹੋ ਕਿ ਕੁਝ—
ਕੁਝ ਹੈ ਜੋ ਇੱਥੇ ਹਾਜ਼ਰ ਹੈ, ਸਮਝੋ। ਅਤੇ ਜੇ ਕਦੇ ਤੁਸੀਂ ਇਸ ਤੇ ਵਿਸ਼ਵਾਸ ਕਰ
ਸਕੋ, ਤੁਹਾਨੂੰ ਇਸੇ ਵੇਲੇ ਹੀ ਇਸ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ। ਸਮਝੋ?
ਜੇ ਤੁਸੀਂ ਕਦੇ ਇਸ ਤੇ ਵਿਸ਼ਵਾਸ ਕਰੋਗੇ, ਤਾਂ ਉਹ ਸਮਾਂ ਬਿਲਕੁੱਲ ਹੁਣ ਹੀ
ਹੈ।

389 ਹੁਣ ਅਸੀਂ ਤੁਹਾਡੇ ਕੋਲੋਂ ਚਾਹੁੰਦੇ ਹਾਂ ਕਿ ਤੁਸੀਂ ਬੜੀ ਹੀ ਸ਼ਾਂਤੀ ਨਾਲ
ਆਓ। ਅਤੇ ਉਹ ਜਿਹੜੇ ਉੱਥੇ ਬਾਹਰਲੀਆਂ ਕੁਰਸੀਆਂ ਤੇ ਬੈਠੇ ਹਨ, ਜਿਨ੍ਹਾਂ
ਨੇ ਆਪਣੇ ਹੱਥ ਉੱਪਰ ਉਠਾਏ ਸਨ, ਇਸ ਬਾਹਰਲੀ ਕੁਰਸੀ ਵਿੱਚੋਂ ਬਾਹਰ
ਆਓ, ਇੱਥੇ ਹੇਠਾਂ ਆ ਜਾਓ। ਅਤੇ ਫਿਰ ਅਸੀਂ ਉਨ੍ਹਾਂ ਨੂੰ, ਗੈਲਰੀ ਵਿੱਚੋਂ ਦੂਜੀ
ਗੈਲਰੀ ਵਿੱਚ ਲਵਾਂਗੇ। ਅਤੇ ਉਨ੍ਹਾਂ ਵਿੱਚੋਂ ਸਿਰਫ ਪੰਤਾਲੀ—ਪੰਤਾਲੀ, ਸੰਤਾਲੀ
ਲੋਕ ਹੀ ਹਨ; ਇਹਨੂੰ ਕੋਈ ਜਿਆਦਾ ਸਮਾਂ ਨਹੀਂ ਲੱਗੇਗਾ।

390 ਮੈਂ ਭਾਈ ਨੇਵਿਲ ਨੂੰ ਇਹ ਕਹਿੰਦਾ ਹਾਂ ਕਿ ਉਹ ਮੇਰੇ ਨਾਲ, ਇੱਥੇ ਹੇਠਾਂ
ਆ ਜਾਣਗੇ, ਅਸੀਂ ਉਨ੍ਹਾਂ ਲੋਕਾਂ ਲਈ ਪ੍ਰਾਰਥਨਾ ਕਰਨ ਜਾ ਰਹੇ ਹਾਂ।

391 ਪਹਿਲਾਂ, ਉਹ ਜਿਹੜੇ ਹੁਣ ਗੈਲਰੀ ਵਿੱਚੋਂ ਆ ਰਹੇ ਹਨ, ਹੁਣ ਇੱਕ ਮਿੰਟ
ਲਈ ਉੱਪਰ ਖੜੇ ਹੋ ਜਾਣ, ਤਾਂ ਕਿ ਅਸੀਂ ਇੱਥੇ ਤੁਹਾਡੇ ਲਈ ਪ੍ਰਾਰਥਨਾ ਕਰ
ਸਕੀਏ ਅਤੇ ਹਰੇਕ ਦੇ ਉੱਪਰ ਹੱਥ ਰੱਖ ਸਕੀਏ। ਹੁਣ, ਇਹ ਠੀਕ ਹੋਵੇਗਾ,
ਕਿ ਹਰੇਕ ਜਿਹੜਾ ਪ੍ਰਾਰਥਨਾ ਦੀ ਕਤਾਰ ਵਿੱਚ ਆ ਰਿਹਾ ਹੈ, ਸਮਝੋ, ਉਹ
ਜਿਹੜੇ ਪ੍ਰਾਰਥਨਾ ਦੀ ਕਤਾਰ ਵਿੱਚ ਆ ਰਹੇ ਹਨ, ਸਮਝੋ? ਹੁਣ—ਹੁਣ, ਵੇਖੋ,
ਸਮਾਂ ਬਚਾਉਂਦੇ ਹੋਏ, ਤਾਂ ਕਿ ਅਸੀਂ ਇਸਨੂੰ ਕਰਨ ਵਿੱਚ ਪੱਕੇ ਹੋ ਜਾਈਏ,
ਹੁਣ ਅਸੀਂ ਤੁਹਾਡੇ ਲਈ ਪ੍ਰਾਰਥਨਾ ਕਰਨ ਜਾ ਰਹੇ ਹਾਂ।

392 ਮਿੱਤਰੇ ਵੇਖੋ। ਹੁਣ ਮੈਂ ਇਹ ਗੱਲ ਤੁਹਾਨੂੰ ਸਮਝਾਉਂਦਾ ਹਾਂ। ਯਿਸੂ ਮਸੀਹ
ਨੇ ਇਹ ਕਿਹਾ ਸੀ, “ਨਿਹਚਾ ਕਰਨ ਵਾਲਿਆਂ ਦੇ ਨਾਲ ਇਹ ਨਿਸ਼ਾਨ ਹੋਣਗੇ।”
ਹੁਣ ਵੇਖੋ। ਉਸਨੇ ਕਦੇ ਇਹ ਨਹੀਂ ਕਿਹਾ ਸੀ, “ਜੇ ਉਹ ਉਨ੍ਹਾਂ ਲਈ ਪ੍ਰਾਰਥਨਾ
ਕਰਣਗੇ।” “ਜੇ ਉਹ ਰੋਗੀਆਂ ਉੱਤੇ ਹੱਥ ਰੱਖਣਗੇ, ਤਾਂ ਉਹ ਚੰਗੇ ਹੋ ਜਾਣਗੇ!”
ਅਤੇ ਜੇ ਪਰਮੇਸ਼ੁਰ ਲੁਕੀਮੀਆਂ ਦੇ ਨਾ ਟਲਣ ਵਾਲੇ ਰੋਗ ਨੂੰ ਚੰਗਾ ਕਰ ਸੱਕਦਾ
ਹੈ, ਅਤੇ ਉਹ ਛੋਟੀ ਕੁੜੀ ਨੂੰ ਜੋ ਆਪ ਵਿਸ਼ਵਾਸ ਨਹੀਂ ਕਰ ਸੱਕਦੀ, ਅਤੇ ਉਸ
ਚੀਜ਼ ਨੂੰ ਪੂਰੀ ਤਰ੍ਹਾਂ ਚੰਗਾ ਕਰ ਸਕਦਾ ਹੈ; ਜੇ ਉਹ ਉਸ ਤੋਂ ਅਗਲੇ ਮਾਮਲੇ
ਨੂੰ ਲੈ ਸੱਕਦਾ ਹੈ, ਅਤੇ ਉਸ ਛੋਟੇ ਮੁੰਡੇ ਨੂੰ, ਅਤੇ ਉਸ ਨੂੰ ਚੰਗਾ ਕਰ ਸੱਕਦਾ
ਹੈ ਇੱਥੋਂ ਤਕ ਕਿ ਡਾਕਟਰ ਵੀ ਉਸਦੇ ਖੂਨ ਵਿੱਚ ਜਾਂ ਹੋਰ ਕਿਤੇ ਵੀ ਕਿਸੇ
ਪ੍ਰਕਾਰ ਦੇ ਬੁਖਾਰ ਨੂੰ ਨਾ ਲੱਭ ਸਕਣ; ਤਾਂ ਉਹ ਤੁਹਾਡੇ ਲਈ ਕੀ ਕਰ ਸੱਕਦਾ
ਹੈ? ਹੁਣ, ਉਹ ਛੋਟੇ-ਛੋਟੇ ਬੱਚੇ, ਉਹ ਨਹੀਂ ਸਮਝਦੇ ਪ੍ਰਾਰਥਨਾ ਕੀ ਕਰੇਗੀ।

ਪਰ ਸਿਰਫ਼ ਉਨ੍ਹਾਂ ਦੇ ਉੱਤੇ ਹੱਥ ਰੱਖੇ ਗਏ, ਅਤੇ ਇਸੇ ਨੇ ਇਹ ਕੀਤਾ। ਅਸੀਂ ਇਸਨੂੰ ਸਮਝਦੇ ਹਾਂ।

ਹੁਣ, ਜਿਵੇਂ ਤੁਸੀਂ ਖੜ੍ਹੇ ਹੋ, ਪ੍ਰਾਰਥਨਾ ਕਰਨ ਲਈ।

393 ਸਵਰਗੀ ਪਿਤਾ, ਤੁਹਾਡੀ ਮਹਾਨ ਹਜ਼ੂਰੀ ਜੋ ਇਸ ਜਗ੍ਹਾ ਤੇ ਹੈ, ਉਹ ਮਹਾਨ ਪਵਿੱਤਰ ਆਤਮਾ, ਜਿਹਦੀ ਤਸਵੀਰ ਸਾਡੇ ਕੋਲ ਹੈ, ਜਿਸਦੇ ਬਾਰੇ ਅਸੀਂ ਬਾਈਬਲ ਵਿੱਚ ਪੜ੍ਹਦੇ ਹਾਂ, ਉਹ ਇਸ ਸਮੇਂ ਬਿਲਕੁੱਲ ਇਸ ਜਗ੍ਹਾ ਤੇ ਹਾਜ਼ਰ ਹੈ। ਉਹ ਆਪਣੇ ਆਪ ਨੂੰ ਮਨੁੱਖ ਦੀ ਦੇਹ ਰਾਹੀਂ ਪ੍ਰਗਟ ਕਰ ਰਿਹਾ ਹੈ।

394 ਕਿਵੇਂ ਅਸੀਂ ਉਸਨੂੰ ਇੰਨੇ ਸਾਲਾਂ ਤੋਂ, ਇੱਕ ਵਾਰ ਵੀ ਅਸਫਲ ਹੁੰਦੇ ਨਹੀਂ ਵੇਖਿਆ ਹੈ, ਜੋ ਮਨੁੱਖਾਂ ਦੇ ਦਿਲਾਂ ਦੇ ਵਿਚਾਰਾਂ ਨੂੰ ਪ੍ਰਗਟ ਕਰਨ ਦੇ ਯੋਗ ਹੈ, ਅਤੇ ਜਿਹੜੇ ਪਾਪ ਉਨ੍ਹਾਂ ਨੇ ਕੀਤੇ, ਅਤੇ ਉਹਨਾਂ ਨੂੰ ਠੀਕ ਉਹੀ ਕੁਝ ਦੱਸਦੇ ਹੋਏ ਜੋ ਹੋਇਆ ਸੀ ਅਤੇ ਕੀ ਹੋਵੇਗਾ, ਬਿਨਾਂ ਇੱਕ ਵਾਰ ਅਸਫਲ ਹੋਏ! ਫਿਰ, ਅਸੀਂ ਇਹ ਜਾਣਦੇ ਹਾਂ ਕਿ ਅਬਰਾਹਾਮ, ਇਸਹਾਕ, ਅਤੇ ਇਸਰਾਏਲ ਦਾ ਪਰਮੇਸ਼ੁਰ, ਯਿਸੂ ਮਸੀਹ ਦੇ ਵਿਅਕਤੀਤਵ ਵਿੱਚ, ਹਾਲੇ ਵੀ ਉਹੀ ਪਰਮੇਸ਼ੁਰ ਹੈ।

395 ਅਤੇ ਹੁਣ ਉਸਦਾ ਆਤਮਾ ਸਵਰਗ ਵਿੱਚੋਂ ਹੇਠਾਂ ਉੱਤਰਨ ਦੇ ਰਾਹੀਂ, ਉਸ ਲਹੂ ਦੇ ਹੇਠ ਜਿਹੜਾ ਜੋ ਕਲਵਰੀ ਤੇ ਵਹਾਇਆ ਗਿਆ ਸੀ, ਲੋਕਾਂ ਦੇ ਵਿੱਚਕਾਰ ਹੇਠਾਂ ਆ ਰਿਹਾ ਹੈ, ਤਾਂ ਕਿ ਉਹ ਆਪਣੇ ਆਪ ਨੂੰ ਜਗਤ ਦੇ ਸਾਡੇ ਜਾਣ ਤੋਂ ਪਹਿਲਾਂ ਮਨੁੱਖ ਦੀ ਦੇਹ ਵਿੱਚ ਪ੍ਰਗਟ ਕਰੇ; ਮਹਾਨ ਪਵਿੱਤਰ ਆਤਮਾ ਮਨੁੱਖ ਦੀ ਦੇਹ ਵਿੱਚ ਪਰਗਟ ਹੋ ਰਿਹਾ ਹੈ। ਉਨ੍ਹਾਂ ਅਨਮੋਲ ਲੋਕਾਂ ਲਈ ਜਿਨ੍ਹਾਂ ਨੇ ਪਛਾਤਾਪ ਦੇ ਲਹੂ ਨੂੰ ਕਬੂਲ ਕੀਤਾ ਹੈ, ਪਵਿੱਤਰ ਆਤਮਾ ਉਨ੍ਹਾਂ ਨੂੰ ਉਨ੍ਹਾਂ ਦੇ ਸਰੂਪ ਵਿੱਚ ਲਿਆ ਰਿਹਾ ਹੈ; ਪਰਮੇਸ਼ੁਰ, ਮਨੁੱਖ ਦੀ ਦੇਹ ਵਿੱਚ ਦੀ ਪ੍ਰਗਟ ਹੋ ਰਿਹਾ ਹੈ।

396 ਇਸ ਲਈ, ਇਹ ਕੋਈ ਮਨੁੱਖੀ ਦੇਹ ਨਹੀਂ ਹੋਵੇਗੀ, ਜਿਹੜੀ ਇਨ੍ਹਾਂ ਕੰਮਾਂ ਨੂੰ ਕਰੇ, ਜਿਵੇਂ ਬਪਤਿਸਮੇ ਅਤੇ ਦੂਜੇ ਕੰਮਾਂ ਵਿੱਚ, ਇਹ ਇਸ ਅਧਿਕਾਰ ਨਾਲ ਕੀਤਾ ਜਾਂਦਾ ਹੈ, ਕਿ, “ਨਿਹਚਾ ਕਰਨ ਵਾਲਿਆਂ ਦੇ ਨਾਲ ਇਹ ਨਿਸ਼ਾਨ ਹੋਣਗੇ।” ਰੋਗੀਆਂ ਤੇ ਹੱਥ ਰੱਖਣ ਨਾਲ, ਜੋ ਉਹ ਵਿਸ਼ਵਾਸ ਕਰਨਗੇ ਤਾਂ ਪਵਿੱਤਰ ਆਤਮਾ ਹੀ ਇਹ ਪੱਕਿਆਂ ਕਰੇਗਾ ਕਿ ਰੋਗੀ ਚੰਗੇ ਹੋ ਜਾਣ। ਹੁਣ, ਪਿਤਾ, ਅਸੀਂ ਜਾਣਦੇ ਹਾਂ ਕਿ ਇਹ ਗੱਲਾਂ ਸੱਚ ਹਨ।

397 ਇਹ ਖੜ੍ਹੇ ਲੋਕ, ਉਨ੍ਹਾਂ ਸੇਵਕਾਂ ਦੇ ਹੱਥਾਂ ਦੇ ਥਲੋਂ ਦੀ ਹੋ ਕੇ ਜਾਣਗੇ ਜਿਨ੍ਹਾਂ ਨੇ ਇਹ ਪਵਿੱਤਰ ਆਤਮਾ ਪਾਇਆ ਹੈ, ਅਤੇ ਉਹ ਤਿਆਰ ਹਨ, ਪ੍ਰਭੂ, ਆਪਣੇ ਹੱਥ ਬਿਮਾਰਾਂ ਤੇ ਰੱਖਣ ਲਈ। ਅਤੇ ਅਸੀਂ ਜਾਣਦੇ ਹਾਂ, ਪਿਤਾ, ਕਿ ਜੇ ਇਹ

ਲੋਕ ਵਿਸ਼ਵਾਸ ਕਰਨ! ਹਰੇਕ ਉਹ ਵਚਨ ਜਿਹਦਾ ਤੂੰ ਵਾਅਦਾ ਕੀਤਾ ਹੈ, ਉਸਨੇ ਪੂਰਾ ਹੋਣਾ ਹੀ ਹੈ, ਇਸ ਲਈ ਉਹ...ਅਤੇ ਇਹ ਵਿਸ਼ਵਾਸ ਤੋਂ ਬਿਨਾਂ ਨਹੀਂ ਹੋ ਸਕਦਾ ਹੈ, ਕਿਉਂਕਿ ਬਿਨਾਂ ਵਿਸ਼ਵਾਸ ਦੇ ਪਰਮੇਸ਼ੁਰ ਨੂੰ ਪ੍ਰਸੰਨ ਕਰਨਾ ਅਣਹੋਣਾ ਹੈ। ਅਸੀਂ ਇਸ ਤਰ੍ਹਾਂ ਕਰ ਹੀ ਨਹੀਂ ਸਕਦੇ ਹਾਂ।

398 ਅਤੇ ਹੁਣ ਵਿਸ਼ਵਾਸ ਨਾਲ, ਵਿਸ਼ਵਾਸ ਕਰਦੇ ਹੋਏ, ਇਸ ਵਾਅਦੇ ਦੇ ਨਾਲ ਜਿਹੜਾ ਸਾਡੇ ਸਾਹਮਣੇ ਰੱਖਿਆ ਹੋਇਆ ਹੈ, ਅਤੇ ਸਾਡੇ ਉੱਤੇ ਬਾਈਬਲ ਦੀਆਂ ਮੋਰਾਂ ਖੋਲ੍ਹਣ ਦੇ ਰਾਹੀਂ, ਕਿ ਪਰਮੇਸ਼ੁਰ ਆਪਣਾ ਵਚਨ ਪੂਰਾ ਕਰਦਾ ਹੈ! ਹੋਣ ਦੇ ਕਿ ਇਹ ਬੇਸ਼ਕੀਮਤ ਲੋਕ ਜਿਹੜੇ ਬਿਮਾਰ ਹਨ, ਪ੍ਰਭੂ,...ਅਤੇ ਇੱਕ ਮਨੁੱਖ ਹੋਣ ਦੇ ਕਾਰਨ, ਨਾਸ਼ਵਾਨ ਦੇਹ ਵਿੱਚ ਉਹਨਾਂ ਵਾਂਗ ਹੀ ਮੇਰੀ ਭਾਵਨਾ ਉਨ੍ਹਾਂ ਦੇ ਨਾਲ ਹੈ। ਅਤੇ ਹੁਣ ਉਨ੍ਹਾਂ ਦੀ...ਉਹ ਹੀ ਪਵਿੱਤਰ ਆਤਮਾ ਜਿਹੜਾ ਸਾਡੇ ਵਿੱਚ ਵਾਸ ਕਰਦਾ ਹੈ, ਪ੍ਰਭੂ, ਇਨ੍ਹਾਂ ਦੇ ਅੰਦਰ ਵਾਸ ਕਰੇ। ਅਤੇ ਅਸੀਂ ਇੱਕ ਦੂਜੇ ਲਈ ਦੁੱਖ ਮਹਿਸੂਸ ਕਰਦੇ ਹਾਂ। ਅਤੇ ਅਸੀਂ ਜਾਣਦੇ ਹਾਂ ਕਿ ਇਹ ਨਵਾਂ ਨੇਮ ਜੋ ਕਿ ਨਵੇਂ ਲਹੂ ਵਿੱਚ ਹੈ...ਜੇ ਉਹ ਪੁਰਾਣਾ ਨੇਮ ਚੰਗਾਈ ਦਿੰਦਾ ਸੀ, ਤਾਂ ਇਹ “ਨਵਾਂ ਅਤੇ ਉੱਤਮ ਨੇਮ” ਉਸ ਤੋਂ ਵੱਧ ਕਿੰਨਾ ਕੁਝ ਕਰੇਗਾ? ਪਿਤਾ, ਇਸ ਤਰ੍ਹਾਂ ਹੋਣ ਦੇ, ਕਿ ਇਹ ਲੋਕ ਅਸਫਲ ਨਾ ਹੋਣ, ਪਰ ਉਹ ਆਪਣੀ ਚੰਗਾਈ ਪ੍ਰਾਪਤ ਕਰ ਸਕਣ, ਜਿਵੇਂ ਹੀ ਉਹ ਤੇਰੇ ਸੇਵਕਾਂ ਦੇ ਹੱਥਾਂ ਥਲੋਂ ਲੰਘਣ, ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।

399 ਹੁਣ—ਹੁਣ, ਅਸੀਂ ਇਹ ਕਰਾਂਗੇ, ਕਿ ਇਸ ਪਾਸੇ ਦੇ ਲੋਕ ਬੈਠ ਜਾਣਗੇ ਅਤੇ ਇਸ ਪਾਸੇ ਦੇ ਲੋਕ ਅੱਗੇ ਆਉਣਗੇ। ਅਤੇ ਫਿਰ ਇਸ ਤੋਂ ਬਾਦ ਇਸ ਪਾਸੇ ਦੇ ਲੋਕ ਮੁੜ ਜਾਣਗੇ, ਅਤੇ ਦੂਸਰੇ ਪਾਸੇ ਦੇ...ਹੁਣ, ਤੁਹਾਡੇ ਵਿੱਚੋਂ ਕੁਝ ਭਾਈ ਜੋ ਇੱਥੇ ਹਨ, ਖੜ੍ਹੇ ਹੋ ਜਾਣਗੇ। ਮੈਂ ਨਿਹਚਾ ਕਰਦਾ ਹਾਂ ਕਿ ਤੁਸੀਂ ਜਿਹੜੇ ਇੱਥੇ ਸੇਵਾਦਾਰ ਹੋ, ਤੁਸੀਂ ਸਾਰੇ ਜਿਹੜੇ ਇੱਥੇ ਹੋ।

ਭਾਈ ਨੈਡ, ਡਾਕਟਰ ਕਿੱਥੇ ਹੈ? ਕੀ ਤੁਸੀਂ ਪ੍ਰਾਰਥਨਾ ਦੀ ਕਤਾਰ ਵਿੱਚ ਆਉਣ ਵਾਲੇ ਸੀ, ਭਾਈ ਨੈਡ? [ਭਾਈ ਨੈਡ ਇਵਰਸਨ ਕਹਿੰਦੇ ਹਨ, “ਹਾਂ। ਮੈਂ ਕਿਸੇ ਹੋਰ ਲਈ ਕਤਾਰ ਵਿੱਚ ਖੜ੍ਹਾ ਹੋਇਆ ਹਾਂ।”—ਸੰਪਾ.] ਠੀਕ ਹੈ, ਭਾਈ ਨੈਡ। ਠੀਕ ਹੈ। ਜਿਵੇਂ ਹੀ ਤੁਹਾਡੇ ਲਈ ਪ੍ਰਾਰਥਨਾ ਹੋ ਜਾਂਦੀ ਹੈ, ਤੁਸੀਂ ਪ੍ਰਾਰਥਨਾ ਦੀ ਕਤਾਰ ਵਿੱਚੋਂ ਬਾਹਰ ਨਿੱਕਲ ਆਉਣਾ।

400 ਹੁਣ ਜਿਹੜੇ ਇੱਥੇ ਇਸ ਪਾਸੇ ਹਨ, ਉਹ ਇੱਕ ਪਲ ਲਈ ਬੈਠ ਜਾਣ, ਅਤੇ ਮੈਂ ਇਸ ਪਾਸੇ ਦੇ ਲੋਕਾਂ ਨੂੰ ਪ੍ਰਾਰਥਨਾ ਲਈ ਲਵਾਂਗਾ। ਇਸ ਤੋਂ ਬਾਅਦ ਅਸੀਂ ਹੇਠਾਂ ਜਾਵਾਂਗੇ ਅਤੇ ਵਿਚਕਾਰਲੇ ਗੈਲਰੀ ਵਾਲੇ ਲੋਕਾਂ ਲਈ ਪ੍ਰਾਰਥਨਾ ਕਰਾਂਗੇ, ਅਤੇ ਫਿਰ ਉਨ੍ਹਾਂ ਨੂੰ ਇਸ ਰਸਤੇ ਵਾਪਿਸ ਭੇਜਾਂਗੇ। ਫਿਰ ਇਸ ਪਾਸੇ

ਦੇ ਲੋਕ ਸੱਦਾਂਗੇ, ਉਨ੍ਹਾਂ ਨੂੰ ਇਸ ਰਸਤੇ ਵਾਪਿਸ ਭੇਜਾਂਗੇ, ਅਤੇ ਅਸੀਂ ਹਰੇਕ ਲਈ ਪ੍ਰਾਰਥਨਾ ਕਰਾਂਗੇ।

401 ਮੈਂ ਭਾਈ ਟੈਡੀ ਤੋਂ ਪੁੱਛਣ ਜਾ ਰਿਹਾ ਹਾਂ...ਉਹ ਕਿੱਥੇ ਹਨ? [ਭਾਈ ਟੈਡੀ ਇਰਨੋਲਡ ਕਹਿੰਦੇ ਹਨ, “ਇੱਥੇ ਹਾਂ।”—ਸੰਪਾ.] ਠੀਕ ਹੈ। ਮੈਂ ਤੁਹਾਡੇ ਤੋਂ ਚਾਹੁੰਦਾ ਹਾਂ ਕਿ ਤੁਸੀਂ, “ਉਹ ਮਹਾਨ ਵੈਦ ਹੁਣ ਨੇਦੇ ਹੈ,” ਗੀਤ ਤੇ ਸੰਗੀਤ ਵਜਾਓ। ਅਤੇ ਪਿਆਨੋ ਵਜਾਉਣ ਵਾਲੇ, ਜਿੱਥੇ ਕਿਤੇ ਵੀ ਹੋ, ਤੁਸੀਂ ਉਸ ਦੇ ਨਾਲ ਸੰਗੀਤ ਦਿਓ, ਕੀ ਤੁਸੀਂ ਇਸ ਤਰ੍ਹਾਂ ਕਰੋਗੇ।

402 ਸੁਣੋ, ਕੀ ਤੁਹਾਨੂੰ ਯਾਦ ਹੈ ਜਦੋਂ ਇੱਥੇ ਉਹ ਉਹ ਧੁੰਨ ਵਜਾਈ ਜਾ ਰਹੀ ਸੀ, ਅਤੇ ਇੱਕ ਛੋਟੇ ਜਿਹੇ ਮੰਡੇ ਨੂੰ ਮੰਚ ਤੇ ਲਿਆਂਦਾ ਗਿਆ ਸੀ? ਇੱਕ ਛੋਟੀ ਅਮਿਸ਼ ਲੜਕੀ ਧੁਨ ਵਜਾ ਰਹੀ ਸੀ, “ਉਹ ਮਹਾਨ ਵੈਦ ਹੁਣ ਨੇੜੇ ਹੈ।” ਉਸਦੇ ਵਾਲ ਕਾਲੇ, ਅਤੇ ਲੰਬੇ ਸਨ ਜਾਂ—ਜਾਂ ਸੁਨਹਿਰੇ ਸਨ, ਬਲਕਿ, ਉਹ ਮਨੋਨਾਈਟ ਜਾਂ ਅਮਿਸ਼ ਲੜਕੀ ਸੀ, ਆਪਣਾ ਸਿਰ ਝੁਕਾਏ ਹੋਏ ਸੀ।

403 ਅਤੇ ਬਸ ਹੱਥ ਰੱਖਣ ਦੁਆਰਾ, ਪਵਿੱਤਰ ਆਤਮਾ ਨੇ ਉਸ ਛੋਟੇ ਲੜਕੇ ਨੂੰ ਛੂਹ ਲਿਆ; ਉਸਦੇ ਪੈਰ ਲੰਗੜੇ ਸਨ। ਅਤੇ ਉਹ ਮੇਰੀਆਂ ਬਾਹਾਂ ਵਿੱਚ ਉੱਛਲ ਪਿਆ, ਅਤੇ ਮੰਚ ਤੋਂ ਹੇਠਾਂ ਭੱਜ ਗਿਆ। ਉਸਦੀ ਮਾਂ ਉੱਪਰ ਉੱਠੀ, ਅਤੇ ਪਿਛਾਂਹ ਡਿੱਗ ਪਈ; ਮੇਰਾ ਯਕੀਨ ਹੈ, ਕਿ ਸ਼ੁਰੂ ਤੋਂ ਹੀ, ਮਨੋਨਾਈਟ ਸੀ।

404 ਅਤੇ ਪਵਿੱਤਰ ਆਤਮਾ ਨੇ ਇਸ ਛੋਟੀ ਮਨੋਨਾਈਟ ਲੜਕੀ, ਜਾਂ ਅਮਿਸ਼ ਲੜਕੀ, ਨੂੰ ਛੂਹਿਆ ਜਾਂ ਉਹ ਜੋ ਕੋਈ ਵੀ ਸੀ। ਉਸਦਾ ਪਿਤਾ ਅਤੇ ਉਹ ਉੱਥੇ ਬੈਠੇ ਹੋਏ ਸਨ, ਨਾਲ...ਉਨ੍ਹਾਂ ਨੇ ਮਨੋਨਾਈਟ ਲੋਕਾਂ ਵਰਗੇ, ਕੱਪੜੇ ਪਾਏ ਹੋਏ ਸਨ, ਜਾਂ ਉਹ ਜੋ ਕੁਝ ਵੀ ਸੀ। ਅਤੇ ਉਹ ਆਪਣੇ ਹੱਥਾਂ ਨੂੰ ਹਵਾ ਵਿੱਚ ਉਤਾਂਹ ਉਠਾ ਕੇ, ਪਿਆਨੋ ਤੋਂ ਉੱਠ ਖੜ੍ਹੀ ਹੋਈ। ਅਤੇ ਉਸਦੇ ਸੁੰਦਰ ਵਾਲ ਉਸਦੇ ਮੋਢਿਆਂ ਤੇ ਲਟਕ ਰਹੇ ਸਨ; ਅਤੇ ਉਹ ਸਵਰਗ ਦੂਤ ਵਰਗੀ ਵਿਖਾਈ ਦੇ ਰਹੀ ਸੀ। ਅਤੇ ਉਸਨੇ ਆਤਮਾ ਵਿੱਚ ਗੀਤ ਗਾਉਣਾ ਸ਼ੁਰੂ ਕੀਤਾ; ਅਤੇ ਜਦ ਉਸਨੇ ਇਸ ਤਰ੍ਹਾਂ ਕੀਤਾ, ਤਾਂ ਪਿਆਨੋ ਆਪਣੇ ਆਪ ਧੁੰਨ ਵਜਾਉਂਦਾ ਗਿਆ, “ਮਹਾਨ ਵੈਦ ਹੁਣ ਨੇੜੇ ਹੈ, ਹਮਦਰਦੀ ਯਿਸੂ।”

405 ਸਾਰੇ ਲੋਕ ਉੱਥੇ ਖੜ੍ਹੇ ਸਨ, ਅਤੇ ਹਜ਼ਾਰਾਂ ਲੋਕ, ਪਿਆਨੋ ਦੀਆਂ ਕੁੰਜੀਆਂ ਨੂੰ ਉੱਪਰ ਹੇਠਾਂ ਹੁੰਦੇ ਵੇਖ ਰਹੇ ਸਨ, “ਮਹਾਨ ਡਾਕਟਰ ਹੁਣ ਨੇੜੇ ਹੈ, ਹਮਦਰਦੀ ਯਿਸੂ।” ਲੋਕ ਪਹੀਆਂ ਵਾਲੀਆਂ ਕੁਰਸੀਆਂ ਤੋਂ, ਸਟਰੈਚਰਾਂ ਤੋਂ, ਅਤੇ ਚਾਰਪਾਈਆਂ ਤੋਂ, ਉੱਠ ਖੜ੍ਹੇ ਹੋਏ ਅਤੇ ਤੁਰਨ ਲੱਗ ਪਏ।

406 ਉਹ ਹੀ ਪ੍ਰਭੂ ਯਿਸੂ ਅੱਜ ਸਵੇਰ, ਇੱਥੇ ਬਿਲਕੁੱਲ ਉਸੇ ਤਰ੍ਹਾਂ ਦਾ ਹੀ ਹੈ ਜਿਸ ਤਰ੍ਹਾਂ ਦਾ ਉਹ ਉਸ ਸਮੇਂ ਸੀ। ਹੁਣ ਤੁਸੀਂ ਬਸ ਸਿਰਫ ਵਿਸ਼ਵਾਸ ਕਰੋ।

ਜੇ ਤੁਸੀਂ ਕਰੋਗੇ ਤਾਂ, ਕੀ ਹੁਣ ਤੁਸੀਂ ਉਸ ਗੀਤ ਤੇ ਧੁੰਨ ਦਿਓਗੇ ਉਹ ਮਹਾਨ
ਵੈਦ ਹੁਣ ਨੇੜੇ ਹੈ।

ਹੁਣ ਹਰ ਕੋਈ ਪ੍ਰਾਰਥਨਾ ਕਰੇ।

ਹੁਣ ਉਹ ਇਸ ਕਮਰੇ ਵਿੱਚ ਦੀ ਹੋ ਕੇ ਲੰਘਣ ਦਿਓ, ਅਤੇ ਇਸ ਰਸਤੇ
ਰਾਹੀਂ ਹੋ ਕੇ ਹੇਠਾਂ ਪਹੁੰਚਣ, ਅਤੇ ਆਪਣੀ ਸੀਟ ਤੇ ਜਾਂ ਤੁਸੀਂ ਜਿੱਥੇ ਕਿਤੇ
ਜਾਣਾ ਚਾਹੁੰਦੇ ਹੋ, ਤੁਸੀਂ ਆਪਣਾ ਰਸਤਾ ਬਣਾਓ। ਜਿਹੜੇ ਲੋਕ ਉੱਥੇ ਪਿੱਛੇ
ਹਨ ਕੀ ਤੁਹਾਨੂੰ ਇਹ ਗੱਲ ਸਮਝ ਆ ਗਈ ਹੈ? ਠੀਕ ਹੈ। ਇਸ ਲਈ, ਤੁਸੀਂ
ਆਪਣੀ ਸੀਟ ਤੇ ਵਾਪਸ ਜਾਓ, ਇਸ ਤੋਂ ਬਾਦ ਅਸੀਂ ਖੜ੍ਹੇ ਹੋਵਾਂਗੇ।

407 ਹੁਣ ਸੁਣੋ। ਹੁਣ ਜਦਕਿ ਇਨ੍ਹਾਂ ਲਈ ਪ੍ਰਾਰਥਨਾ ਕੀਤੀ ਜਾਂਦੀ ਹੈ, ਤੁਸੀਂ
ਇਨ੍ਹਾਂ ਲਈ ਪ੍ਰਾਰਥਨਾ ਕਰੋ। ਅਤੇ ਫਿਰ ਜਦ ਤੁਹਾਡੇ ਲਈ ਪ੍ਰਾਰਥਨਾ ਕੀਤੀ
ਜਾਵੇਗੀ, ਤਾਂ ਉਹ ਤੁਹਾਡੇ ਲਈ ਪ੍ਰਾਰਥਨਾ ਕਰਨਗੇ।

ਹੁਣ, ਤੁਸੀਂ ਜਿਹੜੇ ਇੱਥੇ ਸੇਵਕ ਹੋ, ਉਹ ਖੜ੍ਹੇ ਹੋ ਜਾਣ। ਅਤੇ ਮੈਂ ਤੁਹਾਥੋਂ
ਚਾਹੁੰਦਾ ਹਾਂ ਕਿ ਜਦ ਉਹ ਇੱਥੇ ਆਉਂਦੇ ਹਨ, ਤਾਂ ਤੁਸੀਂ ਉਨ੍ਹਾਂ ਤੇ ਆਪਣੇ ਹੱਥ
ਰੱਖੋ।

408 ਹੁਣ, ਹਰ ਕੋਈ, ਆਪਣਾ ਸਿਰ ਝੁਕਾਓ, ਅਤੇ ਤੁਸੀਂ ਆਪਣਾ ਸਿਰ ਝੁਕਾਏ
ਰੱਖੋ। ਪ੍ਰਾਰਥਨਾ ਕਰਦੇ ਰਹੋ। ਅਤੇ ਜਦ ਤੁਸੀਂ ਇੱਥੋਂ ਦੀ ਹੋ ਕੇ ਲੰਘੋਗੇ, ਤਾਂ
ਰੱਖਿਆ...ਤੁਹਾਡੇ ਉੱਤੇ ਹੱਥ ਰੱਖੇ ਜਾਣਗੇ। ਯਾਦ ਰੱਖੋ, ਇਹ ਪਰਮੇਸ਼ੁਰ ਦਾ
ਵਾਅਦਾ ਹੈ ਜੋ ਉਸਦੀ ਕਿਤਾਬ ਦੇ ਗੁਪਤ ਭੇਤ ਪ੍ਰਗਟ ਕਰਦਾ ਹੈ, ਮਨੁੱਖਾਂ ਦੇ
ਦਿਲਾਂ ਦੇ ਗੁਪਤ ਭੇਤ। ਉਹ ਉਹੀ ਪਰਮੇਸ਼ੁਰ ਹੈ ਜੋ ਇਸਦਾ ਸਬੂਤ ਦੇਵੇਗਾ, ਜੇ
ਤੁਸੀਂ ਇਸਦੀ ਨਿਹਚਾ ਕਰੋਗੇ। ਸਮਝੋ? ਹੁਣ ਹਰੇਕ ਪ੍ਰਾਰਥਨਾ ਵਿੱਚ ਰਹੋ।

ਹੁਣ ਤੁਸੀਂ ਸੇਵਕ ਭਾਈ ਇੱਥੇ ਖੜ੍ਹੇ ਹੋ ਜਾਓ, ਕੀ ਤੁਸੀਂ ਇੱਥੇ ਖੜ੍ਹੇ ਹੋ
ਜਾਓਗੇ।

ਠੀਕ ਹੈ, ਆਓ ਅਸੀਂ ਅਪਣੇ ਸਿਰ ਪ੍ਰਾਰਥਨਾ ਲਈ ਝੁਕਾਈਏ।

409 ਹੁਣ, ਪ੍ਰਭੂ ਯਿਸੂ, ਜਦ ਇਹ ਲੋਕ ਆ ਰਹੇ ਹਨ, ਜਦੋਂ ਉਹ ਲੰਘਣ ਤਾਂ
ਸਰਵਸ਼ਕਤੀਮਾਨ ਪਰਮੇਸ਼ੁਰ ਦੀ ਸ਼ਕਤੀ ਉਸੇ ਵੇਲੇ ਹੀ ਉਨ੍ਹਾਂ ਦਾ ਵਿਸ਼ਵਾਸ
ਜਗਾਏ, ਸੱਭ ਕੁਝ ਯਿਸੂ ਦੇ ਨਾਮ ਵਿੱਚ।

410 ਹੁਣ, ਸੱਭ ਠੀਕ ਹੈ, ਹੁਣ ਪ੍ਰਾਰਥਨਾ ਵਾਲੀ ਕਤਾਰ ਇਸ ਪਾਸੇ ਤੋਂ ਸ਼ੁਰੂ
ਹੋਵੇ। ਹੁਣ ਜਦੋਂ ਇਹ ਲੋਕ, ਇੱਥੋਂ ਦੀ ਲੰਘ ਕੇ ਅੱਗੇ ਵੱਧਦੇ ਹਨ, ਤਾਂ ਹਰ
ਇੱਕ ਸੇਵਕ, ਉਨ੍ਹਾਂ ਉੱਤੇ ਆਪਣੇ ਹੱਥ ਰੱਖੋ।

ਪ੍ਰਭੂ ਯਿਸੂ ਦੀ ਨਾਮ ਵਿੱਚ!

ਮੈਂ ਆਪਣੇ ਹੱਥ, ਪ੍ਰਭੂ ਯਿਸੂ ਦੇ ਨਾਮ ਵਿੱਚ ਰੱਖਦਾ ਹਾਂ, ਮੇਰੇ ਭਾਈ।

ਪ੍ਰਭੂ ਯਿਸੂ ਦੇ ਨਾਮ ਵਿੱਚ!

ਪ੍ਰਭੂ, ਮੇਰੀ ਭੈਣ ਰੋਸੀਲਾ ਨੂੰ, ਇਹ ਯਿਸੂ ਦੇ ਨਾਮ ਵਿੱਚ ਦੇ ਦੇ।

ਯਿਸੂ ਮਸੀਹ ਦੇ ਨਾਮ ਵਿੱਚ!

ਯਿਸੂ ਮਸੀਹ ਦੇ ਨਾਮ ਵਿੱਚ!

411 ਤੁਸੀਂ ਠਹਿਰੋ; ਜਦ ਤਕ ਲਾਈਨ ਖਤਮ ਹੁੰਦੀ ਹੈ ਤਦ ਤਕ ਵੇਖੋ।

ਪ੍ਰਭੂ ਯਿਸੂ ਦੇ ਨਾਮ ਵਿੱਚ!...?...

412 ਯਾਦ ਰੱਖੋ, ਉਹ ਹਲੀਮ ਹੈ, ਹਲੀਮੀ ਨਾਲ ਆਓ।

[ਪ੍ਰਾਰਥਨਾ ਦੀ ਕਤਾਰ ਛੇ ਮਿੰਟ ਅਤੇ ਪੱਚੀ ਸੈਕੰਡ ਜਾਰੀ ਰਹਿੰਦੀ ਹੈ, ਭਾਈ ਬ੍ਰਾਨਹਾਮ ਦੇ ਬਹੁਤ ਸਾਰੇ ਸ਼ਬਦ ਅਸਪਸ਼ਟ ਹਨ—ਸੰਪਾ.]...?...

413 [ਟੇਪ ਤੇ ਖਾਲੀ ਥਾਂ। ਭਾਈ ਬਿੱਲੀ ਪੌਲ ਆਖਦਾ ਹੈ, “ਕੀ ਤੁਸੀਂ ਲੋਕ ਪਿੱਛੇ ਜਾ ਸਕਦੇ ਹੋ, ਕਿਰਪਾ ਕਰਕੇ? ਕੀ ਤੁਸੀਂ ਲੋਕ ਜੋ ਉਸ ਪਾਸੇ ਖੜ੍ਹੇ ਹੋ, ਉੱਥੋਂ ਪਰੇ ਹੋ ਜਾਵੋਗੇ ਅਤੇ ਪਿੱਛੇ ਚਲੇ ਜਾਓਗੇ? ਪਿੱਛੇ ਜਾਂਦੇ ਰਹੋ, ਕਿਰਪਾ ਕਰਕੇ। ਤੁਹਾਡਾ ਧੰਨਵਾਦ। ਤੁਸੀਂ ਲੋਕ ਜਿਹੜੇ ਵਿਚਕਾਰ ਹੋ, ਕੀ ਤੁਸੀਂ ਵੀ, ਦੁਆਲੇ ਜਾਓਗੇ?”—ਸੰਪਾ.]

[ਪ੍ਰਾਰਥਨਾ ਦੀ ਕਤਾਰ ਦੋ ਮਿੰਟ ਅਤੇ ਵੀਹ ਸੈਕੰਡ ਜਾਰੀ ਰਹਿੰਦੀ ਹੈ, ਭਾਈ ਬ੍ਰਾਨਹਾਮ ਦੇ ਬਹੁਤ ਸਾਰੇ ਸ਼ਬਦ ਅਸਪਸ਼ਟ ਹਨ—ਸੰਪਾ.]...?...

ਆਪਣੀ ਚੰਗਾਈ ਨੂੰ ਕਬੂਲ ਕਰੋ, ਭਾਈ, ਯਿਸੂ ਮਸੀਹ ਕੋਲੋਂ।

ਆਪਣੀ ਚੰਗਾਈ ਨੂੰ ਕਬੂਲ ਕਰੋ, ਭਾਈ ਮਿਸ਼ੇਲ।

ਆਪਣੀ ਚੰਗਾਈ ਨੂੰ ਕਬੂਲ ਕਰੋ, ਭਾਈ, ਯਿਸੂ ਮਸੀਹ ਕੋਲੋਂ।

ਆਪਣੀ ਚੰਗਾਈ ਨੂੰ ਕਬੂਲ ਕਰੋ, ਭੈਣ, ਯਿਸੂ ਮਸੀਹ ਕੋਲੋਂ।

ਯਿਸੂ ਮਸੀਹ ਕੋਲੋਂ, ਆਪਣੀ ਚੰਗਾਈ ਨੂੰ ਕਬੂਲ ਕਰੋ, ਭੈਣ।

ਯਿਸੂ ਮਸੀਹ ਕੋਲੋਂ ਆਪਣੀ ਚੰਗਾਈ ਨੂੰ ਕਬੂਲ ਕਰੋ।

ਯਿਸੂ ਮਸੀਹ ਕੋਲੋਂ, ਆਪਣੀ ਚੰਗਾਈ ਨੂੰ ਕਬੂਲ ਕਰੋ, ਭੈਣ।

ਭਾਈ, ਯਿਸੂ ਮਸੀਹ ਕੋਲੋਂ, ਆਪਣੀ ਚੰਗਾਈ ਨੂੰ ਕਬੂਲ ਕਰੋ।

ਭੈਣ, ਯਿਸੂ ਮਸੀਹ ਕੋਲੋਂ, ਆਪਣੀ ਚੰਗਾਈ ਨੂੰ ਕਬੂਲ ਕਰੋ।

ਭੈਣ, ਯਿਸੂ ਮਸੀਹ ਕੋਲੋਂ, ਆਪਣੀ ਚੰਗਾਈ ਨੂੰ ਕਬੂਲ ਕਰੋ।

ਭਾਈ, ਯਿਸੂ ਮਸੀਹ ਕੋਲੋਂ, ਆਪਣੀ ਚੰਗਾਈ ਨੂੰ ਕਬੂਲ ਕਰੋ।

ਆਪਣੀ ਚੰਗਾਈ ਨੂੰ ਕਬੂਲ ਕਰੋ।
 ਆਪਣੀ ਚੰਗਾਈ ਨੂੰ ਕਬੂਲ ਕਰੋ, ਭੈਣ...?..., ਯਿਸੂ ਮਸੀਹ ਕੋਲੋਂ।
 ਚੰਗਾਈ ਨੂੰ ਕਬੂਲ ਕਰੋ।
 ਚੰਗਾਈ ਨੂੰ ਕਬੂਲ ਕਰੋ...?...
 ਆਪਣੀ ਚੰਗਾਈ ਨੂੰ ਕਬੂਲ ਕਰੋ, ਮੇਰੇ ਭਾਈ, ਯਿਸੂ ਮਸੀਹ ਕੋਲੋਂ।
 ਚੰਗਾਈ ਨੂੰ ਕਬੂਲ ਕਰੋ।
 ਚੰਗਾਈ ਨੂੰ ਕਬੂਲ ਕਰੋ, ਭੈਣ...?...
 ਚੰਗਾਈ ਨੂੰ ਕਬੂਲ ਕਰੋ, ਯਿਸੂ ਮਸੀਹ ਦੇ ਨਾਮ ਵਿੱਚ।
 ਚੰਗਾਈ ਨੂੰ ਕਬੂਲ ਕਰੋ, ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
 ਚੰਗਾਈ ਨੂੰ ਕਬੂਲ ਕਰੋ।
 ਚੰਗਾਈ ਨੂੰ ਕਬੂਲ ਕਰੋ।
 ਆਪਣੀ ਚੰਗਾਈ ਨੂੰ ਕਬੂਲ ਕਰੋ।
 ਆਪਣੀ ਚੰਗਾਈ ਨੂੰ ਕਬੂਲ ਕਰੋ।
 ਯਿਸੂ ਮਸੀਹ ਦੇ ਨਾਮ ਵਿੱਚ ਚੰਗਾਈ ਨੂੰ ਕਬੂਲ ਕਰੋ।

414 [ਭਾਈ ਬਿਲੀ ਪਾਲ ਕਹਿੰਦੇ ਹਨ, “ਕੀ ਕੋਈ ਹੋਰ ਪ੍ਰਾਰਥਨਾ ਦੀ ਕਤਾਰ ਵਿੱਚ ਆਉਣਾ ਚਾਹੁੰਦਾ ਹੈ? ਕੀ ਤੁਸੀਂ ਕਿਰਪਾ ਕਰਕੇ, ਪ੍ਰਾਰਥਨਾ ਦੀ ਕਤਾਰ ਵਿੱਚ ਆਉਗੇ। ਕੀ ਕੋਈ ਹੋਰ ਹੈ ਜੋ ਪ੍ਰਾਰਥਨਾ ਦੀ ਕਤਾਰ ਵਿੱਚ ਆਉਣਾ ਚਾਹੁੰਦਾ ਹੈ, ਤਾਂ ਉਹ ਕਿਰਪਾ ਕਰਕੇ, ਪ੍ਰਾਰਥਨਾ ਦੀ ਕਤਾਰ ਵਿੱਚ ਆ ਜਾਵੇ।—ਸੰਪਾ.]

ਮੇਰੇ ਭਾਈ, ਯਿਸੂ ਮਸੀਹ ਦੇ ਨਾਮ ਵਿੱਚ, ਆਪਣੀ ਚੰਗਾਈ ਪ੍ਰਾਪਤ ਕਰ ਲਓ।

ਮੇਰੀ ਭੈਣ, ਯਿਸੂ ਮਸੀਹ ਦੇ ਨਾਮ ਵਿੱਚ ਆਪਣੀ ਚੰਗਾਈ ਪ੍ਰਾਪਤ ਕਰ ਲਓ।

ਭਾਈ, ਯਿਸੂ ਮਸੀਹ ਦੇ ਨਾਮ ਵਿੱਚ, ਆਪਣੀ ਚੰਗਾਈ ਪ੍ਰਾਪਤ ਕਰ ਲਓ।

415 ਭੈਣ ਵੁੱਡ, ਯਿਸੂ ਮਸੀਹ ਦੇ ਹੱਥ ਨਾਲ, ਤੁਸੀਂ ਆਪਣੀ ਚੰਗਾਈ ਪ੍ਰਾਪਤ ਕਰ ਲਓ।

ਆਪਣੀ ਚੰਗਾਈ ਕਬੂਲ ਕਰੋ...?...

ਚੰਗਾਈ ਕਬੂਲ ਕਰੋ...?...

416 ਭੈਣ ਰੇਬਰਸਨ, ਯਿਸੂ ਮਸੀਹ ਦੇ ਹੱਥ ਦੁਆਰਾ, ਤੁਸੀਂ ਆਪਣੀ ਚੰਗਾਈ ਪ੍ਰਾਪਤ ਕਰੋ।

ਮੇਰੇ ਭਾਈ, ਯਿਸੂ ਮਸੀਹ ਦੇ ਹੱਥ ਦੁਆਰਾ, ਤੁਸੀਂ ਆਪਣੀ ਚੰਗਾਈ ਪ੍ਰਾਪਤ ਕਰੋ।

ਭੈਣ, ਚੰਗਾਈ ਨੂੰ ਪ੍ਰਾਪਤ ਕਰ...?...ਯਿਸੂ ਮਸੀਹ ਦੇ ਹੱਥੋਂ।

ਯਿਸੂ ਮਸੀਹ ਦੇ ਨਾਮ ਵਿੱਚ, ਆਪਣੀ ਚੰਗਾਈ ਨੂੰ ਪ੍ਰਾਪਤ ਕਰੋ।

ਯਿਸੂ ਮਸੀਹ ਦੇ ਨਾਮ ਵਿੱਚ, ਉਸਨੂੰ ਚੰਗਾ ਕਰੋ।

ਭੈਣ, ਚੰਗਾਈ ਨੂੰ ਪ੍ਰਾਪਤ ਕਰ...?...

ਪੁੱਤਰ, ਯਿਸੂ ਮਸੀਹ ਤੋਂ, ਆਪਣੀ ਚੰਗਾਈ ਪ੍ਰਾਪਤ ਕਰ।

ਭੈਣ, ਯਿਸੂ ਮਸੀਹ ਤੋਂ, ਆਪਣੀ ਚੰਗਾਈ ਪ੍ਰਾਪਤ ਕਰ।

ਭਾਈ, ਯਿਸੂ ਮਸੀਹ ਤੋਂ, ਆਪਣੀ ਚੰਗਾਈ ਪ੍ਰਾਪਤ ਕਰ।

417 ਭਾਈ ਵੀਰਟਸ, ਯਿਸੂ ਮਸੀਹ ਕੋਲੋਂ, ਭਾਈ, ਆਪਣੀ ਚੰਗਾਈ ਪ੍ਰਾਪਤ ਕਰ।

ਭੈਣ, ਯਿਸੂ ਮਸੀਹ ਤੋਂ ਆਪਣੀ ਚੰਗਾਈ ਪ੍ਰਾਪਤ ਕਰ।

ਆਪਣੀ ਚੰਗਾਈ ਪ੍ਰਾਪਤ ਕਰੋ, ਭਾਈ...?...

ਭਾਈ, ਯਿਸੂ ਮਸੀਹ ਦੇ ਨਾਮ ਵਿੱਚ ਪਰਾਪਤ ਕਰ...?...

ਯਿਸੂ ਮਸੀਹ ਦੇ ਨਾਮ ਵਿੱਚ...?...

ਯਿਸੂ ਮਸੀਹ ਦੇ ਨਾਮ ਵਿੱਚ...?...

ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ, ਤੁਸੀਂ ਆਪਣੀ ਚੰਗਾਈ ਪ੍ਰਾਪਤ ਕਰ ਲਵੋ।

ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ, ਤੁਸੀਂ ਆਪਣੀ ਚੰਗਾਈ ਪ੍ਰਾਪਤ ਕਰ ਲਵੋ, ਮੇਰੇ ਭਾਈ।

ਯਿਸੂ ਮਸੀਹ ਦੇ ਨਾਮ ਵਿੱਚ...?...

ਮੇਰੀ ਭੈਣ, ਯਿਸੂ ਮਸੀਹ ਦੇ ਨਾਮ ਵਿੱਚ, ਆਪਣੀ ਚੰਗਾਈ ਪ੍ਰਾਪਤ ਕਰੋ।

ਯਿਸੂ ਮਸੀਹ ਦੇ ਨਾਮ ਵਿੱਚ...?...

418 [ਭਾਈ ਬਿਲੀ ਪਾਲ ਕਹਿੰਦੇ ਹਨ, “ਕੀ ਪ੍ਰਾਰਥਨਾ ਕਰਵਾਉਣ ਦੇ ਚਾਹਵਾਨ ਇੰਨੇ ਕੁ ਹੀ ਸਨ?”—ਸੰਪਾ.]

419 [ਭਾਈ ਲੀ ਵੇਲ, ਭਾਈ ਬ੍ਰਨਹਾਮ ਨਾਲ ਗੱਲ ਕਰਦੇ ਹਨ—ਸੰਪਾ.] ਪ੍ਰਭੂ ਯਿਸੂ ਦਾ ਹੱਥ ਤੁਹਾਨੂੰ, ਭਾਈ ਵੇਅਲ, ਤੁਹਾਡੇ ਇਸ ਅਜੀਜ਼ ਲਈ ਇਹ ਬੇਨਤੀ ਪ੍ਰਦਾਨ ਕਰੇ, ਯਿਸੂ ਦੇ ਨਾਮ ਵਿੱਚ।

420 [ਭਾਈ ਬਿਲੀ ਪਾੱਲ ਭਾਈ ਬ੍ਰਨਹਾਮ ਨਾਲ ਗੱਲ ਕਰਦੇ ਹਨ—ਸੰਪਾ.] ਬਿਲੀ ਪਾੱਲ, ਜਿੰਨੇ ਵੀ ਕਾਰਡ ਤੁਸੀਂ ਵੰਡੇ ਹਨ, ਹੁਣ ਯਿਸੂ ਮਸੀਹ ਦੇ ਨਾਮ ਵਿੱਚ, ਆਪਣੀ ਚੰਗਾਈ ਸਵੀਕਾਰ ਕਰਨ।

ਮਹਾਨ ਵੈਦ ਹੁਣ ਨੇੜੇ ਹੈ,
ਹਮਦਰਦੀ ਯਿਸੂ,
ਜੱਦ ਉਹ ਬੋਲਦਾ ਹੈ ਤਾਂ ਮੁਰਝਾਏ ਹਿਰਦੇ ਖਿੜ੍ਹ ਜਾਂਦੇ
ਹਨ,
ਔਹ, ਯਿਸੂ ਦੀ ਅਵਾਜ਼ ਨੂੰ ਸੁਣੋ ।

ਸਭ ਮਿਲ ਕੇ:

ਸਰਾਫ ਦੇ ਗੀਤ ਵਿੱਚ ਸਭ ਮਿੱਠਾ ਨਾਮ,
ਮਰਨਹਾਰ ਜੁਬਾਨ ਤੇ ਸਭ ਤੋਂ ਮਿੱਠਾ ਨਾਮ,
ਹੁਣ ਤੱਕ ਗਾਇਆ ਗਿਆ ਸਭ ਤੋਂ ਮਧੁਰ ਗੀਤ,


421 ਪਰਮੇਸ਼ੁਰ, ਇਸ ਪਿਆਰੇ ਜਵਾਨ ਜੋੜੇ ਤੇ ਜਿਸਨੇ ਦੁਨੀਆਂ ਵਿੱਚ, ਲਿਆਂਦਾ ਗਿਆ ਹੈ, ਇੱਕ...?...ਹੋਣ ਦੇ ਕਿ ਯਿਸੂ ਮਸੀਹ ਦੇ ਨਾਮ ਵਿੱਚ, ਪ੍ਰਭੂ, ਆਪਣੀ ਬੇਨਤੀ ਪ੍ਰਾਪਤ ਕਰਨ।

422 ...?...ਯਿਸੂ ਮਸੀਹ ਦੇ, ਹੋਣ ਦੇ ਕਿ ਸਾਡੀ ਭੈਣ ਦਾ ਉਹ ਵਿਅਕਤੀ ਜੋ ਉਸਦੇ ਮਨ ਵਿੱਚ ਹੈ, ਹੋਣ ਦੇ ਕਿ ਪਰਮੇਸ਼ੁਰ ਦੀ ਸ਼ਕਤੀ ਇਸ ਬੇਨਤੀ ਦੇ ਨਾਲ ਜਾਵੇ। ਹੋਣ ਦੇ ਕਿ ਉਹ ਛੁਟਕਾਰਾ ਪ੍ਰਾਪਤ ਕਰਨ। ਇਹ ਬਖਸ਼ ਦਿਓ, ਪ੍ਰਭੂ। ਆਮੀਨ।

423 ਪ੍ਰਭੂ ਯਿਸੂ, ਯਿਸੂ ਮਸੀਹ ਦੇ ਨਾਮ ਵਿੱਚ, ਇਸ ਆਦਮੀ ਦੀ ਬੇਨਤੀ ਕਬੂਲ ਕਰੋ। ਪ੍ਰਭੂ, ਮੈਂ ਆਪਣੀ ਪ੍ਰਾਰਥਨਾ ਦੇ ਨਾਲ, ਇਨ੍ਹਾਂ ਲਈ ਬੇਨਤੀ ਕਰਦਾ ਹਾਂ। ਆਮੀਨ।

424 ਔਹ, ਕੀ ਇਹ ਸ਼ਾਨਦਾਰ ਨਹੀਂ ਹੈ! ਮੈਂ ਇਹ ਪ੍ਰਤੀਤ ਕਰਦਾ ਹਾਂ ਕਿ ਇਸ ਸਵੇਰ, ਜੇ ਹਰ ਇੱਕ ਮਨੁੱਖ ਜੋ ਇੱਥੇ, ਇੱਥੇ ਉਸ ਸ਼ਾਨਦਾਰ ਮਸ਼ਹੂਰ ਹੋਠ ਆਉਂਦਾ ਹੈ, ਮੇਰਾ—ਮੇਰਾ ਮੰਨਣਾ ਹੈ ਜੇਕਰ ਤੁਸੀਂ ਬਸ...ਹੁਣ ਕਿਸੇ ਵੱਡੀ ਚੀਜ਼ ਦੀ ਭਾਲ ਨਾ ਕਰੋ। ਬਸ ਇਸ ਸਧਾਰਨ ਗੱਲ ਨੂੰ ਯਾਦ ਰੱਖੋ ਕਿ ਉਸ ਤੇ ਵਿਸ਼ਵਾਸ ਕਰਨਾ ਹੈ ਜਿਸ ਦਾ ਉਸ ਨੇ ਵਾਅਦਾ ਕੀਤਾ ਸੀ।

425 ਹੁਣ ਆਓ ਇਸਨੂੰ ਸਾਰੇ ਇਕੱਠੇ ਕਹੀਏ: “ਅਸੀਂ ਕਿਸੇ ਵੱਡੀ ਘਟਨਾ ਲਈ ਨਹੀਂ ਵੇਖਦੇ ਹਾਂ, ਪਰ ਅਸੀਂ ਤਾਂ ਪ੍ਰਭੂ ਯਿਸੂ ਦੇ ਨਾਮ ਵਿੱਚ, ਉਸਦੇ ਵਾਅਦੇ ਨੂੰ ਕਬੂਲ ਕਰਦੇ ਹਾਂ।”

426 ਇਸ ਨਾਲ ਮਾਮਲਾ ਖਤਮ ਹੋ ਜਾਂਦਾ ਹੈ। ਇਹ ਹੀ ਇਹਨੂੰ ਖਤਮ ਕਰਦਾ ਹੈ। ਆਮੀਨ! ਪਰਮੇਸ਼ਰ ਤੁਹਾਨੂੰ ਬਰਕਤ ਦੇਵੇ! 

63-0324M ਮੋਹਰਾਂ ਉੱਤੇ ਪ੍ਰਸ਼ਨ ਅਤੇ ਉੱਤਰ
ਬ੍ਰਾਨਹਾਮ ਟੇਬਰਨੇਕਲ
ਜੈਫਰਸਨਵਿਲੇ, ਇੰਡੀਆਨਾ ਸੰਯੁਕਤ ਰਾਜ ਅਮਰੀਕਾ

PUNJABI

©2025 VGR, ALL RIGHTS RESERVED

VOICE OF GOD RECORDINGS, INDIA OFFICE
19 (NEW No: 28) SHENOY ROAD, NUNGAMBAKKAM
CHENNAI 600 034, INDIA
044 28274560 • 044 28251791
india@vgroffice.org

VOICE OF GOD RECORDINGS
P.O. BOX 950, JEFFERSONVILLE, INDIANA 47131 U.S.A.
www.branham.org

ਕਾਪੀਰਾਈਟ ਨੋਟਿਸ

ਸਾਰੇ ਹੱਕ ਰਾਖਵੇਂ ਹਨ । ਇਹ ਕਿਤਾਬ ਨਿਜੀ ਵਰਤੋਂ ਜਾਂ ਯਿਸੂ ਮਸੀਹ ਦੇ ਸੁਭਸਮਚਾਰ ਦੇ ਪ੍ਰਸਾਰ ਵਾਸਤੇ ਮੁਫਤ ਵੰਡਣ ਲਈ, ਘਰੇਲੂ ਪ੍ਰਿੰਟਰ ਤੇ ਛਾਪੀ ਜਾ ਸਕਦੀ ਹੈ । ਇਹ ਕਿਤਾਬ ਵੋਇਸ ਆਫ ਗੋਡ ਰਿਕਾਰਡਿੰਗਜ਼® ਵਲੋਂ ਲਿਖਤੀ ਇਜ਼ਾਜ਼ਤ ਦੇ ਬਿਨਾ ਵੇਚੀ, ਵੱਡੇ ਪੈਮਾਨੇ ਤੇ ਦੁਬਾਰਾ ਛਾਪੀ, ਕਿਸੇ ਵੈਬਸਾਈਟ ਤੇ ਪੋਸਟ, ਕਿਸੇ ਰੀਟਰੀਵਲ ਸਿਸਟਮ ਤੇ ਸਟੋਰ, ਕਿਸੇ ਹੋਰ ਭਾਸ਼ਾ ਵਿੱਚ ਅਨੁਵਾਦ, ਜਾਂ ਪੈਸੇ ਦੀ ਮੰਗ ਲਈ ਨਹੀਂ ਵਰਤੀ ਜਾ ਸਕਦੀ ਹੈ । ਵਧੇਰੇ ਜਾਣਕਾਰੀ ਜਾਂ ਹੋਰ ਉਪਲੱਬਧ ਸਮਗਰੀ ਦੇ ਲਈ, ਕਿਰਪਾ ਕਰੇ ਸੰਪਰਕ ਕਰੋ:

VOICE OF GOD RECORDINGS, INDIA OFFICE
19 (NEW No: 28) SHENOY ROAD, NUNGAMBAKKAM
CHENNAI 600 034, INDIA
044 28274560 • 044 28251791
india@vgroffice.org

VOICE OF GOD RECORDINGS
P.O. BOX 950, JEFFERSONVILLE, INDIANA 47131 U.S.A.
www.branham.org